





WATNO DUR
JULY/AUGUST 1980
P.O. Box 67681 Stn. 'O'
Vancouver, B.C. V5W 3V2

ਵਤਨ ਦੇ ਦੂਰ

ਪੰਜਾਬੀ ਸਾਹਿਤ ਦੇ ਨੇ ਸ਼੍ਰੋਮਣੀ ਸਾਹਿਤਕਾਰ
ਕੈਨੇਡਾਵਿਚ



ਪ੍ਰੋ: ਸੰਤ ਸਿੰਘ ਸੇਖਣ



ਗੁਰਦਿਆਲ ਸਿੰਘ

"ONE-STOP" GROCERY CENTRE


MAIN FOOD CENTRE

6681 Main St. [at 51st. Ave.]

PHONE: 324-4185

FIGURE ON SAVINGS

WHEN YOU FOOD SHOP HERE



FRESH

Vegetables from Fiji

Every Week

**SPECIAL SHIPMENT
JUST ARRIVED**

**LARGE VARIETY OF
RECORDS & 8-TRACKS**

SPECIAL OFFER:

**ALL SIZES
HEAVY-
BOTTOM
PATILAS**

ਹਰ ਸਾਈਜ਼ ਦੇ ਭਾਰੋਂ ਛੱਲੀ
ਵਾਲੇ ਪਤੀਨੇ ਦੀ ਸੇਲ

CLEANLINESS

**LOWEST PRICES — PURE & FRESH
QUALITY GROCERY ITEMS**

6681 MAIN STREET, VANCOUVER

LITERARY & CULTURAL
MONTHLY OF PANJABI

THE WATNO DUR

P.O.Box 67681 Stn.'O'
Vancouver, B.C. V5W 3V2



2nd Class Mail Reg. No. 3233 Canada-U.S.A. \$8.00
ANNUAL SUBSCRIPTION: Other SEA \$8.00
Countries AIR \$9.00

Vol. 9 No. 81
JULY/AUGUST 1980

ਪੰਜਾਬੀ ਦਾ ਸਾਹਿਤਕ ਤੇ
ਸੱਭਿਆਚਾਰਕ ਮਾਸ਼ੁ-ਅੱਤਰ

ਵਤਨੋ ਦੂਰ

P.O.Box 67681 Stn.'O'
Vancouver, B.C. V5W 3V2

All officeholders and members of
WATNO DUR PUBLICATIONS
(Reg'd.) past and present have been
and are honorary associates of
WATNO DUR.

EDITOR:
Sadhu, 437-9014

ASSISTANT EDITOR:
Subhwant Hundal, 321-9221

ADVERTISING EDITOR:
Karamjit Ghuman, 321-6081

CIRCULATION EDITOR
Amarjit Chahal, 892-3085

MANAGING EDITOR:
Paul Binning, 879-3339

ADVISER:
Ajmer Rodey, 438-7793
Surinder Dhanjal, 253-9711 (Windsor)

NATNO DUR REPRESENTATIVES:

Haghbir Mand, 325-9564 Vancouver
Iqbal Ramuwalia, Toronto
Gurcharan Tallewalia, Richmond (271-4742)
Gill Avtar, Sherwood Park, Alta. (464-3851)
Dave Jatana, Prince Rupert 627-7209
Harnek Mann, Pr. George (564-6245)
J. S. Aulakh, Mission (826-4888)
Avtar Rodey, Quesnel (992-7578)
Tej Sandhu, Quesnel (992-6775)
Satwant Deepak, Edmonton 484-6423
Kashmira Singh Chaman, Calgary
(248-2841)
Jagdev S. Jatana, Fort Nelson (774-6308)

Surinder Kailay
9-D, Sarabha Nagar
Ludhiana 141001
Punjab, India
Jasbir Bath
19 Summertrees Ave. L4920D
Greasby Merseyside
Liverpool, England

ਇਸ ਅੰਕ ਵਿੱਚ :

ਨਿਰਧਾਰਿਤ: ਸੰਤ ਪ੍ਰਿਯ ਸ੍ਰੇ਷਼ਟ

ਨਵਲ ਦਾ ਕਾਂਡ: ਗੁਰਦਿਆਲ ਸੰਘ

ਕਵਿਤਾ : ਜੰਤ ਪ੍ਰਿਯ ਸ੍ਰੇ਷਼ਟ, ਸੁਖਿੰਦਰ, ਬੁਲੰਦ ਜਗਤਾਂਤਰ:
ਆਤਮ ਰਾਖ ਬਿਸ਼ਨ੍ਹ, ਸੁਲਿੰਦਰ ਚੰਨ੍ਹ, ਰੇਖ ਗੁਰੂ
ਮਨਜੀਤ ਵਿੰਦਤ, ਸੁਭੰਨੀਤ ਥੰਗਾ, ਜਾਣੂ।

ਕਹਾਣੀ :

ਗੁਰਮੀਤ ਪੜ੍ਹਾਈ

ਸੁਭੰਨੀਤ ਕਹਸੀ

ਚੀਪੋਰਟ : ਸੁਖਵੰਤ ਹੌਰਕ

ਛੇਖ : ਅਮਨਜੀਤ ਸੂਖੀ

ਵਤਨੋ ਦੂਰ ਵਿਚ ਛੱਪੀਆਂ ਵਰਤੋਂ ਨਾਲ
ਵਤਨੋ ਦੂਰ ਦਾ ਸਹਿਮਤ ਹੋਣਾ ਜੇਤੂ ਕੀ;
ਵਿਸਾਰ ਛੇਖਕਾਂ ਦੇ ਆਪੇਂ ਨਿਕੀ ਹਨ।

ਸੰਪਾਦਕੀ:

ਪਟਿਆਲਾ ਵਿਸ਼ਵ ਪੰਜਾਬੀ ਯੰਸ਼ਨ ਦੇ ਸੂਨ ਤੋਂ 22 ਸੂਨ, 1980 ਤੋਂ ਧਰਤੀਆਂ ਵਿਚ ਉਦਿਆ
ਜਿਸ ਵਿਚ ਕਾਰੜ, ਪ੍ਰਕਾਸ਼ਤ ਅਤੇ ਪਾਰਿਤਯਾਗ ਤੋਂ ਆਏ ਲੋਖਕਾਂ ਵੱਡੇ ਪ੍ਰਤੀ ਗਏ, ਜਾਹਿਤਕ
ਗੋਦਠੀਆਂ ਤੇ ਥੀਆਂ ਅਤੇ ਇਕੱਛੀਆਂ ਦੇ ਵਿਭਿੰਨ ਅਤੀਤੀਆਂ ਨੇ ਪੰਜਾਬੀ ਸਾਡਿਆਂ ਦਾ ਰੋਚਾ ਕੀਤਾ।
ਯੰਸ਼ਨ ਦੀ ਤਫ਼ਲਤ ਜਾਂ ਅਨਟਲਤ ਦੀ ਬੁਝੀ ਲੋਖਕਾਂ ਦੀਆਂ ਹਨ; ਅਨੇਕ "ਦੱਤੇ-ਦੂਰ" ਦੇ ਅਗੇ
ਗਈ; ਵਿਚ ਛਾਪਣ ਦਾ ਬੜੇ ਰੁਗ਼ੀਂ; ਟਿਲਗਾਲ ਵਿਚਕਾ ਕਿਵਾ ਜਾਂ ਤਰਦੀਦ ਦੇ ਕਿ ਪੰਜਾਬੀ ਸਾਡਿਆਂ
ਦੇ ਥਿਊਗ ਪਿਚ ਪਿਚ ਇਨ ਵਿਹਾਂ ਦਾ ਪਹਿਲਾਂ ਵਿਚਕਾ ਸੰਗੋਪੜ ਦੋਂ ਤੇ ਇਨ ਪਹਿਲਾਂ ਵਿਚਕਾ ਦੀ ਵਿਸ
ਦੇ ਪ੍ਰਥਮੀ/ ਲੋਖਕ ਜਾਤੀ ਵਿਆਹੀ ਦੇ ਪਾਂਨੇ ਵਾਂ।

ਕੀ ਖੀਤਾ ਨਿੰਧ ਪ੍ਰ. ਸੀ. ਅੱਤ. ਚੰਡੀਗੜ੍ਹ ਤੋਂ ਮੁਹੱਦ ਵੇਲੀ ਪਿਛੇ ਅੜ੍ਹਕਾਰ ਫਿਲ੍ਹੇ ਜ਼ੋਗੀ
ਦੀ ਪੱਧੀਆ ਹੈ ਆਗੋਂ ਜਾਰੀ ਅਥਵਾ ਜਾਰੀ ਅਥਵਾ ਸਮਾਂ ਵਿਚ ਇਕ ਅਤੇਕਾਨਟਰੀ ਅੜ੍ਹਕਾਰ ਵੇਲੀ
ਕਾਂਢਾ ਵੀਤੀ ਗਈ ਹੈ ਜਿਨ੍ਹਾਂ ਦੇ ਸੜ੍ਹਾਲ ਹਰੰਤੇ ਖੀਤਾ ਨਿੰਧ ਪ੍ਰ. ਸੀ. ਅੱਤ. ਨਿਆਕਾਰ ਵੀਤੀ ਗਈ ਹੈ, ਤੇ
ਉਨ੍ਹਾਂ ਅੜ੍ਹਕਾਰ ਕੌਂਠਾ ਵਿਚੋਂ ਦੋ ਅੰਧੇਂ - ਗੁਰੂਚੰਦ ਰਾਮਪੁਰੀ ਜੇ ਆਜ਼ਮੇਰ ਹੋਵੇ - ਹੈਂਦੀ ਸਾਨੂੰ ਕਾਂਢਾ
ਵੀਤੀ ਗਿਆ ਹੈ। ਸੰਭੰਜਕ ਵਿਚ ਘੁਸੀਅਤੀ ਲੋਧਿਆਂ ਦੇ ਪਿਚ ਹੜ੍ਹ ਵੀ ਪੜ੍ਹੇ ਵੀਤੀ ਕਿ ਅਗਰ ਫਿਲ੍ਹੇ
ਜੇਗ਼ਲ੍ਹੇ ਵੀਤੀ, ਨਿੰਧਿਪੁਰ ਜੇ ਵੀਤੀਆ ਵਿਚ ਵੀਤੀ ਸਾਡੇ। ਕੌਂਠਾ ਦੇ ਪੜੀਥੀ ਲੋਧਿਆਂ ਹੈਂ ਪਿਚ ਹੜ੍ਹ
ਗੇਤੀਵਾਂ ਨਾਲ ਵਿਚੰਨ ਦਾ ਸਟੱਚ ਵੀਤੀ ਸਾਡਾ ਹੈ।

ਸੰਬੰਧਨ ਦੀ ਸਮਾਪਤੀ ਵਿਚੋਂ ਆਏ ਕੁਝ ਲੋਖ਼ਰ ਵੈਡੇਂ, ਵੀ ਪੜ੍ਹੇ ਜਿਉਂ ਵਿਚ ਪ੍ਰੇ: ਨੌਤੇ ਰਿੰਗ ਜੋੜੇ, ਪ੍ਰੇ: ਗੁਰਿਆਲ ਰਿੰਗ (ਅਦਿਤਯ) ਤਾਜ਼ਗਾ ਜੁਤੀਓਂ ਰਿੰਗ ਤੁਹਾਂ, ਤਾਜ਼ਗਾ ਬਚੇਂਤ ਰਿੰਗ ਪਿੰਟ ਅਤੇ ਛੀ ਗੁਰਮੀਤ ਪਛਾਣੀ ਜਾਂਗਲ ਵਰਾ। ਜੋੜੇ ਗੁਰਿਆਲ ਰਿੰਗ, ਅਤੇ ਗੁਰਮੀਤ ਪਛਾਣੀਆਂ ਵੈਡੇਂਦਰ ਵੀ ਪੜ੍ਹੇ ਵਰਾ ਅੰਨ੍ਹੀ, ਵੈਡੇਂਤ ਆਉਣ ਵਾਲੇ ਜਾਂਤਿਕਿਆਂ ਤੂੰ ਵਿਡੇਂਦਰ ਅਟਾਏ ਵੇਖੇ ਜੀ ਅਧਿਆਂ ਆਖਦੇ ਵਾਂ, ਇਸ ਅਥਵਾ ਵਿਚ ਅਤੇ ਆਗੇ ਆਵੇ; ਵਿਚ ਤੱਤੀਂ ਵੀਆਂ ਹਿੱਖਤਾਂ, ਆਤ ਗੁਣਕਾਤਾਂ, ਕਿਨ੍ਹਿਆਂ, ਜਾਣਗੀਆਂ।

(ਵੱਡੇ ਹੁੰਦੇ ਹੋ ਸੀਪਾਰਦ ਸਾਧੂ ਪ੍ਰਿਣਲੇ ਅਗੀਰੇ ਤੇ ਪਾਸੇ ਜੜ੍ਹਾਂ ਵੀਂ ਕਾਨ ਘੜ੍ਹ ਘੜ੍ਹ ਹੈ ਏ ਚੁਕੜੇ
ਇਹ ਆਂਦੇ ਹੀ ਸੰਖਾਂ ਸਾਂਝੇ ਬਤਾਂ ਲਾਲ ਰੀਤੀ ਗਈ ਹੈ)



**P.O. BOX 67681 STN. "O"
VANCOUVER, B.C. V5W 3V2**

શ્રી માન શ્રી

* ਮੈਂ ਕੇ ਆਇਆ ਤੇਜ਼ ਹਿਰਾ ਹਾਂ। ਪਿਛਾ
ਵਾਡੇ ਲਈ ਜਿਥੇ ਪਕੇ ਤੇ ਪਿਛੇ ਸਾਲ
ਸਾਡੀ ਵਤੋਂ ਵੱਡੇ ਜਾਗੀ ਰਹ ਰਿਹਾ।

* ਮੈਂ ਕੈ ਗਾਇਰ ਤੇਜ਼ ਰੋਗ ਹਾਂ। ਪਿਛਾ
ਵਹੁ ਉਤਸੀ ਅਮਰੀਕਾ ਤੇ ਬਾਹਰ ਹੋਰ
ਅਦੇਗੀ ਨੂੰ ਰਿਹਾ ਆਸ ਜਲੀ ਫਰੋਨ ਕੂੰ
ਜਾਣੀ ਵੱਡ ਰਿਹਿ।

ਜੋਣੇ ਵਹਾਂਕਾ ਪਤਾ ਪਰਲੈ

ପ୍ରିଯମା କବିତା ଅଧ୍ୟାତ୍ମିକା

- i.) ਨਾਲਾਂ ਪਤਾ
 - ii.) ਚਿੱਟ ਫੈਥਰ
 - iii.) ਘੋਸਟਕ ਬੈਟ ਫੈਥਰ
 - iv.) ਫੈਲੀਫੈਲ ਫੈਥਰ

ਸਾਡੇ ਤੌਰੋਂ ।

ਮੈਨੂਆ ਹੈ ਸ਼ੇਰਲਾਨ ਰਾਣੀਆਂ

માનવજીવ ચારણ

ਕੁ ਲੈਂਕਾ ਵਿਚ ਰਹਿ ਰਹੇ ਪੰਜਾਬੀਆਂ ਦੇ ਜੀਵਨ ਦੀ ਸ਼ਿਤਲੀ ਅਤੇ ਬਣਾਈਆਂ ਦਾ ਧੰਨਕ ਸੰਗ੍ਰਹਿ-

"ਭਾਵਰੇ ਜਾਇਆ ਜਾਵੇਂ"

ଅୟତ ଏ ପାଇଁ / ଟେଲ - 892-3085
ଫାନ୍ 437-9014

ਥੋਂ ਸੰਤ ਜਿੰਦ ਮੇਂਬਰੋਂ ਪੰਜਾਬੀ ਸਾਹਿਤ ਦੇ ਸ਼੍ਰੇਅਵੀ ਸਾਹਿਤਕਾਰ ਵਕਾ। ਉਨ੍ਹਾਂ ਦੇ ਪੰਜਾਬੀ ਵਿਚ ਜਾਣਲ, ਜਾਣਨ ੫
ਅਤੇ ਕਗਈ ਜੋ ਕੁਝ ਵੀ ਲਿਖਿਆ ਉਤੇ ਪਧਰ ਦਾ ਵੰਡਿਆ ਹੈ। ਪਰ ਉਨ੍ਹਾਂ ਦੀ ਜਤੇ ਅਤੇ ਪੂਰਵ
ਦੇਣ ਪੰਜਾਬੀ ਆਕੇਦਾ ਦਾ ਅੁਠ ਵਿੰਗਾਅਕ ਲੀਂਦੇ ਤੇ ਬੈਂਦੂ ਵਿਚ ਹੈ। ਉਨ੍ਹਾਂ ਦੀ ਆਸ਼ੋਚਕਾ ਦੀ
ਪਟਿਆਲੀ ਪੁਸਤਕ "ਜਾਹਿਤਿਆਰਥ" ਦੇ ਆਉਣ ਵਾਲੀ ਪੰਜਾਬੀ ਆਸ਼ੋਚਕਾ ਨੂੰ ਜੇਥੇ ਹਿੰਦੀ ਤੇ ਚੁਗਿਣਤੀਵਾਰ
ਸੱਭਾਤਕਾਵਾਂ ਨੂੰ ਪ੍ਰਤਾਪਿਤ ਰੀਤਾ। ਤਾਵਤੀ ਸਾਹਿਤ ਆਕਾਵੀ ਦੇ ਉਨ੍ਹਾਂ ਦੇ ਜਾਟੇ "ਪ੍ਰਗਤੇ ਪਿਆਰਾ"
ਤੂੰ 1977 ਵਿਚ ਪੁਸਤਕਾਰ ਹੋ ਕੇ ਸਨਮਾਹਿਅਤ।

ਥੋਂ ਸੋਚੋਂ ਦੇ ਸਾਹਿਤ ਆਸ਼ੋਚਕਾ ਲਈ ਆਰਕਤਾਵੀ ਵਿਧੀ ਨੂੰ ਅਧਿਕਾਰੀ ਵਿਸ਼ੇ ਦੇ ਪ੍ਰਤਾਪ
ਅਧੀਨ ਪੰਜਾਬੀ ਵਿਚ ਪ੍ਰਗਤੀਵਾਰੀ ਸਾਹਿਤ ਰਚਨਾ ਨੂੰ ਧਲਤ ਪ੍ਰਤੇਕ ਨਿਸ਼ਚੀ। ਉਨ੍ਹਾਂ ਦੇ ਸਮੇਂ ਦੀ ਪ੍ਰਚਲਤ ਆਮ-
ਰੂਪੀ ਵਿਦਰਾਧਾਰਾ ਆਕਾਗ ਸਾਹਿਤ ਨੂੰ ਆਵਿਸ਼ਕ-ਜਾਗਰੂਕ ਕੰਢੇ ਦਾ ਉਪਾਹਾ ਉਜਾਗ ਹਾਂਗ ਕੀਤਾ; ਪਰ
ਉਨ੍ਹਾਂ ਦੇ ਆਪਣੀ ਰੇਖਾ ਲਈ ਕਿਨੇ ਪ੍ਰਾਵੀਂ ਦੇ ਸਾਹਿਤ ਲਈ ਅੱਜੇ ਘੜਾਏ ਅਜ਼ਹਰ ਪ੍ਰਦਾਨ ਕਰੀਂ ਕੀਤੇ (ਉਨ੍ਹਾਂ
ਗਾਜ਼ੀ ਤੌਰ ਤੇ ਉਤੇ ਉਤੇ ਆਕਾਗ ਵਿਗਤਿਕਿਤ ਪਾਵੀ ਗਲ ਸੰਚੰਡ ਵੱਡੇ) ਇਹੋ ਲਈ ਰਾਹੀਂ ਉਨ੍ਹਾਂ ਦੀਆਂ ਹਿੱਤਾਂ
ਉਤੇ ਲੰਬੇਜ਼ਾਰ ਦਾ ਹੋਣ ਲਾਇਆ ਗਿਆ ਤੇ ਕਈ ਲੰਗਿਲ ਵੱਡੀ ਵਜ਼ੀ ਦਾ ਸਜ਼ਾਰ ਉਤਸ਼ੀਹ ਦਾ; ਕਿਉਂਕਿ
ਜੇ ਉਨ੍ਹਾਂ ਨੂੰ ਲੰਗਤ ਦੇ ਜਿੰਨਾ ਵੀ ਖੂਦਨਾਵੀ ਚਿਤੁਛ ਵੀ ਲੋੜ ਭਾਨੀ ਤੋਂ ਉਤੇ ਚੇਤਿਜ਼ਰ ਚਿਤੁਛ ਲਈ ਤੇ ਰੇ
ਲੰਗਿਲ ਵੱਡੀ ਚੌਪੰਚ ਵਜ਼ੀ ਦਾ ਜਾਧਾਰੁ ਅਨੁਕੂਲ ਪੱਖ ਉਜਾਗਰ ਕਰਨ ਦੀ ਲੋੜ ਭਾਨੀ ਤੋਂ ਉਨ੍ਹਾਂ ਕੇਤੇ ਤੇ ਕੇ
ਲੰਗਿਲ ਤੋਂ 'ਤਾਬੀਆ' ਦੀ ਗੱਲਕਾਤ ਵਿਚ ਸਜ਼ਾਰ ਤੁੰਹਿਤ। ਇਹੋ ਤਾਂ ਪੰਜਾਬੀ ਭਾਕਾ, ਉਤੇ ਵਿਦੀਵਿਨਾਈਤ
ਦੇ ਪ੍ਰਤਾਪ ਦੀ ਸੱਗਤਿਆ ਥਾਂ ਰਹੇ ਰਹੇ ਰਾਵਿਦਿਵਾਰ ਵਿਚ ਜੋਥੋਂ ਦੇ ਆਪਣੀ ਸੁਤੰਤਰ ਰਾਹਿ ਪੇਕੁ ਕੀਤੀ ਅਤੇ
ਪੰਜਾਬੀ ਭਾਕਾ ਨੂੰ 'ਭਾਕਾ ਜੋਬੀ ਅਣੁ' ਦੀ ਚੜਾਏ ਉਜ਼ਦੀ ਪ੍ਰਤੁਲਤਾ ਨੂੰ ਤੁੰਹੀਂ ਹਿੱਤੀ। ਅਗੇ ਜਾਂਚੋ ਜੋਥੋਂ
ਹੋਣ ਆਪਣੀ ਸਾਹਿਤ ਸ਼ਬਦੀਅਤ ਦੀ ਵਿਚ ਸੁਤੰਤਰਤਾ ਕਿਥੀ ਰਾਖੀ ਵਿਚ ਕਿਥੀ ਗਲੀ ਵਿਚ ਸੁਤੰਤਰਤਾ
ਦੀ ਵਿਚ ਸੁਤੰਤਰਤਾ ਦੀ ਹੋ ਉਤੇ ਅਗੇ ਆਉਣ ਵਾਲੇ ਪ੍ਰਗਤੀਵਾਰੀ ਆਸ਼ੋਚਕਾਵਾਂ / ਸੇਖਾਵਾਂ ਨੂੰ ਨਹੀਂ
ਹੋਣਾ। ਖੋਜਣ ਵਿਚ ਬੋਹੀ ਲੋਕਾਂ ਪੇਕੁ ਨਹੀਂ ਲਈ ਪੰਜਾਬੀ ਆਸ਼ੋਚਕਾਵਾਂ ਦੇ ਸੱਭੀਆਂ ਵਿਚ
ਜੋਥੋਂ ਦਾ ਵੱਡ ਆਕਾਗ ਵੱਡਾ ਹੋਣਾ।

(ਆਜਾਂ ਤੋਂ)

ਪੁਰਾਤਨ ਸਮਿਆਂ ਤੋਂ ਕਵਿਤਾ ਨੂੰ ਇਕ ਸੂਖਮ ਕਲਾ ਕਹਿੰਦੇ ਆਏ ਹਨ।
ਪੁਰਾਣੇ ਯੂਨਾਨੀ ਬੁਧੀਮਾਨਾਂ ਨੇ ਪੰਜ ਸੂਖਮ ਕਲਾ ਗਿਣੀਆਂ ਹਨ: ਕਵਿਤਾ, ਰਾਗ,
ਚਿਤਰ, ਮੂਰਤੀ ਤੇ ਮੰਦਰਕਲਾ। ਨਾਚ ਤੇ ਨਾਟਕ ਵੀ ਪੁਰਾਣੇ ਸਮਿਆਂ ਤੋਂ ਹੀ ਸੂਖਮ
ਕਲਾ ਗਿਣੀਦੀਆਂ ਚਲੀਆਂ ਆਉਂਦੀਆਂ ਹਨ। ਜਿਸ ਤਰ੍ਹਾਂ ਇਨ੍ਹਾਂ ਕਲਾਂ ਦੇ ਨਾਉਂ
ਵਿਸਤਾਰ ਤੋਂ ਸਿਧ ਹੈ, ਇਹ ਸੂਖਮ ਬਹੁਤਾ ਆਪਣੇ ਰੂਪ ਕਰਕੇ ਨਹੀਂ, ਇਸ ਲਈ
ਨਹੀਂ ਕਿ ਇਨ੍ਹਾਂ ਵਿਚ ਸਥੂਲ ਪਦਾਰਥ ਦੀ ਅਨਹੋਂਦ ਜਾਂ ਘਾਟ ਹੈ; ਸਗੋਂ ਵਧੇਰੇ
ਆਪਣੇ ਕਰਮ ਕਰਕੇ ਹਨ, ਇਸ ਲਈ ਕਿ ਇਹ ਮਨੁਖ ਦੇ ਸੂਖਮ ਭਾਵਾਂ ਨਾਲ ਸੰਬੰਧਿਤ
ਹਨ। ਕਿਉਂ ਜੋ ਇਨ੍ਹਾਂ ਦੀ ਸੁਦਰਤਾ ਜਾਂ ਹੋਰ ਭਾਵਕ ਸ਼ਕਤੀ ਵਿਚ ਹੀ ਇਨ੍ਹਾਂ
ਦਾ ਮੁੱਲ ਹੈ, ਤੇ ਸੁਦਰਤਾ ਤੇ ਹੋਰ ਭਾਵਕ ਸ਼ਕਤੀ ਇਕ ਸੂਖਮ ਗੁਣ ਹੈ, ਇਸ ਲਈ ਇਹ
ਕਲਾਂ ਆਪਣੇ ਰੂਪਕ ਪੱਖ ਵਲੋਂ ਵੀ ਵਧ ਜਾਂ ਘਟ ਸੂਖਮ ਹਨ। ਇਸ ਪੱਖ ਤੋਂ ਕਵਿਤਾ
ਭਾਵੇਂ ਇਨ੍ਹਾਂ ਸ਼ਭਨਾਂ ਵਿਚੋਂ ਵਧ ਸੂਖਮ ਹੈ, ਕਿਉਂਕਿ ਇਸ ਦੀ ਹੋਂਦ ਵਿਚ ਕੋਈ
ਵੀ ਸਥੂਲ ਅੰਸ਼ ਨਹੀਂ। ਮੰਦਰਕਲਾ ਵਿਚ ਸਥੂਲ ਅੰਸ਼ ਸਤ ਤੋਂ ਵਧੇਰੇ ਹੈ, ਤੇ ਮੂਰਤੀ-
ਕਲਾ, ਚਿਤਰਕਲਾ ਤੇ ਰਾਗ ਵਿਚ ਇਹ ਕ੍ਰਮਵਾਰ ਘਟ ਹੁੰਦਾ ਜਾਂਦਾ ਹੈ। ਰਾਗ ਦਾ
ਸਥੂਲ ਅੰਸ਼ ਸਾਥ ਜਾਂ ਜੀਵ ਤੇ ਸੰਘ ਹਨ।

ਇਨ੍ਹਾਂ ਸੂਖਮ ਕਲਾਂ ਦਾ ਇਕ ਹੋਰ ਗੁਣ ਵੀ ਪ੍ਰਗਟ ਹੈ। ਉਹ ਇਹ ਕਿ
ਇਹ ਉਪਯੋਗੀ ਕਲਾ ਨਹੀਂ ਹਨ। ਭਾਵੇਂ ਇਨ੍ਹਾਂ ਦੇ ਰਦਤਾ ਇਨ੍ਹਾਂ ਦੀ ਰਚਨਾ ਵਿਚੋਂ
ਬੋੜੀ ਜਾਂ ਵਧ ਆਪਣੀ ਉਪਜੀਵਿਕਾ ਪ੍ਰਾਪਤ ਕਰਦੇ ਹਨ, ਇਨ੍ਹਾਂ ਨੂੰ ਵਿਹਾਇਣ ਜਾਂ
ਇਨ੍ਹਾਂ ਦਾ ਰਸ ਮਾਣਨ ਵਾਲੇ ਇਨ੍ਹਾਂ ਤੋਂ ਕੋਈ ਸਥੂਲ, ਆਰਥਿਕ ਲਾਭ ਪ੍ਰਾਪਤ
ਨਹੀਂ ਕਰਦੇ। ਪਰ ਇਸ ਤੋਂ ਵਧ ਇਨ੍ਹਾਂ ਕਲਾਂ ਨੂੰ ਉਪਯੋਗੀ ਇਸ ਕਰਕੇ ਨਹੀਂ ਕਿਹਾ
ਜਾਂਦਾ ਕਿ ਇਨ੍ਹਾਂ ਦਾ ਸੰਬੰਧ ਮਨੁਖ ਦੇ ਆਰਥਿਕ ਜੀਵਨ ਜਾਂ ਕਰਮ ਨਾਲ ਨਹੀਂ,
ਉਸ ਜੀਵਨ ਜਾਂ ਕਰਮ ਦੀ ਉਪਰਲੀ ਉਸਾਰੀ ਨਾਲ ਹੈ। ਇਹ ਮਨੁਖ ਜੀਵਨ ਦੀਆਂ
ਮੁਦਲੀਆਂ ਕਲਾਂ ਨਹੀਂ, ਉਸ ਜੀਵਨ ਦੀ ਉਸਾਰੀ, ਮਨੁਖ ਦੇ ਆਤਮਕ ਸਮਾਜਕ
ਜੀਵਨ ਦਾ ਭਾਗ ਹਨ।

ਪਰ ਇਸ ਗੱਲ ਤੋਂ ਇਹ ਭੁਲੇਖਾ ਨਹੀਂ ਪੈਣਾ ਚਾਹੀਦਾ ਕਿ ਇਹ ਨਿਰੋਲ

ਸੰਤ ਸਿੰਘ

ਜੋਖੋਂ

ਸਾਹਿਤਿਆਰਥ

ਦੁ

ਪੰਹਲਾ ਕਾਂਡ :

ਕਵਿਤਾ ਕੀ ਹੈ

6 आउमक बलां हन, अबद्वा इनुं दा संਬंध केवल आउमा नाल है, जो बुलेखा
हुए उक साडे समाज विच सेखा पूर्णित रिहा है। आउमक जीवन असल
विच समजक जीवन दा ही एक भाग है। इह समाज ते संसार ते उपरली किसे
क्षाउँ दा भाग नहीं। समाजक जीवन दे सुखम अंग नुँ ही आउमक किहा
जांदा है, उह अंग जो मनुष दी बुधी, उम दे भावां ते आप्तियां नाल संबंधित
है। बुधी ते इह भाव ते आप्ति मनुष दे करम दा। हर एक घेरे विच, आरविक
घेरे विच वी, निरदेस करदे हन। दूसे सभदां विच, आउमक जीवन भावें
इह मनुष जीवन दी उपरली उमारी दा अंग है, मनुष जीवन दे मुद्दले
समाजक करज, आरविक करम नुँ वी पूजावित करदा है। जां क्षाउँ वी किहा
जा सकदा है कि समाजक जीवन दे दे पॅख हन, उपजेगी ते सुखम, अबद्वा,
आरविक ते आउमक, ते इह दे पॅख इक दूसे ते बिलकुल वृध, करे होए जां
अलग नहीं, एक दूसे उते बहु-बांडी पूजाव पांदे हन।

इस लघी कला नुँ एक समाजक करम किहा गिहा है। पर इस
नाल कला दा विस्तीकरण नहीं हो जांदा। इह करण नाल तां सरों कला नुँ
वयेरे साधारण अरब दिते जाए रहे। पर कला नुँ इह साधारण अरब देणा
इस समें जरुरी है, किउँकि असाडे समाज दे पुराणे विचार कला नुँ एक
निरेल सुखम ते आउमक तड़ बटा के, इस दी साधारणता ते मनुष जीवन
विच टिस दे योग मूल नुँ घटाए रहे हन। सिध है कि जो कला दा साधारण
जीवन विच वयेरे मूल नहीं तां इह जां तां निरा विलाप-करम हो के रह
जावेगी जां दिक आउमक करम जो साधारण जीवन नाल नहीं अगले जनम
नाल संबंधित है। इस तरुं इह राजनीजां जां संतां दे जीवन दा ही अंग बल
जावेगी, जन-साधारण दे जीवन दा नहीं। इह एक बद्ध जीवन-यात्रक
ब्रह्मी वाला विचार जां मत है। कला दे समाजक गुण ते साधारण जीवन
विच मूल नुँ सिध करन लघी बहुती उरक जां बहस दी लें ठहीं। मनुष
नुँ युप ते होर पराकृम लघी उत्साहित करन विच कला जां कविता
दा जो भाग है, उह तां साडी राज-सेटी नुँ मुद ते ही दिसदा रिहा
है, जिस करके उह डॉटों ते कवीआं आदिक नुँ अपने राज दरबारों
विच आदर ते उत्साहित दिदी रही है। पर साधारण दरसक ने
बढ़ी वारी मनुषां दे जुटां नुँ किरणाटी जां होर सरीरक किटड विच लगे
देखिआं होवेगा, ते इह वी नेट कीड़ा होवेगा कि अजिहे मनुष आपणा सरीरक
बल लगाए, आपस विच सरीरक ते उत्साहक ताल-मेल जोडन लघी बड़ गांदे
हुए हन। मचदूर सदों उह किसे भाची बोड नुँ चुक जा युह रहे हेण इसे उत्साह
गा के आपस विच ताल-मेल पैदा करदे हन। से मनुषी समूही कंम, अबद्वा
समाजक करम, विच ताल-मेल पैदा करन लघी कला सदा ते मुद्दले सरीरक
बल वाले कंमां ते ही सहाइक रही है।

इनुं सुखम बलां दे मुद थारे, इनुं दा अगेत पहेत दैसटा वी
केटी ओधी गैल नहीं। मेदरकला, मूरठी ते चितरका॒री जरुर मनुष जीवन दी
ज्ञरा पिछलेरी उपरली उमारी दी कला हन। इस दे उलट, संगीत, कविता
ते नाच बहुत पहले दीआं कलां हन। नाटक कला किसे विचकारले समें विच
रथी जा सकदी है। तां वी इनुं अगेतरीआं कलां, राग (संगीत), कविता,
ते नाच दा जनम ते विकास किस तरां होइआ, इह पूर्ण साइद वयेरे विचार
दी मंग करदा है।

संगीत नुँ राग वी किहा जांदा है। राग सभद संस्कृत विच रक यात्
ते निकलिआ है जिस दा भाव रकत हो जाणा, रच जाणा, भावक रूप विच जुँ
जाणा है। इस दा विआपक अरब प्रैम है, जिस ते संगीत जां राग कला
दा प्रैम जां भावक योग विचे उपजाणा सिध है। मां बैरे नुँ पिआर नाल

चिंड भार

मैत्रैय मैत्रैय मैत्रैय

असीं दिंडां दे भार तुरना सिखदे हां

दृवकी देव दे पुराणे विंसे ने

जो अजे सावे वी पिछे ने

उह वी चिंड-भार

रितने ते तुरने दी जांच सिखदे ने

जद कैदी पैरां नुँ अलविदा करे

तां सिर विचारे ने बी है सेचणा

उह तां सुन होइआ सखणे असमान जिहा

हर पैर ते स्रारत

हर दाअवे विच झूठ

किंना कु चिर बिआन—बाजी दिह

सौ नुँ गीमराहे ती

मूरखता दे महिल सजाएगी

बूलेखे मंदरा नुँ पूजी जाएगी

असीं किवे हसीटे

सानु ना हाथी दंदा दा बुलेखा

ना साडे दंदा 'च मेहा

कि पूरवस्त्री बरीटे

झूठ नुँ मंस्तकी बरीटे

हजूम दा बी है रैला

सदा सुधी वसे चिंड दा मेला

असीं रैले नुँ बद्दे गोलदे हां

हमेसा आपणे चिंड दी मिंस मिंखदे हां

चिंड भार तुरना सिखदे हां

०००

भारती आर्ट जिउलर्स

ORIENTAL SILVER AND GOLD JEWELRY REPAIRING



BHARTI ART JEWELLERS

Specialist in East Indian Jewelry Craftware

RASIK PAREKH

Res... 879-5610

Store: 874-9448

865 Kingsway nr. Fraser

Vancouver B.C., Canada

We Also Take Orders For
Marriage Party Photos and Group Photos
Contact Raj

ਬੁਲਾਂਦੀ ਜਾਂ ਲੋਗੀ ਦੇਂਦੀ ਹੈ ਤਾਂ ਆਪਣੇ ਬੋਲ ਦੀਆਂ ਮਾਤਰਾਂ ਨੂੰ ਲਮਕਾ ਲਮਕਾ ਕੇ ਕਿਸੇ ਸੁਰ ਵਿਚ ਉਚਾਰਦੀ ਹੈ। ਇਹ ਸੁਰ ਹੀ ਰਾਗ ਦਾ ਮੁਢ ਹੈ। ਇਹ ਵੀ ਸਿਧ ਹੈ ਕਿ ਬੋਲ ਦਾ ਅਜਿਹਾ ਉਚਾਰਣ ਕਿਸੇ ਮੇਤਵ ਦੀ ਸਿਧੀ ਲਈ ਕੀਤਾ ਜਾਂਦਾ ਹੈ। ਅਰਥਾਤ ਮੁਢਲੀ ਕਲਾ ਦਾ ਕਰਤਵ ਹੀ ਕਿਸੇ ਮੇਤਵ ਦੀ ਸਿਧੀ ਹੁੰਦਾ ਹੈ। ਅਤੇ ਸ਼ਾਇਦ ਇਹ ਮੁਢਲਾ ਮੇਤਵ ਪ੍ਰੇਮ ਦੀ ਪ੍ਰਾਪਤੀ ਹੁੰਦਾ ਹੈ। ਪਰ ਜਦੋਂ ਜੀਵਨ ਵਧੇਰੇ ਸਮਾਜਕ ਬਣ ਜਾਂਦਾ ਹੈ ਤਾਂ ਮਨੁਖ ਦੇ ਮੇਤਵ ਵੀ ਵਧੇਰੇ ਸਮਾਜਕ ਹੋ ਜਾਂਦੇ ਹਨ।

ਉਪਰ ਸੰਕੇਤ ਮਾਤਰ ਦੱਸਿਆ ਗਿਆ ਹੈ ਕਿ ਸਾਧਾਰਣ ਜਿਹੇ ਸਮੂਹੀ ਕੰਮ ਵਿਚ ਵੀ ਤਾਲ-ਮੇਲ ਕਾਇਮ ਕਰਨ ਲਈ ਗਾਣ ਦੀ ਸਹਾਇਤਾ ਲਈ ਜਾਂਦੀ ਹੈ। ਪਰ ਮੁਢਲੇ ਜੀਵਨ ਵਿਚ ਵੀ ਇਸ ਤਰ੍ਹਾਂ ਵੇਲੇ ਦੇ ਵੇਲੇ ਦੀ ਸਹਾਇਤਾ ਉਤੇ ਹੀ ਸੰਤੋਖ ਨਹੀਂ ਸੀ ਕੀਤਾ ਜਾਂਦਾ। ਕਿਸੇ ਸਮੂਹੀ ਕਰਮ ਦੇ ਸੰਪੂਰਣ ਹੋਣ ਉਤੇ ਖੁਸ਼ੀ ਤੇ ਆਨੰਦ ਪ੍ਰਗਟ ਕਰਨ ਵਿਚ ਵੀ ਨਾਚ ਤੇ ਰਾਗ ਬੜੇ ਯੋਗ ਕਰਮ ਸਨ। ਜੇ ਕਣਕ ਆਦਿਕ ਵਡਦੇ ਸਮੇਂ ਜਾਂ ਵੱਡੀ ਹੋਈ ਫਸਲ ਇਕਠੀ ਕਰਨ ਸਮੇਂ, ਤੇ ਇਸ ਤੋਂ ਵੀ ਪਹਿਲਾਂ ਇਕਥੇ ਹੋ ਕੇ ਕਿਤੇ ਸ਼ਿਕਾਰ ਉਤੇ ਜਾਂਦੇ ਸਮੇਂ ਮਨੁਖ ਗਾਂਦੇ ਸਨ, ਤਾਂ ਫਸਲ ਦੀ ਵਵਾਈ ਕਰ ਕੇ, ਜਾਂ ਚੰਗਾ ਸ਼ਿਕਾਰ ਮਾਰ ਕੇ ਘਰ ਲਿਆ ਕੇ ਵੀ ਉਹ ਸੁਭਾਵਕ ਹੀ ਖੁਸ਼ੀ ਤੇ ਜਿੱਤ ਦੇ ਭਾਵ ਵਿਚ ਇਕਥੇ ਹੋ ਕੇ ਗਾਂਦੇ ਤੇ ਨਚਦੇ ਸਨ। ਪਰ ਜਦੋਂ ਦੁਪਤੀ ਜੀਵਨ ਦਾ ਮੁਢ ਦਿਖਿਆ ਤੇ ਦੁਇਕ ਮਨੁਖ ਇਕ ਇਸਤ੍ਰੀ ਨੂੰ ਦੂਜੀਆਂ ਨਾਲੋਂ ਵਧੇਰੇ ਚਹੇਤੀ ਸਮਝਣ ਲਗ ਪਿਆ ਤੇ ਦੂਜੇ ਪਾਸੇ ਇਸਤ੍ਰੀ ਇਕ ਮਨੁਖ ਨੂੰ ਦੂਜਿਆਂ ਨਾਲੋਂ ਵਧੇਰੇ ਚਹੇਤਾ ਸਮਝਣ ਲਗ ਪਈ ਤਾਂ ਅਜਿਹੀ ਇਸਤ੍ਰੀ ਤੇ ਅਜਿਹੇ ਮਨੁਖ ਨੂੰ ਪ੍ਰਾਪਤ ਕਰਨਾ ਇਕ ਸ਼ਿਕਾਰ ਮਾਰਨ, ਫਸਲ ਵਡ ਲੈਣ ਜਿਹੀ ਜਿਤ ਸਮਝਿਆ ਜਾਣ ਲਗ ਪਿਆ, ਤੇ ਅਜਿਹੇ ਸਮੇਂ ਵੀ ਸਮੂਹੀ ਗਾਣ ਤੇ ਨਾਚ ਇਕ ਸਾਧਾਰਣ ਕਰਮ ਬਣ ਗਏ। ਇਸ ਤੋਂ ਪਿਛੋਂ ਜਦੋਂ ਵੀ ਕੋਈ ਪ੍ਰਾਪਤੀ ਕਰਨ ਦੀ ਚਾਹ ਹੁੰਦੀ, ਤੋਂ ਇਸ ਪ੍ਰਾਪਤੀ ਤੋਂ ਪਿਛੋਂ ਦੇ ਸਮੂਹੀ ਵਿਲਾਸ ਕਰਮ ਨੂੰ ਇਸ ਦਾ ਸਾਧਨ ਸਮਝ ਕੇ, ਪਹਲੋਂ ਹੀ ਕੀਤਾ ਜਾਣ ਲਗ ਪਿਆ। ਇਸ ਤਰ੍ਹਾਂ ਕਲਾ, ਵੇਲੇ ਦੇ ਤਾਲ-ਮੇਲ ਤੋਂ ਚਲ ਕੇ ਪ੍ਰਾਪਤੀ ਸਮੇਂ ਦਾ ਵਿਲਾਸ, ਤੇ ਉਥੋਂ ਚਲ ਕੇ ਪ੍ਰਾਪਤੀ ਦਾ ਸਾਧਨ ਸਮਝੀ ਜਾਣ ਲਗ ਪਈ, ਤੇ ਇਸ ਤਰ੍ਹਾਂ ਇਹ ਨਿਰੋਲ ਆਰਥਿਕ ਜੀਵਨ ਦਾ ਇਕ ਅਨਾਵਸ਼ਕ ਜਿਹਾ ਕੰਮ ਹੋਣ ਤੋਂ ਵਧ ਕੇ ਉਪਰਲੇ ਸਮਾਜਕ ਜੀਵਨ ਦਾ ਇਕ ਜ਼ਰੂਰੀ ਅੰਸ਼ ਸਮਝੀ ਜਾਣ ਲਗ ਪਈ। ਫਿਰ ਜਿਉਂ ਜਿਉਂ ਇਹ ਉਪਰਲਾ ਸਮਾਜਕ ਜੀਵਨ ਬਹੁ-ਪਖੀ ਤੇ ਗੰਭੀਰ ਹੁੰਦਾ ਗਿਆ, ਕਲਾ ਦੀ ਬਣਤ ਤੇ ਵਸਤੂ ਦਾ ਵੀ ਵਿਕਾਸ ਹੁੰਦਾ ਗਿਆ।

ਕਿਸੇ ਪਿਆਰੀ ਵਸਤ ਨੂੰ ਗੁਆ ਕੇ ਸੋਗ ਕਰਨਾ ਤੇ ਰੋਣਾ ਵੀ ਮਨੁਖ ਦਾ ਮੁਢਲਾ ਕੰਮ ਸਮਝਣਾ ਚਾਹੀਦਾ ਹੈ, ਪਰ ਕਈ ਵਾਰੀ ਇਸ ਤਰ੍ਹਾਂ ਇਕ ਵਸਤ ਨੂੰ ਖੋ ਕੇ, ਤੇ ਰੋਣ ਨਾਲ, ਮੁੜ ਮੁੜ ਮੰਗਣ ਨਾਲ, ਜੇ ਇਹ ਵਸਤ ਕਿਸੇ ਤਕੜੇ ਮਨੁਖ ਨੇ ਖੋਈ ਸੀ ਉਸ ਵਿਚ ਦਿਇਆ ਉਪਜਣ ਨਾਲ, ਮਨੁਖ ਉਸ ਨੂੰ ਮੁੜ ਪ੍ਰਾਪਤ ਵੀ ਕਰ ਲੈਂਦਾ ਸੀ। ਤੇ ਕਈ ਵਾਰੀ ਦੇਵਨੇਤ ਹੀ ਇਸ ਤਰ੍ਹਾਂ ਰੋਣ ਕੁਰਲਾਣ ਤੋਂ ਪਿਛੋਂ ਅਜਿਹੀ ਖੋਈ ਹੋਈ ਵਸਤ ਪ੍ਰਾਪਤ ਹੋ ਜਾਂਦੀ ਸੀ। ਰੋਣ ਕੁਰਲਾਣ ਤੋਂ ਪਿਛੋਂ ਇਸ ਤਰ੍ਹਾਂ ਦੀ ਮੁੜ ਪ੍ਰਾਪਤੀ ਨੂੰ ਰੋਣ ਕੁਰਲਾਣ ਦਾ ਫਲ ਸਮਝ ਲੈਣਾ ਮਨੁਖ ਲਈ ਸੁਭਾਵਕ ਗੱਲ ਸੀ। ਸੋ ਇਸੇ ਤਰ੍ਹਾਂ ਕਿਸੇ ਸ਼ੋਕ-ਮਈ ਘਟਨਾ ਵੇਲੇ, ਕਿਸੇ ਪਿਆਰੀ ਵਸਤ ਦੇ ਖੋਏ ਜਾਣ ਸਮੇਂ ਰੋਣ ਕੁਰਲਾਣ ਨੂੰ ਇਸ ਨੂੰ ਮੁੜ ਪ੍ਰਾਪਤ ਕਰਨ ਦਾ ਸਾਧਨ ਸਮਝਿਆ ਜਾਣ ਲਗ ਪਿਆ। ਤੇ ਜਿੱਤ ਵੇਲੇ ਹੀ ਨਹੀਂ, ਹਾਰ ਵੇਲੇ, ਸ਼ੋਕ ਵੇਲੇ, ਵੀ ਕਲਾ ਦੀ ਆਵਸ਼ਕਤਾ ਪੈਦਾ ਹੋ ਗਈ। ਕਲਾ ਪ੍ਰਾਪਤੀ ਦਾ ਭੁਲੇਖਾ ਪੈਦਾ ਕਰ ਕੇ ਪ੍ਰਾਪਤੀ ਵਿਚ ਸਹਾਇਕ ਹੋਣ ਵਾਲਾ ਕਰਮ, ਇਕ ਭਾਵਕ ਤੇ ਮਾਨਸਿਕ ਰੁਚੀਆਂ ਨੂੰ ਸਿਖਾਤ ਕਰਨ ਵਾਲਾ ਕਰਮ, ਇਕ ਭਾਵਕ ਤੇ ਮਾਨਸਿਕ ਸਿਖਿਆ ਦਾ ਸਾਧਨ ਤੇ ਇਸ ਤਰ੍ਹਾਂ ਇਕ ਹੋਰ ਵੀ ਵਧੇਰੇ ਲਾਭਵੰਦਾ ਸਮਾਜਕ ਕਰਮ ਬਣ ਗਈ। ਇਸ ਦੀ ਇਸ ਸਮਾਜਕ ਯੋਗਤਾ ਨੂੰ ਹੁਣ ਤਕ ਦਾ ਸ੍ਰੋਟੀ ਸਮਾਜ ਵੀ ਪਛਾਣਦਾ ਆਇਆ ਹੈ। ਪਰ ਨਵੇਂ ਸਮਾਜਵਾਦੀ ਸਮਾਜ ਵਿਚ ਤਾਂ ਇਸ ਦਾ ਇਹ

ਇਹ ਯੱਛਮ ਹੈ

ਮੁਖਦਿਵ

ਇਹ ਪੱਛਮ ਹੈ

ਅਸੀਂ ਮਸ਼ੀਨਾਂ ਵਾਂਗ

ਘਰ ਘਰ ਕਰਦੇ ਹਾਂ

ਅਲਾਰਮ ਕਲਾਕ ਬੋਲਦੇ ਹਨ

ਸੁਭ ਸਵੇਰ

ਮੇਰੇ ਵੀਰ, ਮੇਰੀ ਭੈਣ

ਮੇਰੇ ਦੋਸਤੋਂ, ਮੇਰੇ ਰਕੀਬੋ

ਸਮਾਂ ਕੋਈ ਵੀ ਹੋ ਸਕਦਾ ਹੈ

ਇਹ ਪੱਛਮ ਹੈ

ਅਸੀਂ ਮਸ਼ੀਨਾਂ ਵਾਂਗ

ਘਰ ਘਰ ਕਰਦੇ ਹਾਂ

ਕੁੱਕੜ ਦੀ ਬਾਂਗ ਤੋਂ ਲੈ ਕੇ

ਚਾਟੀਆਂ ਵਿਚਲੀਆਂ ਮਧੂਣੀਆਂ ਤੱਕ

ਸਾਡੇ ਦਿਮਾਗ

ਕੰਪੀਊਟਰ ਵਾਂਗ ਆਦੇਸ਼ ਦਿੰਦੇ ਹਨ

ਸੂਰੂ ਹੋ, ਰੁਕ ਜਾ

ਖੱਬੇ ਮੁੜ, ਸੱਜੇ ਮੁੜ

ਰੁਕ ਜਾ, ਤੇਜ਼ ਚੱਲ

ਮਕਾਨਾਂ ਦੇ ਮਾਰਟਗੇਜ

ਹਾਈਡਰੇ ਦੇ ਬਿੱਲ

ਗਰਾਸਰੀ ਦੀਆਂ ਲੰਬੀਆਂ ਲਿਸਟਾਂ

ਤੇ ਪੱਛਮੀ ਸਲੀਕੇ ਦੇ

ਚਰੇ ਹੋਏ, ਸਾਡੇ ਦਿਮਾਗ

ਸਾਡੀਆਂ ਬੀਵੀਆਂ, ਸਾਡੇ ਖੱਬੇ

ਸਾਡੇ ਅੰਗ ਬੋਲਦੇ ਹਨ

ਘਰ ਘਰ

ਇਹ ਪੱਛਮ ਹੈ

ਅਸੀਂ ਮਸ਼ੀਨਾਂ ਵਾਂਗ

ਘਰ ਘਰ ਕਰਦੇ ਹਾਂ

ਅਲਾਰਮ ਕਲਾਕ ਬੋਲਦੇ ਹਨ

ਸੁਭ ਸਵੇਰ

ਮੇਰੇ ਵੀਰ, ਮੇਰੀ ਭੈਣ

ਮੇਰੇ ਦੋਸਤੋਂ, ਮੇਰੇ ਰਕੀਬੋ

ਸਮਾਂ ਕੋਈ ਵੀ ਹੋ ਹਕਦਾ ਹੈ।

⁸ ਕਰਮ ਵਡਮੁਲਾ ਸਮਝਿਆ ਜਾਂਦਾ ਹੈ, ਜਿਸ ਲਈ ਉਥੋਂ ਕਲਾ ਨੂੰ ਵਧਾਣਾ ਫੁਲਾਣਾ ਕੇਵਲ ਕਲਾਕਾਰਾਂ ਤੇ ਕਲਾ ਵਿਚ ਦਿਲਚਸਪੀ ਲੈਣ ਵਾਲੇ ਲੋਕਾਂ ਤੇ ਸੰਸਥਾਵਾਂ ਦਾ ਕਮ ਹੀ ਨਹੀਂ ਰਹ ਗਿਆ, ਸਮਾਜ ਤੇ ਰਾਜ ਪ੍ਰਬੰਧ ਦਾ ਕਰਤਵ ਸਮਝਿਆ ਜਾਣ ਲਗ ਪਿਆ ਹੈ। ਤੇ ਇਸੇ ਕਾਰਣ, ਕੇਵਲ ਸਾਹਿਤ ਦੇ ਘੋਰੇ ਵਿਚ ਹੀ ਨਹੀਂ, ਸੋਵੀਅਤ ਰੂਸ ਵਿਚ ਸਮੁੱਚੀ ਕਲਾ ਦਾ ਜਨਮ ਤੇ ਪ੍ਰਚਾਰ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੇਰੇ ਮਾਤ੍ਰਾ ਵਿਚ ਹੋ ਰਿਹਾ ਹੈ।

ਪਰ ਜਿਸ ਤਰ੍ਹਾਂ ਉਪਰ ਦੱਸਿਆ ਗਿਆ ਹੈ, ਇਸ ਕਥਨ ਨਾਲ ਕਲਾ ਦੀ ਸਾਧਾਰਣਤਾ ਦਾ ਹੀ ਨਿਰੂਪਣ ਹੁੰਦਾ ਹੈ। ਕਲਾ, ਤੇ ਜੋ ਇਥੇ ਅਸਾਡਾ ਵਿਸ਼ੇ ਹੈ, ਕਵਿਤਾ ਨੂੰ ਹੋਰ ਕਲਾ ਨਾਲੋਂ ਨਿਖੇੜ ਕੇ ਕੁਝ ਨਹੀਂ ਦੱਸਿਆ ਗਿਆ। ਤੇ ਇਥੇ ਅਸਾਡਾ ਮੰਤਰ ਕਵਿਤਾ ਦਾ ਇਹ ਨਿਖੇੜ, ਇਹ ਵਿਸ਼ੇਸ਼ੀਕਰਣ ਹੈ।

ਇਸ ਲਈ ਪਹਲਾਂ ਅਸਾਨੂੰ ਮੁਦਲੇ ਜੀਵਨ ਵਿਚ ਕਵਿਤਾ ਦਾ ਗਾਣ ਨਾਲੋਂ ਨਿਖੇੜ ਵਿਚਾਰ ਹੇਠ ਲਿਆਣਾ ਚਾਹੀਦਾ ਹੈ। ਜਦੋਂ ਮਨੁਖ ਰੋਂਦਾ ਤੇ ਗਾਂਦਾ ਸੀ, ਤਾਂ ਸਪਸ਼ਟ ਹੈ ਕਿ ਉਹ ਸਾਧਾਰਣ ਭਾਂਤ ਗੱਲ ਬਾਤ ਦੇ ਸਥਦ ਨਹੀਂ ਸੀ ਉਚਾਰਦਾ। ਜੇ ਉਹ ਕਿਸੇ ਵਸਤ ਦਾ ਨਾਉਂ ਲੇਂਦਾ ਸੀ ਤਾਂ ਮੁੜ ਮੁੜ ਉਸ ਨੂੰ ਮੰਗਦਾ ਸੀ। ਜੇ ਸਭ ਤੋਂ ਪਹਲੀ ਕਵਿਤਾ ਕਿਸੇ ਨਾਉਂ, ਸਥਦ ਜਾਂ ਸਥਦੋਕਤੀ ਦਾ ਮੁੜ ਮੁੜ ਉਚਾਰਣ ਸੀ। ਇਸ ਮੁੜ ਮੁੜ ਉਚਾਰਣ, ਵਿਚ ਨਾਚ ਦੇ ਟੱਪਿਆਂ ਨਾਲ, ਜਾਂ ਗਿੱਧੇ ਦੀਆਂ ਤਾਲੀਆਂ ਨਾਲ, ਜੜਦੀ ਸਥਦਾਂ ਦੀ ਦੁਹਰਾਈ ਸੀ। ਪੁਰਾਣੇ ਸਮੇਂ ਦੇ ਮੰਤਰ ਇਸੇ ਤਰ੍ਹਾਂ ਦੀ ਦੁਹਰਾਈ ਹਨ। ਵਿਚ ਇਸ ਤੋਂ ਪਿਛੋਂ ਇਸ ਦੁਹਰਾਈ ਵਿਚ ਵੰਨਗੀ ਪੇਦਾ ਕਰਨ ਲਈ, ਸਥਦਾਂ ਵਿਚ ਕੁਝ ਬਦਲੀ ਤੇ ਪਰਿਵਰਤਨ ਹੋਣ ਲਗ ਪਿਆ। ਪਰ ਇਨ੍ਹਾਂ ਥੋੜ੍ਹਾ ਬਹੁਤ ਬਦਲਦੇ ਸਥਦਾਂ ਲਈ ਨਾਚ ਜਾਂ ਗਿੱਧੇ, ਆਦਿਕ, ਦੇ ਤਾਲ ਨਾਲ ਮੇਲ ਖਾਣਾ ਚੁਗੂਰੀ ਸੀ। ਜੇ ਕਵਿਤਾ ਉਨ੍ਹਾਂ ਸਥਦਾਂ ਦਾ ਸੰਗ੍ਰਹ ਬਣ ਗਈ ਜੋ ਨਾਚ ਜਾਂ ਗਿੱਧੇ, ਆਦਿਕ, ਦੇ ਤਾਲ ਨਾਲ ਮੇਲ ਖਾਂਦੇ ਸਨ, ਅਥਵਾ ਇਹ ਉਹ ਸਥਦ ਸਨ ਜਿਨ੍ਹਾਂ ਵਿਚ ਮਾਤ੍ਰਾ ਜਾਂ ਉਚਾਰਣ ਦਾ ਕੋਈ ਤਾਲਮੇਲ ਸੀ। ਜੇ ਇਕ ਸਥਦ ਜਾਂ ਉਕਤੀ ਵਿਚ ਚਾਰ, ਅੱਠ ਜਾਂ ਬਾਰਾਂ ਮਾਤ੍ਰਾ ਸਨ, ਤਾਂ ਦੂਜੇ ਵਿਚ ਵੀ ਇਤਨੀਆਂ ਮਾਤ੍ਰਾਂ ਹੋਣੀਆਂ ਜ਼ਰੂਰੀ ਸਨ। ਜਦੋਂ ਸਥਦਾਂ ਤੇ ਉਕਤੀਆਂ ਜਾਂ ਵਾਕਾਂ ਵਿਚ ਇਸ ਤਰ੍ਹਾਂ ਦਾ ਮਾਤ੍ਰਿਕ ਤੌਲ ਪੇਦਾ ਹੋ ਗਿਆ ਤਾਂ ਜਾਣੋਂ ਛੇਦ ਦਾ ਜਨਮ ਹੋ ਗਿਆ, ਤੇ ਕਵਿਤਾ ਰਾਗ ਨਾਲੋਂ ਵੱਖ ਹੋ ਗਈ। ਰਾਗ ਕੇਵਲ ਗਾਣ ਸੀ, ਕਵਿਤਾ ਉਹ ਸਥਦ ਜੋ ਕਿਸੇ ਮਾਤ੍ਰਿਕ ਤੌਲ ਵਿਚ ਬਧੇ ਇਸ ਤਰ੍ਹਾਂ ਗਾਏ ਜਾਂਦੇ ਸਨ।

ਇਸ ਤੋਂ ਇਹ ਪ੍ਰਤੀਤ ਹੋਵੇਗਾ ਕਿ ਇਥੇ ਕਵਿਤਾ ਤੇ ਛੇਦ ਨੂੰ ਇਕੋ ਚੀਜ਼ ਆਖਿਆ ਜਾ ਰਿਹਾ ਹੈ। ਹਾਂ, ਇਹ ਠੀਕ ਹੈ, ਰੂਪ ਦੇ ਪੱਖ ਤੋਂ ਕਵਿਤਾ ਤੇ ਛੇਦ ਇਕੋ ਹੀ ਚੀਜ਼ ਦੇ ਦੇਨਾਉਂ ਹਨ।

ਕੇਵਲ ਛੇਦ-ਬਧ ਰਚਨਾ ਹੀ ਕਵਿਤਾ ਹੈ, ਜਿਵੇਂ ਕੇਵਲ ਇਸਤ੍ਰੀ ਲਿੰਗ-ਰੂਪ ਵਾਲਾ ਵਿਅਕਤੀ ਹੀ ਨਾਗੀ ਜਾਂ ਇਸਤ੍ਰੀ ਹੈ। ਜਿਸ ਤਰ੍ਹਾਂ ਕਿਸੇ ਇਸਤ੍ਰੀ ਵਿਚ ਨਾਰੀਤਵ ਦੇ ਗੁਣ ਘਟ ਜਾਂ ਵਧ ਹੋ ਸਕਦੇ ਹਨ, ਉਸੇ ਤਰ੍ਹਾਂ ਛੇਦ ਵਿਚ ਵੀ ਕਵਿਤਾ ਵਾਲੇ ਗੁਣ ਘਟ ਜਾਂ ਵਧ ਹੋ ਸਕਦੇ ਹਨ। ਪਰ ਕਵਿਤਾ ਦੇ ਨਾਉਂ ਦੀ ਯੋਗਤਾ ਕੇਵਲ ਛੇਦ ਨੂੰ ਹੀ ਪ੍ਰਾਪਤ ਹੈ। ਇਹ ਠੀਕ ਹੈ ਕਿ ਪਿਛਲੇ ਕੁਝ ਸਮੇਂ ਤੋਂ ਤੇ ਪੂਜੀਵਾਦੀ ਸਮਾਜ ਦੇ ਕੁਝ ਦਾਇਰਿਆਂ ਵਿਚ ਇਕ ਅਜਿਹੀ ਭਾਂਤ ਦੀ ਗੱਦ ਨੂੰ ਜਿਸ ਵਿਚ ਅਲੰਕਾਰ, ਆਦਿਕ, ਦੀ ਬਹੁਲਤਾ ਹੁੰਦੀ ਹੈ ਖੁਲ੍ਹੀ ਕਵਿਤਾ ਕਿਹਾ ਜਾਣ ਲਗ ਪਿਆ ਹੈ। ਪਰ ਇਸ ਤਰ੍ਹਾਂ ਕਈ ਦਾਇਰਿਆਂ ਵਿਚ ਪੁਰਾਣੇ ਸਮੇਂ ਵਿਚ ਤੇ ਸਾਇਦਾ ਹੁਣ ਵੀ ਮੁੜਿਆਂ ਨੂੰ ਇਸਤ੍ਰੀ ਦੇ ਕਪੜੇ ਤੇ ਗਹਿਣੇ ਪਹਨਾ ਕੇ ਉਨ੍ਹਾਂ ਵਿਚ ਨਾਰੀਤਵ ਦੇ ਕੁਝ ਗੁਣ ਪੇਦਾ ਕੀਤੇ ਜਾਂਦੇ ਸਨ। ਪਰ ਇਸ ਤਰ੍ਹਾਂ ਨਾਲ ਜਿਸ ਤਰ੍ਹਾਂ ਇਕ ਪੁਰਖ ਨਾਰੀ ਨਹੀਂ ਬਣ ਸਕਦਾ, ਗੱਦ ਵੀ ਅਲੰਕਾਰਾਂ ਨਾਲ ਲੱਦ ਹੋ ਕੇ ਕਵਿਤਾ ਨਹੀਂ ਬਣ ਸਕਦੀ। ਛੇਦ ਕਵਿਤਾ ਦਾ ਸਰੀਰ, ਲਿੰਗ-ਰੂਪ ਹੈ। ਛੇਦ-ਰਹਿਤ ਕਾਵਮਈ ਰਚਨਾ ਲਿੰਗ-ਰਹਿਤ ਇਸਤ੍ਰੀ-ਰੂਪ ਜੀਵ ਵਾਕਰ ਹੈ।

ਪਰ ਜਿਸ ਤਰ੍ਹਾਂ ਲਿੰਗ-ਰੂਪ ਗੁਣ ਦੇ ਪੱਖ ਤੋਂ ਪੂਰਾ ਨਾਰੀਤਵ ਨਹੀਂ, ਇਸ ਤਰ੍ਹਾਂ ਗੁਣ ਦੇ ਪੱਖ ਤੋਂ ਕਵਿਤਾ ਲਈ ਛੇਦ-ਬਧ ਹੋਣਾ ਕਾਫੀ ਨਹੀਂ। ਛੇਦ ਦੇ ਨਿਯਮਾਂ ਵਿਚ ਬਧੇ ਸਥਦ ਕਵਿਤਾ ਹਨ। ਪਰ ਇਤਨੀ ਗੱਲ ਨਾਲ ਇਨ੍ਹਾਂ ਵਿਚ ਕਾਵਮਈ ਉੱਤਮਤਾ

ਅਮਬੀਕਾ ਫੁਡਜ਼

ਵਧੀਆ ਤੇ ਸਸਤੀ ਗਰੋਸਰੀ ਲੈਣ ਲਈ
ਸਾਡੇ ਸਟੋਰ ਵਿਚ ਦਰਸ਼ਨ ਦਿਓ।

Largest of its kind in
North America

ਦੁਸਤਿਆ ਦੀ ਸੇਲ ਪ੍ਰਾਈਸ
ਸਾਡੀ ਰੇਗੁਲਰ ਪ੍ਰਾਈਸ ਹੁੰਦੀ ਹੈ।
British Columbia's
Finest Indian
Grocery Store

327-0295

5125 VICTORIA
DRIVE VANCOUVER

Try Raja's Famous



TANDOORIE CHICKEN
MAKKI—DI-ROTTI & SAAG

AT

Tandoori
Hut

LICENSED

PHONE: 325-5014

7209 Main St. Vancouver

ਨਹੀਂ ਸਮਾਈ ਹੁੰਦੀ। ਕਾਵਮਈ ਉੱਤਮਤਾ ਲਈ ਛੰਦ-ਬਧ ਸ਼ਬਦਾਂ ਨੂੰ ਹੋਰ ਗੁਣਾਂ ਦੀ ਵੀ ਲੋੜ ਹੈ। ਇਨ੍ਹਾਂ ਵਿਚ ਸਭ ਤੋਂ ਪਹਲਾ ਗੁਣ ਤਾਂ ਨਿਆਏ ਤੇ ਬੁਧੀ ਦਾ ਹੈ ਹੀ, ਕਿਉਂ ਜੋ ਕੋਈ ਰਚਨਾ ਵੀ, ਪਦ ਹੋਵੇ ਭਾਵੇਂ ਗੱਦ, ਨਿਆਏ ਤੇ ਬੁਧੀ ਤੋਂ ਬਿਨਾਂ ਮਨੁਖ ਲਈ ਬਹੁਤਾ ਅਰਥ ਨਹੀਂ ਰਖ ਸਕਦੀ। ਇਸ ਲਈ ਨਿਆਇਕਾਰਿ ਬੁਧੀ ਦਾ ਹੋਣਾ ਕਿਵਿਤਾ ਦਾ ਕੋਈ ਵਿਸ਼ੇਸ਼ ਗੁਣ ਨਹੀਂ, ਭਾਵੇਂ ਇਸ ਤੋਂ ਬਿਨਾਂ ਛੰਦ-ਬਧ ਸ਼ਬਦਾਂ ਜਾਂ ਧੂਨੀਆਂ ਨੂੰ ਰਚਨਾਂ ਦਾ ਨਾਉਂ ਨਹੀਂ ਦਿਤਾ ਜਾ ਸਕਦਾ। ਇਥੇ ਇਹ ਗੱਲ ਇਸ ਤਰ੍ਹਾਂ ਜ਼ੋਰ ਨਾਲ ਦੱਸਣ ਦੀ ਲੋੜ ਇਸ ਕਰਕੇ ਹੈ ਕਿ ਅਸਾਡੇ ਪੁੰਜੀਵਾਦੀ ਸਮਾਜ ਦੀ ਅਧੋਗਤੀ ਦਾ ਇਕ ਇਹ ਵੀ ਬੋਲਾ ਹੋ ਗਿਆ ਹੈ ਕਿ ਕਲਾ ਵਿਚ ਨਿਆਇ ਦੀ ਆਵਸਕਤਾ ਨਹੀਂ ਤੇ ਇਹ ਸਗੋਂ ਨਿਆਇ ਤੋਂ ਸੁਤੰਤਰ ਹੋ ਕੇ ਇਕ ਉੱਤਮ ਭਾਂਤ ਦੇ ਤੱਤ-ਵਾਸਤਵ ਦਾ ਪ੍ਰਕਾਸ਼ ਕਰਦੀ ਹੈ। ਤੇ ਕਲਾ ਦੇ ਇਸ ਝੂਠੇ ਦਰਸਨ ਨੂੰ ਪਰ-ਵਾਸਤਵ-ਵਾਦ ਦਾ ਨਾਉਂ ਦਿਤਾ ਜਾਂਦਾ ਹੈ।

ਕਿਵਿਤਾ ਦਾ ਉਹ ਵਿਸ਼ੇਸ਼ ਲਫਣ ਜੋ ਇਸ ਨੂੰ ਗੁਣ ਦੇ ਪੱਖ ਤੋਂ ਗੱਦ ਨਾਲੋਂ ਵਖਰੀ ਕਰਦਾ ਹੈ, ਇਸ ਨੂੰ ਗੱਦ ਨਾਲੋਂ ਵਿਸ਼ੇਸ਼ਤਾ ਦੇਂਦਾ ਹੈ, ਅਲੰਕਾਰ ਹੈ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਨਾਗੀ ਲਈ ਨਰ ਨਾਲੋਂ ਵਿਸ਼ੇਸ਼ ਅਧਿਕ ਰੂਪ ਵਿਕ ਗਹਟੇ ਤੇ ਸੰਗਾਰ ਦੀ ਲੋੜ ਹੈ, ਕਿਵਿਤਾ ਨੂੰ ਅਲੰਕਾਰ ਦੀ ਲੋੜ ਹੈ। ਜਿਵੇਂ ਗਹਣਾ ਸੰਗਾਰ ਨਾਗੀ ਦੇ ਨਾਗੀਤਵ ਨੂੰ ਸਜਾਂਦਾ ਹੈ, ਇਸੇ ਤਰ੍ਹਾਂ ਅਲੰਕਾਰ ਕਿਵਿਤਾ ਦੀ ਕਾਵਮਇਤਾ ਨੂੰ ਚਮਕਾਂਦਾ ਹੈ। (ਛੰਦ ਤੇ ਅਲੰਕਾਰ ਬਾਰੇ ਵਧੇਰੇ ਵਿਸਤਾਰ ਵਿਚ ਚਰਚਾ ਅਗੇ ਚਲ ਕੇ ਕੀਤੀ ਜਾਵੇਗੀ।)

ਇਸ ਤੋਂ ਅਗੇ ਅਸਾਡੀ ਚਰਚਾ ਕਿਵਿਤਾ ਦੇ ਸੁਭਾਵ ਵਲ ਆਉਂਦੀ ਹੈ। ਜਿਸ ਤਰ੍ਹਾਂ ਉਪਰੋਕਤ ਵਿਚ ਕਿਵਿਤਾ ਦੇ ਭੁਲੇਖੇ ਉਪਜਾਊ ਕਰਮ ਬਾਰੇ ਸੰਕੇਤ ਕੀਤਾ ਗਿਆ ਹੈ, ਕਿਵਿਤਾ ਦਾ ਸੁਭਾਵ ਬਦਲ ਰਹੇ, ਵਿਗਸ ਰਹੇ, ਬਣ ਰਹੇ, ਬਣਨ ਵਾਲੇ ਵਾਸਤਵ ਦੀ ਰੂਪ ਰੇਖਾ ਚਿਤਰਨਾ ਅਥਵਾ ਕਲਪਿਤ ਕਰਨਾ ਹੈ। ਕਲਪਨਾ ਕਿਵਿਤਾ ਦਾ ਸੁਭਾਵ ਹੈ। ਇਹ ਕਲਪਨਾ ਹੀ ਵਧੇਰੇ ਕਿਵਿਤਾ ਦੇ ਅਲੰਕਾਰਾਂ ਦਾ ਆਧਾਰ ਹੁੰਦੀ ਹੈ, ਜਿਸ ਤਰ੍ਹਾਂ ਇਸਤ੍ਰੀ ਦੇ ਸੰਗਾਰ ਦਾ ਆਧਾਰ ਉਸ ਦੀ ਕਲਪਨਾ ਹੁੰਦੀ ਹੈ।

ਵਿਕਾਸ ਪਾ ਰਿਹਾ, ਬਣ ਰਿਹਾ ਵਾਸਤਵ ਵਰਤਮਾਨ ਦਾ ਹੀ ਇਕ ਰੂਪ, ਇਕ ਭਾਗ ਹੁੰਦਾ ਹੈ। ਇਸ ਦੀ ਕਲਪਨਾ ਦਾ ਆਧਾਰ ਵਰਤਮਾਨ ਵਾਸਤਵ ਤੇ ਇਸ ਤੋਂ ਉਪਜ ਰਹੇ ਵਿਚਾਰ, ਉੱਦੇਸ਼ ਤੇ ਆਦਰਸ਼ ਹੁੰਦੇ ਹਨ। ਇਸ ਲਈ ਕਿਵਿਤਾ ਲਈ ਵਰਤਮਾਨ ਵਾਸਤਵ ਦਾ ਗਿਆਨ ਬਹੁਤ ਜ਼ਰੂਰੀ ਹੈ। ਇਸ ਗਿਆਨ ਦਾ ਆਧਾਰ ਅਗੋਂ ਕਵੀ ਦੇ ਅਨੁਭਵ ਤੇ ਕਰਣੀ ਉਤੇ ਹੁੰਦਾ ਹੈ। ਪਰ ਕਿਵਿਤਾ ਦੇ ਮੰਤਵ ਲਈ ਨਿਜੀ ਅਨੁਭਵ ਕਾਫੀ ਨਹੀਂ। ਕਿਵਿਤਾ ਇਸ ਨਿਜੀ ਅਨੁਭਵ ਦੇ ਕਲਪਿਤ ਪਸਾਰ ਦੇ ਮੰਗ ਕਰਦੀ ਹੈ। ਤੇ ਅਨੁਭਵ ਦਾ ਕਲਪਿਤ ਪਸਾਰ ਫਿਰ ਬੁਧੀ ਦਾ ਰਿਣੀ ਹੈ। ਇਸ ਤਰ੍ਹਾਂ ਕਲਪਨਾਂ ਤੇ ਅਨੁਭਵ ਬੁਧੀ ਨਾਲ ਸੰਬੰਧਿਤ ਸ਼ਕਤੀਆਂ ਹੀ ਹਨ। ਅਨੁਭਵ ਵਾਸਤਵ ਤੇ ਬੁਧੀ ਦੇ ਸੰਜੋਗ ਦੀ ਉਪਜ ਹੈ ਤੇ ਕਲਪਨਾ ਅਨੁਭਵ ਤੇ ਬੁਧੀ ਦੇ ਸੰਜੋਗ ਦੀ, ਭਾਵੇਂ ਇਨ੍ਹਾਂ ਤੱਤਾਂ ਦਾ ਇਸ ਤਰ੍ਹਾਂ ਦਾ ਸਾਕਾਰਾ ਦੱਸਣਾ ਇਕ ਬਣਾਵਟੀ ਜਿਹੀ, ਯਾਤ੍ਰਿਕ ਜਿਹੀ ਗੱਲ ਜਾਪਦਾ ਹੈ।

ਅਨੁਭਵ ਵਾਰੇ ਵਿਸਤਾਰ ਵਿਚ ਚਰਚਾ ਅਗੇ ਚਲ ਕੇ ਕੀਤੀ ਜਾਵੇਗੀ। ਇਥੇ ਇਤਨਾ ਕਹ ਦੇਣਾ ਹੀ ਕਾਫੀ ਹੈ ਕਿ ਮਨੁਖੀ ਅਨੁਭਵ ਇਕ ਬੜਾ ਗੰਭੀਰ ਤੇ ਜਾਣਿਲ ਤੱਤ ਹੈ। ਇਸ ਵਿਚ ਸਾਧਾਰਣ ਬੁਧੀ, ਮਨੋਭਾਵ, ਆਸੇ, ਸੰਕਲਪ ਤੇ ਅੰਤਹਕਰਣ ਦੀਆਂ ਹੋਰ ਸ਼ਕਤੀਆਂ ਸਭ ਕੰਮ ਕਰਦੇ ਹਨ। ਬੁਧੀ, ਕਲਪਨਾ, ਮਨੋਭਾਵ, ਆਸੇ, ਸੰਕਲਪ ਤੇ ਅੰਤਹਕਰਣ ਸਭ ਇਕ ਦੂਜੇ ਉਤੇ ਪ੍ਰਭਾਵ ਪਾਂਦੇ ਹਨ ਤਾਂ ਅਨੁਭਵ ਉਪਜਦਾ ਹੈ।

ਉਪਰੋਕਤ ਤੋਂ ਅਸੀਂ ਇਹ ਸਿੱਟਾ ਕਢ ਸਕਦੇ ਹਾਂ ਕਿ ਕੋਈ ਕਵੀ ਜਿਤਨਾ ਕਰਣੀ ਦਾ ਉਚਾ ਤੇ ਸੁਚਾ, ਅਨੁਭਵ ਵਿਚ ਸ਼ਕਤੀ-ਸ਼ਾਲੀ, ਵਿਸ਼ਾਲ ਤੇ ਤੀਖਣ ਹੋਵੇਗਾ, ਉਨ੍ਹਤੀ ਹੀ ਉੱਤਮ ਉਸ ਦੀ ਰਚਨਾ ਹੋਵੇਗੀ। ਮਹਾਂ ਪੁਰਸ਼ਾਂ ਦੀ ਕਾਣੀ ਇਸ ਲਈ ਹੀ ਆਮ ਕਰਕੇ ਉਚੀ ਪਦਵੀ ਦੀ ਕਿਵਿਤਾ ਹੁੰਦੀ ਹੈ। ਪਰ ਕਈ ਵਾਰੀ ਇਹ ਦੇਖਣ ਵਿਚ ਆਇਆ ਹੈ ਕਿ ਸਾਧਾਰਣ ਪਦਵੀ ਦੇ ਇਸਤ੍ਰੀ ਪੁਰਖ ਵੀ ਕਾਫੀ ਵਧੀਆਂ ਕਿਵਿਤਾ ਜਾਂ ਕਲਾ ਰਚ ਲੈਂਦੇ ਹਨ। ਸਾਇਦ ਟਿਹ ਅਸਚਰਜਤਾ ਕੇਵਲ ਉਪਲੀ ਹੀ ਗੱਲ ਹੈ। ਕੇਵਲ ਕਵੀ ਹੀ ਨਹੀਂ, ਕਈ ਨੇਤਾ ਜਾਂ ਵਿਗਿਆਨੀ ਵੀ ਦੇਖਣ ਵਿਚ ਤੇ ਸਾਧਾਰਣ

If you are looking for

*Quality

* Quality

* Price

* After sale service when
buying your car contact

Kuldip S. Jhand

ਕਿਸੇ ਪਰਕਾਰ ਦੀ ਕਾਰ ਖੋਦਣੀ ਜਾਂ

ਟਰੇਡ ਕਰਨੀ ਹੋਵੇ ਤਾਂ ਖੋਦਣ

ਤੋਂ ਪਹਿਲਾਂ

ਕੁਲਦੀਪ ਝੰਡ

ਨੂੰ ਮਿਲੇ ਜਾਂ ਫੁਨ ਕਰੋ



Office

521-7731

Res. 524-4137



**WESTMINSTER
CHEVROLET-
OLDSMOBILE**

12 th Ave. at Queens Ave.
New West Minster

GOYAL TRAVEL

**4152 Fraser St.
Vancouver, B.C.**

Tel:

[604] 872-7658

WE OFFER THE CHEAPEST FARES TO

. India . Pakistan .
. Nairobi . Dareselam .

SPECIAL FARES FROM SEATTLE TO LONDON

One way or Return

4 Offices in India to serve you:

New Delhi . Jullundur
. Moga Jagroan .

ਵਿਵਹਾਰ ਵਿਚ ਬਹੁਤੇ ਪ੍ਰਭਾਵਕ, ਸ਼ਲਾਘਣੀ ਜਾਂ ਉੱਤਮ ਨਹੀਂ ਹੁੰਦੇ। ਪਰ ਦੂਜੇ ਪਾਸੇ ਸ਼ਾਇਦ ਇਹ ਵੀ ਪੱਕੀ ਗੱਲ ਹੈ ਕਿ ਅਜਿਹੇ ਲੋਕ ਬਹੁਤੀ ਉੱਤਮ ਕਲਾ ਜਾਂ ਕਿਰਤ ਦੇ ਕਰਤਾ ਵੀ ਨਹੀਂ ਹੋ ਸਕਦੇ।

ਜਗਤ ਦੇ ਦੋ ਮਹਾਂ ਕਵੀਆਂ ਥਾਰੇ ਇਹ ਭੁਲੇਖਾ ਹੋ ਸਕਦਾ ਹੈ ਕਿ ਉਹ ਆਪਣੇ ਜੀਵਨ ਤੇ ਸਮਾਜਕ ਵਿਵਹਾਰ ਵਿਚ ਮਹਾਂ ਪੁਰਖ ਨਹੀਂ ਸਨ। ਉਹ ਦੋ ਕਵੀ ਹਨ, ਸ਼ੇਕਸਪੀਅਰ ਤੇ ਕਾਲੀਦਾਸ। ਇਨ੍ਹਾਂ ਵਿਚੋਂ ਕਾਲੀਦਾਸ ਵੀ ਸ਼ਾਇਦ ਆਪਣੇ ਸਮੇਂ ਵਿਚ ਗੇਤੇ ਜਾਂ ਟੈਂਗੇ ਜਿਹਾ ਮਹਾਂ ਪੁਰਸ਼ ਹੋਇਆ ਹੋਵੇ। ਕੇਵਲ ਸ਼ੇਕਸਪੀਅਰ ਥਾਰੇ ਆਸੀਂ ਨਿਸ਼ਚੇ ਨਾਲ ਕਹ ਸਕਦੇ ਹਾਂ ਕਿ ਉਹ ਇਕ ਮਹਾਂ ਪੁਰਸ਼ ਨਹੀਂ ਸੀ, ਜਾਂ ਕਿਸੇ ਮਹਾਂ ਪੁਰਸ਼ ਜਾਂ ਵਿਦਵਾਨ ਦਾ ਕੁਠਾ ਨਾਮ, ਜਿਵੇਂ ਕਈ ਵਾਰੀ ਕਿਹਾ ਜਾਂਦਾ ਹੈ।

ਜਿਵੇਂ ਉਪਰੋਕਤ ਸੰਕੇਤ ਵਿਚ ਵੀ ਆਇਆ ਹੈ, ਕਵਿਤਾ ਦਾ ਇਕ ਕਰਤਵ ਮਨੁਖ ਨੂੰ ਪ੍ਰਾਪਤੀ ਲਈ ਪ੍ਰੇਰਣਾ ਤੇ ਸ਼ਕਤੀ ਦਾਨ ਕਰਨਾ ਹੈ। ਇਹ ਪ੍ਰੇਰਣਾ ਤੇ ਸ਼ਕਤੀ ਮਨੁਖ ਦੇ ਮਨੋਭਾਵਾਂ ਨੂੰ ਉਤੇਜਿਤ ਕਰ ਕੇ ਉਸ ਦੇ ਕਰਮ ਨੂੰ ਪ੍ਰਭਾਵਿਤ ਕਰਦੀ ਹੈ। ਕਵਿਤਾ ਦੇ ਬਲੀ ਹੋਣ ਦਾ ਮਾਪ ਇਸ ਦੀ ਮਨੁਖ ਦੇ ਅੰਤਰੀਵ ਭਾਵਾਂ ਨੂੰ ਉਤੇਜਿਤ ਕਰਨ ਵਾਲੀ ਇਹ ਸ਼ਕਤੀ ਹੀ ਹੈ। ਇਹ ਵੀ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਹ ਅੰਤਰੀਵ ਭਾਵ ਉਚੀ ਕਿਸਮ ਦੇ ਹੋਣ। ਸਾਧਾਰਣ ਲਾਲਸਾ, ਛਿੰਗ ਭਾਵ ਨੂੰ ਉਭਾਰਨ ਵਾਲੀ ਕਵਿਤਾ ਉਚੀ ਨਹੀਂ ਕਹੀ ਜਾ ਸਕਦੀ। ਭਗਤੀ ਭਾਵ ਉਪਜਾਣ ਵਾਲੀ ਕਵਿਤਾ ਇਤਨੀ ਉੱਤਮ ਤਾਂ ਨਹੀਂ ਕਹੀ ਜਾ ਸਕਦੀ, ਪਰ ਇਹ ਘਟੀਆ ਵੀ ਘਟ ਹੀ ਹੁੰਦੀ ਹੈ। ਅਸਲ ਵਿਚ ਅੰਤਰੀਵ ਭਾਵ ਉਸ ਆਦਮੀ ਦੇ ਉੱਤਮ ਹੁੰਦੇ ਹਨ ਜੋ ਬੁਧਿਮਾਨ ਹੋਵੇ। ਸੋ ਉੱਤਮ ਕਵਿਤਾ ਬੁਧਿਮਾਨ, ਵਿਸ਼ਾਲ ਅਨੁਭਵ ਤੇ ਉਚੀ ਕਰਨੀ ਵਾਲੇ ਕਵੀ ਦੀ ਰਚਨਾ ਹੋਵੇਗੀ ਤੇ ਬੁਧਿਮਾਨ ਪਾਠਕਾਂ ਦੀ ਬੁਧੀ ਨੂੰ ਉਚਾ, ਉਨ੍ਹਾਂ ਦੇ ਅਨੁਭਵ ਨੂੰ ਵਿਸ਼ਾਲ ਤੇ ਤੀਖਣ ਕਰਨ ਤੇ ਉਨ੍ਹਾਂ ਦੀ ਕਰਨੀ ਪੁਰ ਭਲੇ ਪ੍ਰਭਾਵ ਪਾਣ ਵਾਲੀ ਹੋਵੇਗੀ।

ਸਿਤ ਸਿੰਘ ਸੇਖੇਂ ਦੀਆਂ ਰਚਨਾਵਾਂ

ਨਾਟਕ, ਇਕਾਂਗੀ :

1. ਛੇ ਘਰ
2. ਤਪਿਆ ਕਿਊਂ ਖਪਿਆ,
3. ਨਾਟ ਸੁਨੋਹੇ
4. ਸੁਦਰ ਪਦ

ਨਾਟਕ ਪੂਰੇ:

1. ਕਲਾਕਾਰ
2. ਨਾਰਕੀ
3. ਭੁਦਾਨ
4. ਵਾਰਿਸ
5. ਬੇੜਾ ਬੰਧਿ ਨ ਸਕਓ
6. ਮੋਇਆਂ ਸੀਵਾਰ ਨ ਕਾਇ
7. ਦਮਯੰਤੀ
8. ਸਿਆਲਾਂ ਦੀ ਨਵੀ
9. ਮਿੱਤਰ ਪਿਆਰਾ

ਸਮਾਲੋਚਨਾ:

1. ਮਾਹਿਤਿਆਰਥ
2. ਪੰਜਾਬੀ ਕਾਵਿ ਸ਼ਿਰੋਮਣੀ
3. ਨਾਟਕ ਕਥਾ ਤੇ ਮੇਡਾ ਅਨੁਭਵ
4. ਸਮੀਖਿਆ ਮੁਣਾਫੀਆਂ

ਗੱਦ :

1. ਪ੍ਰਤਾਤੀ ਪੰਧ

0 0 0 0

PAUL'S PLUMBING & ELECTRICAL SUPPLY

PLUMBING & BATHROOM FIXTURES & SUPPLIES
HOT WATER TANKS
HOT WATER HEATING & SUPPLIES



ਖੇਡਖ਼ਬਾਰੀ! ਤੁਹਾਡੀ ਅਗੂਝਤ ਲਈ ਪੱਲੇਵਿੰਗ, ਗੀਟਿੰਗ ਤੇ ਬਿਜਲੀ ਦੇ ਅਭਾਸ ਦੀ ਸੋਈ ਆਪਣੇ ਭਾਵੀ ਉਮੰਗ ਯਾਲ ਵਲੋਂ 32 ਐਕ੍ਰੀਟੀਵ ਲਾਗੇ 4774 ਮੈਲ ਸਟੈਨੀਟ ਤੇ ਸੱਤੇ ਦਿਨ ਬੁੱਲਾ ਚੱਲਿਆ ਹੈ। ਸਾਡੇ ਕੋਲ ਆਉਂ, ਪੰਜਾਬੀ 'ਚ ਗੱਜ ਥਾਂ ਕੋਈ, ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਫੈਲ ਕੋਈ।


872 3118

English-Punjab-Hindi Spoken
4774 Main St(at 32nd)
Vancouver • 872-3118
Open Sunday — Parking at rear.



SHAKTI GIFT

6576 MAIN STREET,
VANCOUVER, B.C.



Where you can get
all types of
Real and
Artificial
Jewellery and
all types of
oriental designs
can be made!

SALE AND
REPAIRS
OF
WATCHES

Res. 327-8259
Bus. 321-6214

SPECIALIST IN EAST INDIAN JEWELLERY
GIFTWARE & REPAIRS

ਚੱਚ ਰਾਂਗ ਦੇ ਗੰਗੇ ਬਾਲੀਂ ਸ਼ਹੀ
ਮਾਰੀ ਢੱਕਾਂ ਤੇ ਮਾਣੀ।

ਗੁਰਦਿਆਲ
ਸਿੰਘ
•
ਨਾਵਲ
ਮਣਹੋਏ
ਦਾ
32 ਵਾਂ ਕਾਂ

ਗੁਰਦਿਆਲ ਸਿੰਘ ਪੰਜਾਬੀ ਸਾਡਿਤ ਦੇ ਪ੍ਰਮੁਖ ਨਾਵਲਾਂ ਵਿਚੋਂ ਤੈ। ਉਸ ਦੇ ਨਾਵਲਾਂ ਦੇ ਵਿਚੋਂ "ਮਸਾਜ ਦੇ ਉਸ ਦੇਵਗ ਨਾਲ ਬੰਧੀਂਤ ਵਲ ਜਿਸ ਵਿਚ ਅਨੁਭਵ ਅਜੇ ਵੀ ਅਨੁਭਵ ਵਿਗੀ ਜਿੰਦਗੀ ਦੀ ਘਜ਼ਾਏ ਜਾਨਵਾਂ ਵਿਗੀ ਜੁਨ ਵਿਤਾਉਣ ਲਈ ਮਜ਼ਬਤ ਵਲ। ਗੁਰਦਿਆਲ ਸਿੰਘ ਨੂੰ ਇਸ ਵਾਂ ਦੇ ਸਮਾਜਿਕ ਵਿਸਤਿਆਂ ਦੇ ਆਹੁ ਪੇਟੇ ਦੀ ਤੌਥੀ ਜਮ੍ਹਾਂ ਹੈ; ਉਨ੍ਹਾਂ ਸਾਡਾਨ ਅਨੁਭਵ ਦੇ ਅਠ ਦੀਆਂ ਧੂਰ ਅੰਦਰਲੀਆਂ ਤੈਂਗ ਤੱਕ ਜੰਗ ਸਰਦਾਰੀ। ਉਸ ਦੇ ਪਾਤਰ ਫੇਰ ਪੜ੍ਹਾਈ ਛੱਲਦੇ ਬੋਲਦੇ ਜੀਵਿਜ ਜੁਤਾ ਜੀ ਫਲਜੇਟ ਦੀਆਂ ਜਾਜ਼ੀਆਂ ਗੱਲਾਂ ਕਿੰਨੇ ਜਾਂਦੇ ਵਲ ਜਿਨ੍ਹਾਂ ਨੂੰ ਆਮ ਜਿੰਦਗ ਅੰਮਰ ਅੰਖੀ ਸਥਾਨਾਵਲੀ ਅਤੇ ਸ਼ੇਖੀ ਦਾ ਜਗਨ ਸੈਂਕ ਦੀ ਸਪਨਾਟ ਲਈ ਕੰਪੀ ਸਰਦੇ। ਉਸ ਦੇ ਪਾਤਰ ਫੱਲ ਅਖੋਲ ਕਰਦੇ ਹੋਣ, ਖਿੱਕ ਕੇ ਤੋਣ, ਜਾਂ ਗੱਲੇ ਨਾਲ ਉਥਾਂ ਕੇ ਤੋਣ, ਪਿੱਛੋਕੜ ਵਿਚ ਨਾਵਲਾਂ ਦੀ ਨਾਲ ਨਾਲ ਤੁਹੀ ਆ ਵੀ ਆਪਣੀ ਜਿੰਦਗ ਸਰ ਵਮੇਸਾ ਗੰਭੀਰ ਗੰਭੀਰੀ ਹੈ। ਇਸੇ ਗੰਭੀਰ ਸੂਝ ਕਾਛ ਉਸ ਦੇ ਨਾਵਲ ਪੜ੍ਹਾਈਆਂ ਕਰੇ 'ਕਲੀਜ' ਤੇ 'ਪੰਡਿਤ' ਵਿਚ ਨਾਵਲਾਂ ਦੇ ਪਾਤਰ ਤਾਂਤੇ ਮਨ ਵਿਚ ਵਖਾਈ ਦੇ ਜਾਂਦੇ ਹੋਣੇ ਕਰੇ ਜ਼ੋਹੋਂਚੋਹੋਣ ਅਤੇ ਸਟਾਈਨਾਂਚੋਹੋਣ ਵਿਚ ਨਾਵਲਾਂ ਦੇ। ਪੇਸ਼ੇ ਸਿੰਘ ਸਿੰਘ ਸੇਵੇਂ ਨੇ ਗੁਰਦਿਆਲ ਸਿੰਘ ਦੇ ਨਾਵਲ "ਅਹੋਏ" ਨੂੰ ਅਤੀਗਾਹੀ ਮਾਨ ਪੁੱਜਤਾਂ "ਤਾਨ ਕਿਣਟੇ" ਅਤੇ "ਪੈਂਬੇਲਿਟ" ਦੇ ਪੱਧਰ ਦਾ ਕਿਵਾਂਦੇ

ਨਾਵਲਾਂ ਤੋਂ ਵੀਲਾਹਾ ਗੁਰਦਿਆਲ ਸਿੰਘ ਕਾਣੀਕਾਰ ਅਤੇ ਅਨੁਦਾਤ ਦੇ ਤੁੱਕੇ ਵੀ ਅੰਤ ਕਥਲ ਕਿਵਾਂਦੀ। ਪੰਜਾਬ ਤਾਜਾ ਵਿਤਾਗ, ਪਾਇਆਲ ਵੱਲੋਂ ਗੁਰਦਿਆਲ ਸਿੰਘ ਦੀਆਂ ਪ੍ਰਸ਼ੰਸਕ ਨੂੰ ਪੜ੍ਹੇ ਵਾਰ, 'ਵੇਡੇ ਦੀ ਜਥੇ ਉਤਮ ਗਲ੍ਹਪ ਰਚਨਾ' ਵੱਲੋਂ ਸਨਾਹਿਨਾ ਗਿਆ ਹੈ। 1975 ਵਿਚ ਗੁਰਦਿਆਲ ਸਿੰਘ ਦੇ ਨਾਵਲ "ਅੱਧ ਤਾਨੀ ਰਾਤ" ਨੂੰ ਕਾਨੂੰ ਦੇ ਸਤਾਂਤੇ ਉਤੇ ਸਾਡਿਤ ਜਨਮਾਣ ਕਾਨੂੰ ਆਰਦਾ ਦੀ ਪੁਰਕਾਰ ਦਿਤਾ ਗਿਆ। ਗੁਰਦਿਆਲ ਸਿੰਘ ਵਿਚ ਅਤੀਗਾਹੀ ਜਾਨਤਾਵਾਂ ਪੱਧਰ ਦਾ ਸਾਡਿਤਾਵਾਂ ਵਿਛਨ ਦੀਆਂ ਜਾਂਤਾਵਾਂ ਜਪਨਾਟ ਵਾਨ।

(ਅਜਮੇਰ ਰੋਤੇ)

ਸੌਣ ਦਾ ਮਹੀਨਾ ਮੁਕਣ ਵਾਲ੍ਹਾ ਸੀ, ਪਰ ਅਜੇ ਤਾਈਂ ਤਕਤਾ ਮੀਂਹ ਕੋਈ ਨਹੀਂ ਸੀ ਪਿਆ। ਬੱਦਲ ਘਿਰਦੇ ਤੋਂ ਬਿੰਦਿ ਜਾਂਦੇ। ਕੱਲ੍ਹੁੰਤੋਂ ਫੇਰ ਤਿੱਤਰ-ਬੰਡੀ ਖਿਲਗੀ ਹੋਈ ਸੀ, ਪਰ ਅਜੇ ਤਾਈਂ ਮੀਂਹ ਦਾ ਰੱਬ ਨਹੀਂ ਸੀ ਦਿਸਦਾ। ਪਿੰਡਾਂ, ਤੇ ਮੰਡੀ ਵਿਚ ਲੋਕਾਂ ਨੇ ਕਲ੍ਹੁੰ ਤੇ ਪਤਨੀਂ ਜੱਗ ਵੀ ਕੀਤੇ ਸਨ। (ਪਰ ਬਿਸਨੇ ਨੂੰ ਅਜੇ ਕਿਸੇ ਗੱਲ ਦਾ ਵੀ ਪਤਾ ਨਹੀਂ ਸੀ। ਦੇ ਦਿਨ ਹੋ ਗਏ ਸਨ ਉਹ ਕੱਠੜੀ ਦੇ ਅੰਦਰੋਂ ਨਹੀਂ ਸੀ ਨਿਕਲਿਆ। ਸਾਰਾ ਦਿਨ ਜਾਂ ਪਿਆ ਰਹਿੰਦਾ ਜਾਂ ਛੋਣਾ ਰਹਿੰਦਾ। ਤੋਂਧ ਵੀ ਨਹੀਂ ਸੀ ਚਿੜ੍ਹੀਆ, ਪਰ ਪਿੰਡੇ ਵਿਚੋਂ ਭੱਠ ਵਾਂਗ ਸੇਕ ਮਾਰਦਾ ਸੀ। ਦੋਏ ਦਿਨ ਉਹ ਰਾਤ ਨੂੰ ਵੀ ਅੰਦਰ ਹੀ ਸੁੱਤਾ ਸੀ। ਕੰਮ ਦਾ ਜ਼ੋਰ ਹੋਣ ਕਰਕੇ ਭੁਗਤਾ ਤੇ ਕਾਲਾ ਦਿਨ-ਰਾਤ ਇਧ ਕਰੀ ਰਖਦੇ ਸਨ। ਸਕੂਲਾਂ ਵਿਚ ਛੁੱਟੀਆਂ ਹੋਣ ਕਰਕੇ ਮਾਘੀ ਵੀ ਉਹਨਾਂ ਨਾਲ ਮਾਡਾ-ਮੋਟਾ ਕੰਮ ਕਰਾਉਂਦਾ ਸੀ, ਬਹੁਤਾ ਆਵਾਹਾਨਾਰਦੀ ਹੀ ਕਰਦਾ ਸੀ। ਕਟੀ ਦਿਨਾਂ ਤੋਂ ਬਿਸਨੇ ਨੂੰ ਰੋਟੀ ਵੀ ਓਹਨੇ ਦੇ ਕੇ ਜਾਂਦਾ ਸੀ, ਪਰ ਅਜੇ ਉਹ ਵੀ ਨਹੀਂ ਸੀ ਆਇਆ।)

ਅੱਧ ਕੁ ਪਹਿਰ ਦਿਨ ਖੜੇ ਦੱਖਣ ਵਾਲੇ ਪਾਜਿੰਡਿ ਕਾਲੀ-ਬੋਲੀ ਹਨਗੀ ਆਈ ਤੇ ਉਹਨੇ ਘਰਾਂ ਦੀਆਂ ਕੰਪਾਂ ਵੀ ਹਿਲਾ ਦਿਤੀਆਂ, ਛੱਪਰ ਉੱਡਾ ਦਿਤੇ ਤੇ ਅੱਧਾ-ਪੇਣਾ ਘੰਟਾ ਬੰਦ ਬੁਹਿਆਂ ਵਿਚੋਂ ਦੀ ਹਿਲਾਨਕ ਸੂਕਵਰਾਂ ਸੁਣ ਸੁਣ ਨਿਆਣੇ ਫਰਦੇ ਰਹੇ। ਰਿਹਦੇ ਨਾਲ ਹੀ ਮੋਟੀਆਂ ਕਟੀਆਂ ਦਾ ਮੀਂਹ ਲਹਿ ਪਿਆ ਤੇ ਦਿਨ ਛਿਪਣੋਂ ਪਹਿਲਾਂ ਚਾਰੇ ਪਾਸੇ ਜਲ-ਬਲ ਹੋ ਗਿਆ। ਗਲੀਆਂ, ਬਜ਼ਾਰਾਂ ਵਿਚ ਪਾਣੀ ਨਾਲਿਆਂ ਵਾਂਗ ਵਗਣ ਪਿਆ। ਤੱਤੀ, ਰੁੱਖੀ ਹੁੰਨ ਨਰ ਗਈ। ਬੱਦਲਾਂ ਕਤਕੇ ਦਿਨ ਢਲਦਿਆਂ ਹੀ ਸੰਘਤਾ ਹਨੇਰਾ ਹੋਣ ਲਗ ਪਿਆ। ਬਿਸਨੇ ਨੇ ਦੀਵਾ ਬਾਲਿਆ ਤੇ ਉਹਨੂੰ ਜਾਪਿਆ ਪਿੰਡੇ ਦੀ ਤਪਸ ਘਰ ਗਈ ਸੀ। ਕੋਠੜੀ ਦੇ ਸੂਹੇ ਵਿਚੋਂ ਆਉਂਦੇ ਠੰਡੀ ਹਥਾ ਦੇ ਮਿੰਧੇ ਫਰਾਏ ਕਰੇ ਕਰੇ ਲੂੰ-ਕੰਡਾ ਖਤਾ ਕਰ ਦਿੰਦੇ ਸਨ, ਪਰ ਉਹਨੇ ਕੁੜਤਾ ਫੇਰ ਵੀ ਨਾ ਪਾਇਆ; ਕਪਤਾ ਪਿੰਡੇ ਨਾਲ ਛੁਹਾਂਟਿਆਂ ਵੀ ਜਿੜੇਂ ਅਲਕਤ ਆਉਂਦੀ ਸੀ ਤੇ ਅਜੇ ਵੀ ਇਉਂ ਲਗਦਾ ਸੀ ਕਿ ਪਿੰਡੇ ਨਾਲ ਕੁਝ ਲਗਣ ਸਾਰ ਲੂੰ-ਲੂੰ ਓਵੇਂ ਬਲਣ ਲਗ ਪਈਗਾ। ਤੇਤ ਬੇਨ੍ਹ ਬੰਦਰ ਦੇ ਵੱਡੇ ਮੁੜ੍ਹੇ ਤੋਂ ਬਿਨੋਂ ਉਹਨੂੰ ਤਨ ਤੇ ਹੋਟੀ ਕਪੜਾ ਨਹੀਂ ਸੀ। ਦੀਵਾ ਬਾਲ ਕੇ ਉਹ ਗੋਨਾਂ ਦੁਆਲੇ ਕੇਂਘੀ ਪਾਈਂ ਮੰਜੇ ਤੇ ਬੈਠਾ ਹਨੌਰੀ ਗਲੀ ਵਲ, ਵਹਾਂਦੇ ਪਾਣੀ ਵਿਚ ਤਿੰਹਾਂ ਤਿੰਹਾਂ ਬੁੜਗਦੀਆਂ ਕਣੀਆਂ ਦਾ ਖੜਾਕ ਸੁਣਦਿਆਂ, ਨਿਗਾਹ ਰੱਤ ਕੇ ਝਾਕੀ ਜਿਆ।

ਅੱਖਾਂ ਨਾਲ ਉਹਨੂੰ ਨਾ ਕੁਝ ਦਿਸਦਾ ਸੀ ਤੇ ਨਾ ਸੁਣਦਾ ਸੀ— ਸੰਘਣੇ ਹਨੇਰੇ ਤੇ ਕਟੀ ਉੱਚੀਆਂ-ਨੀਵੀਆਂ ਆਵਾਜ਼ਾਂ ਦੇ ਅਸਪੱਸਟ ਫੇਲ ਨਾਲ ਸਿਰ ਭਾਰਾ ਭਾਰਾ ਮਹਿਸੂਸ ਹੋ ਰਿਹਾ ਸੀ। ਸਾਰਾ ਚਿਤ ਹੀ ਘਣ ਵਾਂਗ ਨਿੱਗਰ ਤੇ ਭਾਰਾ ਭਾਰਾ ਹੋਇਆ ਪਿਆ ਸੀ।

ਬੈਠਿਆਂ ਬੈਠਿਆਂ ਚਾਣਚਕ ਬੂਹੇ ਵਿਚੋਂ ਇਕ ਕਾਲੇ ਅਕਾਰ ਦਾ ਝਾਊਲਾ ਪਿਆ ਤੇ ਉਹ ਅੱਖਾਂ ਇਮਕੜ ਕੇ ਪਿਆਂ ਨਾਲ ਵੇਖਣ ਲਗ ਪਿਆ। ਪਰਡੇ ਵਾਂ ਹਿੱਲ ਕੇ ਅਗਾਹ ਹੋਇਆ ਤੇ ਉਹਨੇ ਮੰਜੇ ਵਲ ਵਹਿਆ; ਬੜੀ ਓਪਰੀ ਜਿੰਨੀ ਸ਼ਕਲ ਸੀ: ਨੰਗ-ਪਤੰਗਾ ਪਿੰਡਾ, ਤੇਤ ਵੱਡੀ ਸਾਰੀ ਦਿਲਕਵੀਂ ਕੱਛ ਤੇ ਜਿਨ ਉਤੇ ਟਿਕ ਗੇਦੜੀ ਜਿਹੀ ਯਹੀਂ ਉਹ ਜਦੋਂ ਹੋਰ ਅਗਾਹ ਹੋਇਆ ਤਾਂ ਬਿਜਨੇ ਨੇ ਫਹੁ ਨਾਲ ਉਹਨੇ ਵਲ ਵੇਖਿਆ।

"ਕਿਹੜੇ ਬਈ?" ਬਿੰਧੂਰਾ ਮਾਰ ਕੇ ਸੁਰਤ-ਸਿਰ ਹੁੰਦਿਆਂ ਉਚਨੇ ਪੁੱਛਿਆ।

"ਮੈ.....ਮੈਂ ਤਾਇਆ, ਮਾ-ਘੀ!"

"ਅੜਾ!" ਬਿਸਨਾ ਟੌਕੀਰ ਹੋ ਗਿਆ, "ਤੂੰ ਐਸ ਰੇਲੇ ਕਿਧਰੋਂ?"

"ਆ-ਪਾਂ, ਆਪ ਕੇ ਵਾਤਤੇ.....ਟਿੱਫਨ ਲਿ-ਅਏ ਅਂ ਤਾਇਆ....." ਰੋਟੀਆਂ ਵਾਲਾ ਪੇਣਾ ਸਿਰੋਂ ਲਾਹ ਕੇ ਮੰਜੀ ਉਤੇ ਪਹਿਲਾਂ ਮਾਘੀ ਪੈ ਦੇ ਉਤੇ ਛਿੰਦੀਆਂ ਬਿੜਕਵੀਂ ਅਵਾਜ਼ ਨਾਲ ਬੋਲਿਆ, "ਸੱਰ ਤਾਇਆ ਜੀ, ਅੱਜ ਤਾਂ ਬੜਾ ਰੋਣ ਪੈ ਰਿਹਾ ਹੈ.....। ਮੈਸਮ ਬੈਠੀ ਲਿਪਲੀ ਹੈ.....ਬੜਾ....."

ਬਿਸਨੇ ਨੇ ਅੱਧ ਸੁਗੜਾ ਕੇ, ਕੁਝ ਮੁਸਕਰਾਂਦਿਆਂ ਮਾਘੀ ਦੇ ਮੂੰਹ ਵਲ ਹੋਰ ਗਹੁ ਨਾਲ ਵੇਖਿਆ, ਉਹਦੀਆਂ ਸਰਾਰਤੀ ਅੱਖਾਂ ਚੰਗਿਆਚਿਆਂ ਵਾਂਗ ਦਿਗਦਾਰੀਆਂ ਲਗੀਆਂ, ਪਰ ਦੀਵੇ ਦਾ ਚਾਨਣ ਪਿੰਡੇ ਹੋਣ ਕਰਕੇ, ਸਾਰਾ ਮੁਹਾਦਰਾ ਨਾ ਦਿੱਤਿਆ।

"ਪਹਿਲਾਂ ਆਹ ਦੀਵਾ ਐਸ ਕੰਪ ਵਾਲੀ ਫੱਟੀ ਤੇ ਰੱਖ।" ਬਿਸਨੇ ਨੇ ਕਿਹਾ।

ਮਾਘੀ ਮੌਢੇ ਛੇਡਦਿਆਂ, ਬੁੱਲ੍ਹ ਉਟੇਰ ਕੇ ਉਠਿਆ ਤੇ ਦੀਵਾ ਆਪਣੇ ਸੱਜੇ ਹੋਂਦ, ਲੱਗੀ ਫੱਟੀ ਉਤੇ ਰੱਖ ਕੇ ਮੁੜ ਓਥੇ ਹੀ ਆ ਬੈਠਾ। ਹੁਣ ਉਹਨੇ ਮੂੰਹ ਉਤੇ ਚੰਗੀ ਤਰ੍ਹਾਂ ਚਾਨਣ ਪੈ ਰਿਹਾ ਸੀ। ਬਿਸਨੇ ਨੇ ਉਹਨੇ ਨਕਸਾਂ ਨੂੰ ਨਿਰਖਿਆ। ਪਤਲੇ ਲੰਮੇ ਚਿਹਰੇ ਤੇ ਤਿੰਖ ਨਕਸਾਂ ਉਤੇ ਚੰਗਲਤਾ ਦੀ ਪਾਣ ਚੜ੍ਹੀ ਹੋਈ ਸੀ। ਹੋਠਲਾ ਬੁੱਲ੍ਹ ਘੁੰਟ ਕੇ ਉਹਨੇ ਦੇਂਦਾ ਵਿਚ ਦੱਬਿਆ ਹੋਇਆ ਸੀ ਤੇ ਅੱਖਾਂ ਹੋਰੋ-

12 उत्तु मटकांदिआं बिस्ने दीआं अँखां विच मिंगा, बिनां भेठा वी सेगा-सेगा डैं काकदिआं, अडेल बैठा सी। ते बिस्ना वी किना चिर बूलुं उत्त पलाती जिही मुस्कान खिलारीं सिर डौं पैरां ताईं उहनुं विहरा रिहा। माघी दा छाटका सोर ते टपै-टपै करदे अंगां कुं विहरिदिआं उहनुं आपणीआं अँखां विच इक ठंड जिही उत्तरदी जापी।

"ताइआ.....ताए जी!" माघी अगांह कुकदिआं, बज्जी भेद-भरी, मध्य अवाज विच बोलिआ, "जे है सलाह डै.....आज ते सरतो वे मूसम है—ठांड है...!" बूलुं नालैं माघी दीआं उँगलां अँखां ते चिहरे दे नक्स वयेरे गॉलं करदे सिसदे सन। बिस्ने न अँखां उत्ते जेत पांदिआं उहरे चिहरे उत्ते, उहरी गॉल दा मउलव समझन दा यजन बीता, पर माघी उहरे तेर वेख के बिस्ने दे मुंह केल हृष करत्रे चुटकी वजाए दिआं बोलिआ, "ऐना चिर लाएूं, ऐना चिर!.....हुण बद लिआएूं.....हुह-मंदिर मार के, हुकम बरे सटी...!"

पर बिस्ना अजे वी माघी दे चिहरे वल उद्दे॒ हैरानी नाल वेख रिहा सी जिवे॑ उहरी पकडे दी उहनुं उँका समझ दा पदी होवे॑।

"उम समझिआ नहीं ताए?" माघी ने आपटा मुह उहरे मुंह दे हेर नेते करत्रे आधिआ, "मेरा मउलव है रेण पै रही है...बारम हेर ही है...ठंड है, हवा चलती है...केई—केई दूआई-बूटी है जे....! इब ते समझ ताइआ साहब, कि नहीं?"

बिस्ना पहिलां मुस्कराइआ, ढेर बेअवाज हँसण लग पिआ। बिस्ने दे नंक विचे॑ छण के आए॑ दी हासे दी अवाज माघी कुं उपरी जिही लगी ते उह रता धुर के शाकिआ। ढेर न ल दी नाल अँखा॑ विच उरे पहिलां वाली सरारत भर के बोलिआ, "किए॑ पैंदी ऐ गुली दण ?

बिस्ने ने जिवे॑ माघी कुं अजे पहिली वारी ही पढ़ाणिआ सी; अजे ताईं उहनुं, उह पर्दरां-सेलां वरिउआं दा अँलुत, अवारागरद ते अलंब मुंडा जापिआ सी। ना बिस्ने ने उहनुं करे आपने नेते हैर दिता सी, न माघी आप उहरे बहुता नेते हेटिआ सी। पर हुण इकदम बिस्ने कुं इच्छा॑ लगण लग पिआ जिवे॑ माघी विच अँगी रुह उहरी आपणी सी।

"बूटी?" बिस्ने ने चिहरे उत्ते हैरानी लिआ के पूँछिआ, "उह बी रुंदी ऐ उटे?"

"जिन्हें पी के दने कपाट धुम् जाण—उह बूटी हैंडी अ ताइआ; सिवनी भगामान की बूटी...!"

"लिआ तां सही उटे, वेखी केरे जी रुंदी ऐ?"

"लिआमा?" टपैसी मार के मंजे ते॑ उहरिदिआ माघी ने किहा ते॑ ढेर हेठा हे के दूरहरा रुदिआं इक वार हेर बिस्ने दे मुंह केल मुंह करके हेठी देणे बोलिआ, "मंसी॑ लिआमा ताइआ?"

"लिआ...!" बिस्ने ने सिर हिला के गंगीर अवाज विच, उहरीना॑ अँखां विच सिंगा उकदिआं किहा।

माघी मेमणे वांग, टिके बूबूका मार के बूहिउ॑ बाहर हे गिआ। ते बिस्ने ने अजे इस बारे बूज सेचिआ वी नहीं सी जदै॑ माघी कँड दे पैंचे विच बेतल लकेटी अंदर आ विजिआ।

"देख ताइआ!" पैंचां उत्ते उद्दे॑ आ के बरिदिआं, लाल तेज सी बेतल बिस्ने दे केल करके इटकदिआं उहने खिडी अवाज विच किहा, "तुं जरा उरारा देख इसका!... ऐसी उमारा चीज ऐ, बस की पैँडहदे॑!"

बिस्ने ने बेतल माघी दे हँसे॑ फँड लटी ते उहरे वल इच्छा॑ उत्त के वेखिआ कि माघी ने त्रुटक के पहिलां मुंह पिढ़ाह बूआ लिआ ते॑ ढेर हेठी देणे उठ के केठडी दा बूहा अज्ञान लग पिआ। पर

जदै॑ उह बूहे दा बूंडा ला के मुँड बिस्ने दे साहमणे आ के बैठा तां बिस्ने दीआं अँखां विच मुलाइमी हेठा॑ उत्ते मुस्कान वेख के हेर आपणे चेतल रुहे॑ विच आउंदिआं बोलिआ, "किए॑ ताइआ है पहिले उत्त दी कि नहीं?—चीज ऐ, इक चीज!"

"हुं!" बिस्ने ने मीरे मुंह नाल हुगारा भरिआ ते बेतल पावे नाल ला के रेखदिआं बोलिआ, "पर बूंड जे हुणे ते॑ तेरा इह हाल होइआ तां उमर किवे॑ नंधु?"

माघी ने तांड लिआ सी कि बिस्ने दे बेल विच उह सधडी हुण नहीं सी, जिस कोले॑ बूंड डरदा ते॑ बूंड घिरना करदा माघी, अज ताईं बिस्ने ते॑ दूर रहिदा रिहा सी।

"उमर?.....उमर आपां ताइआ करनी की ऐ...हे-अ! औंस करे! बूंड लृटे॑ ते॑ मर-जे! जे चारं दिन अगों पिछे॑ वी आदमी मर जाए तां बला केई फ्रक पक्के॑ ताइआ साहब?" उह निश्च रो के बोलिआ।

बिस्ने दीआं जिवे॑ अँखां खड़े गाईआं। उहनुं सूपने विच वी खिअल नहीं सी कि इह अलंब मुंडा अजिहोआं अजीव गॉलं वी कर सकदा सी। खासा चिर उहनुं हेर केई बूंड ना अहूडी।

"मांडे इक मास्टर ऐ तांडिआ जी", माघी ने हृष दो सैण्ड जिही करदिआं किहा, "उह बूंड दी मरान बंदा है। उह करिंदे बस बूम बरे—चाहे बूम बरे...!" इहरे नाल ही उहने दीची दे फूल उत्ते अगूठा रेखिआ ते॑ गिण गिण के बेलदा गिआ: "चाहे त्रैम करे, चाहे मरारत करे, चाहे पक्के॑, चाहे खेड़े॑, चाहे राज्ञे॑—मतलव, अज कलू दे व्हजोर-द्वृतुर बहें॑, चाहे 'चड़ू-डांसी॑', बूंड के केसे दो अजदल करे; चाहे वृंडे॑ वृंडे॑ लस्कर देरे॑ ते॑ चाहे कुं-ते॑ खंसी करे— पर जे करे जनाब उहीओं युँडां पैट दिए॑...! ऐं केरां पैदां बरदे॑ तुरे॑ जाओ॑; भगरे॑ पटी दूनीओं बूंडा नां छै छै कर जाद करदी ढिरे॑...! हां...जिज बात है॑...!"

बिंद के माघी रुकिआ ते॑ बिस्ने दे चिहरे दो॑ हैरानी तात के ढेर बेलण लग पिआ। "मरारा उह मास्टर करिंडा है ताए॑ कि, नैंसे से माल बूंडे॑ मुंह से दलीआ खा खा के, दिलबिआ मास औंस माझक लमका लमका के, अंपे॑-लृटे॑ हेर हेर के गेंडे॑ घसीटे॑ हुए॑ मरन का की हैदा जनाब? — 'बस', उह करिंडै॑ 'ऐस दीदे॑ की माझक मैंरे॑। चाहण दो॑ चाहण बरे॑!' 'सजाखे-अंदिनी॑' के अंदर-बाहर की ज्वीज-बसत दखाओ॑, और बूंड जाओ॑...! बिआ लेडै॑ है॑ बूंड के मैले॑ तेल ते॑ सजी बूंडी॑ मैं॑ उडके॑ उडके॑ उडके॑ ते॑ दिन के॑ बो॑ युँखी जाणे॑ को॑? — केई उंड नहीं॑...! ऐंसे मत युँखे॑, मैंचे॑! लाटां से मैंचे॑ — गैस की माझर मैं-मैं॑ करके॑....!"

ते॑ 'सूं-सूं' करदिआं माघी ने जदै॑ आपणे बूंड ठुठी दे किनारिआ वांग बाहर हूं बैठे तां गुण ताईं॑ उहरीओं गॉलं नाल बीले॑ बिस्ने दे गंडीर, उत्ते चिहरे॑ उत्ते आपे॑ ही मुस्कान आ जाई। माघी, सजो॑ उहनुं केई॑ 'सै॑' जपण लग पिआ। जिहडीओं गॉलं उह दिउ॑ मरारत नाल, मुत्ते-मुंडा उँडां दोंसा॑ अजीव सैण्डां नाल अँखां भटका॑ मटका॑ कर रिहा॑ सी, उह बिस्ने ने अज ताईं॑ बूंटे॑ परज्ज-मंडलीरे॑ ते॑ रामे अकाली वरगे॑ मिअणे॑ बेदिआं दे मुंहे॑ वी नहीं॑ नन मुट्ठीओं; ना अज ताईं॑ उहनुं अजिही॑ केई॑ गॉल आप अहूडी॑ नी॑; उह नून सून के॑ सुंन हेठी॑ जांदा॑ सी; ते॑ माघी ने सारिद धुट पैंडी॑ हेठी॑ वी॑ सी. जे उहनुं पलंपली चड़दी॑ आउ॑ दी॑ सी, जां खंबरै गॉलं दा गी नसा॑ हेठी॑ जांदा॑ सी कि पहिलो॑ नालै॑ दूसी॑ गॉल वयेरे॑ जेर ताल बेलदा॑ सी।

"ਇਹ ਕਿਹੜਾ ਮਾਸਟਰ ਐ ਅੰਹੋਂ ਜਿਆ ਜੀਹਨੇ ਤੈਨੂੰ ਇਹ ਕੋਕ ਛਾਵਤਰ ਪੜ੍ਹਿਐ ?" ਬਿਸ਼ਨੇ ਨੇ ਹੈਰਾਨੀ ਨਾਲ ਪੁੱਛਿਆ।

"ਉਹ !" ਮਾਝੀ ਮੰਜੇ ਤੋਂ ਰਤਾ ਬੁੜੁਕ ਕੇ ਬੋਲਿਆ, "ਉਹ ਤਾਇਆ ਜੀ ਬੜੀ ਚੀਜ਼ ਹੈ; ਮਹਾਨ ਬੰਦਾ ਹੈ !"

"ਉਹ ਬੌਨੂੰ ਇਹਨਾਂ ਗੱਲਾਂ ਦੀ ਈ ਪੜ੍ਹਾਈ ਕਰਾਉਂਦੇ ?"

"ਪੜ੍ਹਾਈ ਤਾਂ ਉਹ ਐਸੀ-ਬੇਸੀ ਕਰਾਉਂਦੇ, ਉੱਥੇ ਐਸੀਆਂ-ਜੈਸੀਆਂ ਗੱਲਾਂ ਸਾਨੂੰ ਬਹੁਤ ਦਸਦੇ — ਸਾਨੂੰ ਬੀ ਸੁਆਦ ਆਉਂਦੇ ਸੁਣ ਕੇ, ਜਿਮੇ ਤੈਨੂੰ ਆਇਐ — ਆਇਐ ਕਿ ਨਹੀਂ ?"

ਬਿਸ਼ਨਾ ਬੋਲਿਆ ਕੁਝ ਨਾ; ਨੀਵੀਂ ਪਾ ਲਈ। ਸੁਆਦ ਉਹਨੂੰ ਸਚੀ ਹੀ ਆਇਆ ਸੀ, ਪਰ ਮਾਝੀ ਵਰਗੇ, 'ਛੋਹਰ' ਨੂੰ ਦਸਣਾ ਉਹਨੂੰ ਆਪਣੀ ਹੋਈ ਲਗੀ।

"ਹੁਣ ਫੇਰ, ਤਾਉਂ ਭੋਗ ਲੋਂਗੇ !" ਅੱਖਾਂ ਵਿਚ ਨਿਰੀ ਸਰਾਰਤ ਭਰ ਕੇ, ਹੱਤ ਜੋੜਿਆਂ ਤੇ ਬੁਕ ਕੇ ਬਿਸ਼ਨੇ ਦੇ ਗੋਡਿਆਂ ਨਾਲ ਮੱਥਾ ਜੋੜਿਆਂ ਮਾਝੀ ਬੋਲਿਆ, "ਸੀਤ ਪ੍ਰਸਾਦ ਆਪ ਕੀ ਸਾਧ-ਸੰਗਤ ਕੇ ਮਿਲੋ.....ਬੂਟੀ ਕਾ ਨਾਮ, ਚੜ੍ਹਦੀ ਕਲਾ, ਹੋ ਬੂਟੀ ਮਾਤਾ ਤੇਰੇ ਨਾਮ, ਸਰਬਤ ਕਾ ਭਲਾ.....!"

ਇਹ ਕਹਿੰਦਿਆਂ ਮਾਝੀ ਨੇ ਪਾਵੇ ਕੋਲ ਪਈ ਬੋਤਲ ਚੁੱਕੀ ਤੇ ਇਕੋ ਗੱਤ ਨਾਲ ਉਹਦਾ ਢੱਕਣ ਖੋਲ੍ਹ ਦਿਤਾ। ਢੱਕਣ ਖੁਲ੍ਹਣ ਸਾਰ ਨਸ਼ੀਲੀ ਹਵਾਤੁੰ ਬਿਸ਼ਨੇ ਦੀਆਂ ਨਾਸਾਂ ਨੂੰ ਚੜ੍ਹੀ ਤੇ ਉਹਨੂੰ ਪੁੜਧੁੜੀ ਆ ਗਈ। ਪਰ ਮਾਝੀ ਨੇ ਬੋਤਲ ਨੰਕ ਦੇ ਕੋਲ ਕਰਕੇ ਸਾਰੇ ਜ਼ੋਰ ਦੀ ਸਾਹ ਖਿਚਿਆ ਤੇ ਅੱਖਾਂ ਮੀਰ ਕੇ ਜਦੋਂ 'ਆ-ਹਾ-ਹਾ-ਹਾ' ਕਰਿਦਿਆਂ ਮੂੰਹ ਛੱਡ ਵਲ ਚੰਕ ਕੇ, ਖੱਬਾ ਹੱਸ ਗਵੇਤਦੀਆਂ ਵਾਂਗ ਉਤਾਂਹ ਉਲਾਰਿਆ ਤਾਂ ਬਿਸ਼ਨੇ ਨੂੰ ਜਿਵੇਂ ਬਿਨ-ਪੀਤਿਆਂ ਹੀ ਨਾਲ ਚੜ੍ਹਨ ਲਗ ਪਿਆ। ਮਾਝੀ ਨੇ ਅੱਖਾਂ ਖਾਖੀ ਨਿਕਰ ਦੀ ਜੋਬ ਵਿਚੋਂ ਨਿੱਕੀ ਜਿਹੀ ਗਲਾਸੀ ਕਢ ਕੇ ਭਰ ਲਈ ਤੇ ਫੇਰ ਬਿਸ਼ਨ ਵਲ ਵਧਾਉਂਦਿਆਂ ਬੋਲਿਆ, "ਭੋਗ ਲਗੇ ਤਾਉਂ ਜੀ !"

ਬਿਸ਼ਨੇ ਨੇ ਪਹਿਲਾਂ ਗਲਾਸੀ ਵਲ ਤੇ ਫੇਰ ਮਾਝੀ ਦੇ ਮੂੰਹ ਵਲ ਵੇਖਿਆ ਤੇ ਮੁਸ਼ਕਰਾ ਕੇ ਗਲਾਸੀ ਫੜ ਲਈ। ਬਿਨਾਂ ਹੋਰ ਸੋਚਿਆਂ ਉਹ ਅੱਖਾਂ ਮੀਰ ਕੇ ਪੀ ਫਿਆ ਤੇ ਜਦੋਂ ਖਾਲੀ ਗਲਾਸੀ ਬੁੱਲ੍ਹਾਂ ਨਾਲੋਂ ਲਾਹੀ, ਤਾਂ ਮਾਝੀ ਨੇ 'ਪਾਣੀ ਪਾਣੀ' ਕਰਿਦਾ ਹੱਦ ਵਿਚ ਫੜੀ ਗਵੜੀ, ਭੱਜ ਕੇ ਤੈਜੇ ਵਿਚੋਂ ਭਰ ਲਿਆਂਦੀ ਤੇ ਪਾਣੀ ਗਲਾਸੀ ਵਿਚ ਪਾ ਦਿਤਾ। ਮਾਝੀ ਦਾ ਛੋਹ ਵੇਖ ਕੇ ਬਿਸ਼ਨ ਦੇ ਚਿਹ੍ਰੇ ਉਤੇ ਪਲਾਤਾ ਜਿਹਾ ਖੁਸ਼ੀ ਦਾ ਪ੍ਰਭਾਵ ਉਘਿਆ, ਪਰ ਸਰਾਬ ਦੀ ਕੁੜਤਣ ਵਿਚ ਗੁਆਚ ਗਿਆ। ਪਾਣੀ ਇਕ ਘੁੱਟ ਵਿਚ ਪੀ ਕੇ ਉਹਨੇ ਗਲਾਸੀ ਅਗਾਂਹ ਕਰ ਦਿਤੀ। ਗਲਾਸੀ ਫੜ ਕੇ ਮਾਝੀ ਨੇ ਇਕ ਮੰਤਰ ਜਿਹਾ ਪੜ੍ਹਿਦਿਆਂ ਮੂੰਹ ਤਾਈਂ ਫੇਰ ਭਰ ਲਿਆ। ਦੀਵੇ ਦੇ ਚਾਨਣੇ ਕਰਕੇ ਉਹਨੂੰ ਗੁਰੂ ਨਾਲ ਵੇਖਿਆ। ਉਹਦੀਆਂ ਅੱਖਾਂ ਇਕ ਵਾਰ ਚੰਗਿਆਂਵਿਆਂ ਵਾਂਗ ਲਿਜਕੀਆਂ ਤੇ ਪਤਲੀਆਂ, ਸੂਹੀਆਂ ਬੁੱਲੀਆਂ ਉਤੇ ਸਰੂਰ-ਭੰਜੀ ਸਰਾਰਤੀ ਮੁਤਕਾਨ ਖੇਤਣ ਲਗ ਪਈ। ਹੈਲੀ ਹੈਲੀ ਗਲਾਸੀ ਨੂੰ ਮੂੰਹ ਦੇ ਨੌਜੇ ਲਿਆਉਂਦਿਆਂ ਉਹਦੇ ਕਿਨਾਰੇ ਨੂੰ ਚੁੰਮ ਕੇ ਬਾਂਹ ਉਤਾਂਹ ਕਰਕੇ ਜਿਵੇਂ ਉਛਾਲਿਆ। ਫੇਰ ਅੱਖਾਂ ਮੀਰ ਕੇ ਜ਼ੋਰ ਨਾਲ ਲੰਮਾ ਸਾਹ ਇੰਜ ਖਿਚਿਆ ਜਿਵੇਂ ਗੁਲਾਬ ਦਾ ਫੁੱਲ ਸੁੰਘਦਾ ਹੋਵੇ ਤੇ ਦੋਹ ਘੁੱਟਾਂ ਵਿਚ ਹੀ ਸਾਰੀ ਗਲਾਸੀ ਅੰਦਰ ਸੁੱਟ ਗਿਆ।

"ਆ-ਹਾ-ਹਾ-ਹਾ !" ਕਹਿੰਦਿਆਂ ਇਕ ਵਾਰ ਉਹਨੇ ਫੇਰ ਅੱਖਾਂ ਮੀਰ ਕੇ ਖਾਲੀ ਗਲਾਸੀ ਹਵਾ ਵਿਚ ਉਲਾਰੀ ਤੇ ਦੂਜਾ ਹੱਥ ਨੰਗੀ ਹਿੱਕ ਉਤੇ ਧਰ ਕੇ ਬੋਲਿਆ, "ਆਪਕਾ ਸੀਤ ਪਤਸਾਦ ਛੱਕ ਕੇ ਤਾਇਆ ਜੀ ਸੁਰਗ ਦੇ ਬੂਟ ਆ-ਗੇ। ਬਸ ਦੋਨੋਂ ਦੁਆਰਾਂ ਦੇ ਕਪਾਟ ਦੀ ਖੁਲ੍ਹੀ-ਗ ਸਮਝ.....ਤੇ ਅੰਦਰ ਹੁਣ ਜੋਤਾਂ ਜੱਗ ਰਹੀਐ — ਲਟ ਲਟ ਕਰਕੇ, ਐਸ ਦੀਵ ਕੀ ਮਾਫਕ !....."

ਬਿਸ਼ਨਾ ਕੁਝ ਤਾੜ ਕੇ ਉਹਦੇ ਵਲ ਢਾਕਣ ਲਗ ਪਿਆ। ਉਹਦ ਸਿਰ ਨੂੰ ਚੜ੍ਹਦੇ ਸਰਾਬ ਦੇ ਸਰੂਰ ਕਰਕੇ ਉਹਨੂੰ ਜਾਪਦਾ ਸੀ ਜਿਵੇਂ ਹੁਣ ਉਹ ਆਪਣੇ ਸਾਹਮਣੇ ਬੈਠੇ, ਆਪਣੇ ਏਨ ਸਰਾਬੀ ਭਤੀਜੇ ਬਾਰੇਸੇਰ ਸਕਦਾ ਸੀ; ਪਤ ਫੇਰ ਵੀ ਅਜੇ ਉਹਨੂੰ ਸਮਝ ਨਹੀਂ ਸੀ ਪੈਂਦੀ ਕਿ ਉਹਦੀਆਂ ਨਿੱਤ-ਦੇ ਸਰਾਬੀ ਤੇ ਵੈਲੀਆਂ ਵਰਗੀਆ। ਇਹ ਹਰਕਤਾਂ ਉਹਨੂੰ ਭੜੀਆਂ ਲਗਈਆਂ ਸਨ ਜਾਂ ਨਹੀਂ ?

"ਤਾਇਆ ਇਕ ਪੇਗ ਹੋਰ, ਫੇਰ ਆਪਾਂ ਤੇਤੇ ਬਣ ਕੇ ਹਡੀਆਂ ਹਡੀਆਂ ਬਾਤਾਂ ਕਰਾਂਗੇ — ਅੰਗਰੇਜ਼ ਲੋਕਾਂ ਕੀ ਮਾਂਫਰ !" ਕਹਿੰਦਿ ਸਾਂ ਮਾਝੀ ਤਾਇਆ ਵਿਚ ਸਰਾਬ ਦੇਰ ਪਾਉਣ ਲਗ ਪਿਆ ਤੇ ਉੱਗਤ ਕੁ ਉਣੀਂ ਰਖ ਕੇ ਪਾਣੀ ਨਾਲ ਭਰਦਿਆਂ ਬਿਸ਼ਨੇ ਵਲ ਵਗਾਈ, "ਛੜ ! ਫੇਰ ਆਪ ਨੂੰ ਹਰ ਇਕ ਐਸੀ ਈ ਨਸੇਦਾਰ ਕਵਿਤਾ ਸਣਾਏਂਗ....."

ਬਿਸ਼ਨੇ ਨੂੰ ਅਜੇ ਵੀ ਉਹਨੇ ਸੋਚਣ ਦਾ ਜਿਵੇਂ ਵਕਤ ਨਹੀਂ ਸੀ ਦਿਤਾ। ਉਹਨੇ ਚੁੱਪ ਕਰਕੇ ਗਲਾਸੀ ਭੜੀ ਤੇ ਪੀ ਲਈ। ਪੀਣ ਸਾਰ ਉਹਨੂੰ ਜਾਪਿਆ, ਜਿਵੇਂ ਅਦਰ ਗਈ ਸਾਰੀ ਸਰਾਬ ਦਾ ਪ੍ਰਾਂਤ-ਜਿਗ ਬਣ ਕੇ ਸਿਰ ਨੂੰ ਚੜ੍ਹਨ ਦਾ ਗ ਪਿਆ ਹੋਵ।

"ਆਹਾ !" ਮਾਝੀ ਨੇ ਬਿਸ਼ਨੇ ਤੋਂ ਗਲਾਸੀ ਫੜ ਕੇ ਆਪਣੇ ਲਈ ਭਰਦਿਆਂ ਕਿਹਾ, "ਹੁਣ ਆਪਾਂ ਤਾਇਆ ਪਿਆਲੇ ਦੀ ਸੀਰੀ ਹੋ-ਗੇ, ਅਥ ਆਪਾਂ ਬੁੱਕਲਾਂ ਬੋਲੀਏ ਤੋਂ ਬਾਤ ਠੀਕ ਹੈ... ਹੈ ਨਾ ?"

ਬੋਲਦਿਆਂ ਬੋਲਦਿਆਂ ਈ ਮਾਝੀ ਨੇ ਦੂਜੀ ਗਲਾਸੀ ਪੀ ਲਈ ਤੇ ਬੋਤਲ ਦੇ ਗਲ ਉਤੇ ਮੂੰਪੀ ਮਾਰ ਦਿਤੀ। ਫੇਰ ਬੋਤਲ ਭੁੰਜ ਰੱਖਦਿਆਂ, ਪੰਥੀ ਮਾਰ ਕੇ, ਮੰਜੇ ਉਤੇ ਜੱਚ ਕੇ ਬਹਿ ਗਿਆ। ਦੋਹਾਂ ਗੋਡਿਆਂ ਉਤੇ ਹੱਥ ਇਉਂ ਰੱਖ ਲਟੇ ਜਿਵੇਂ ਕੋਈ ਸਾਧ-ਮਹਾਤਮਾ ਸਮਾਝੀ ਲਾਉਣ ਲਗਿਆ ਹੋਵ।

"ਪਹਿਲਾਂ ਕਵਿਤਾ ਸੁਣੇਂਗਾ ਤਾਇਆ ?" ਨਸੇ ਨਾਲ ਕੁਝ ਗਹਿਰੀਆਂ ਹੋਈਆਂ ਅੱਖਾਂ ਝਮਕਦਿਆਂ ਮਾਝੀ ਨੇ ਆਖਿਆ ਤੇ ਆਪੇ ਹੀ ਬੋਲਿਆ, "ਚਲੋ ਪਹਿਲਾਂ ਕਵਿਤਾ ਈ ਹੋ ਜਾਏ !... ਸੁਣੋਂ ਜੀ ! ਕਹਿੰਦੇ :—

"ਅੈਧਰ ਢਾਬ ਤੇ ਓਪਰ ਟੋਭਾ,

ਖੜ੍ਹਾ ਵਿਚਾਲੇ ਲੰਬਾ ਸੋਭਾ।

ਅੈਧਰ ਬੇਰੀ ਓਪਰ ਟਾਹਲੀ,

ਖੜ੍ਹੀ ਵਿਚਾਲੇ ਤਿਉਰੀ ਮਾਹਲੀ।

ਅੈਧਰੋਂ ਸੋਭਾ ਸੈਣਤ ਮਾਰੇ,

ਮਾਹਲੀ ਓਪਰੋਂ ਬੰਦੇ ਚਾਰੇ।

: ਛੰਦ ਕੰਡਲੀਆ '—

ਬੰਦੇ ਚਾਰੇ ਓਪਰੋਂ ਮਾਹਲੀ,

ਅੱਖ ਲਿਸ਼ਕਾਏ ਫੌਲੇ ਵਾਲੀ।

ਲੰਡੇ ਨੂੰ ਅਜ ਮਿਲਿਆ ਖੜ੍ਹਾ,

ਅਗਲੇ ਵਰ੍ਹੇ ਜੰਮ ਪਿਆ ਮੁੰਡਾ...!

"ਕਿਉਂ ਤਾਉਂ ਕੈਸੀ ਲੰਗੀ ? — ਇਹ ਤਾਜੀ ਈ ਹੈ ਤੱਤੀ-ਤੱਤੀ, ਹੁਣ ਈ ਘੜੀ ਸੀ — ਬੋਹੀਆਂ ਤਾਂ ਬਹੁਤ ਯਾਦ ਏ, ਪਰ ਉਹ ਸੁਆਦ ਨਾਲ ਲਗਣੀਆਂ — ਪੰਜ-ਰਤਨੀ ਨਾਲ ਤਾਂ ਕੋਈ ਕਰਾਰੀ ਚੀਜ਼ ਈ ਚੰਗੀ ਲਗਦੀ ਏ — ਹੈ ਕਿ ਨਹੀਂ ਤਾਇਆ ਜੀ ?"

ਬਿਸ਼ਨਾ ਮੂੰਹ ਵਿਚ ਹੀ, ਹੱਸਿਆ, "ਤੈਨੂੰ ਐਨੀਆਂ ਗੱਲਾਂ ਅੜਦੀਆਂ ਕਿਥੋਂ ਏ ਉਦੇ, ਮੀਣਿਆਂ ਜਿਆ ?"

"ਏਧਰ ਆਪਣਾ ਇਕ ਦਮਾਗ ਹੰਦੇ ਤਾਇਆ", ਆਪਣੀ ਪੁੜਪੁੜੀ ਉਤੇ ਠੋਲਾ ਮਾਰਦਿਆਂ ਮਾਝੀ ਨੇ ਸੰਘ ਘੁੱਟ ਕੇ ਕਿਹਾ, "ਜਿਸ ਨੂੰ ਆਪਾਂ 'ਡਮਾਕ' ਆਖਦੇ ਹਨ — "ਇਹ ਬੜੀ ਸ੍ਰੀ ਹੈ ! ਸਾਡੇ ਮਾਸਟਰ ਜੀ ਕਹਿੰਦੇ ਏ ਏਸ ਵਿਚੋਂ ਹਰ ਬਾਤ ਐੜ ਸਕਦੀ ਏ --- ਹੁਣ ਹੋਰ ਦੱਸ ਕੀ ਕੱਢ ਕੇ ਵਖਾਮਾ ਜੋ ਆਖੇਂ ਸੋ ਕੱਢਾਂ ਇਸ ਚੋਂ --- ਹੈ ਜੀ ?"

ਬਿਸ਼ਨੇ ਨੂੰ ਕੁਝ ਕੁਝ ਸਰਾਬ ਦਾ ਨਸ਼ਾ ਚੜ੍ਹ ਰਿਹਾ ਸੀ ਤੇ ਮਾਝੀ ਉਹਨੂੰ ਹੁਣ ਹੋਰ ਵੀ ਚੇਗਾ ਲਗਦਾ ਸੀ।

"ਜੇ ਹੈ ਵਖਾ — ਜੇ ਤੇਰੀ ਮਰਜੀ !" ਕਰਾਰ ਨਾਲ ਬਿਸ਼ਨੇ ਨੇ, ਮੁੜਾਂ ਉਤੇ ਹੱਥ ਫੇਰਦਿਆਂ ਜਿਵੇਂ ਉਹਨੂੰ ਖੁਲ੍ਹੀ ਛੁੱਟੀ ਦਿਤੀ।

"ਤੇ ਸੁਣੋਂ !" ਮਾਝੀ ਪੂਰੀ ਤਰ੍ਹਾਂ ਸਮਾਝੀ ਲਾ ਕੇ ਇਉਂ ਬੋਲਣ ਲਗ ਪਿਆ ਜਿਵੇਂ ਤਵਿਆਂ ਵਾਲੀ ਮਸੀਨ ਲਗੀ ਹੋਈ ਹੋਵੇ।

"ਪਹਿਲੀ ਗੱਲ ਤੇ ਇਹ ਤਾਇਆ ਕਿ ਆਪਾਂ ਨੂੰ ਕਿਸੇ ਸਾਲੇ ਦਾ ਡਰ-ਛੁਕਰ ਕੋਈ ਨਹੀਂ ਹੈ ! ਹੋਵੇ ਵੀ ਕਿਉਂ ? ਸਾਡਾ.....ਸਾਡਾ ਪਿਛੇ ਤਾਇਆ ਬੜਾ ਗੀਦੀ ਆਦਮੀ ਏ ! ਤਾਂ ਉਹਤੋਂ ਆਪਾਂ ਡਰਦੇ ਨੀਂ — ਚਲੋ ਪਹਿਲਾਂ

ਏਹੀ ਬਾਤ ਸੁਣੋ.....

"ਸਾਡਾ ਪਿਤਾ, ਜਾਣੀ-ਦਾ ਤੇਰਾ ਭਰਾ ਐ ਨਾ ਤਾਇਆ ਜੀ ? ਹਾ ਸੱਜ ਲੈ ਕੁਸ਼ ਹੋਵੇ..... ਵੈਸੇ ਉਹ ਬਹੁਤ ਕਮੀਨਾ ਆਦਮੀ ਹੈ ! ਓਸ ਕੋਲ ਹੁਣ ਬੜੇ ਪੈਸੇ ਐ। ਸਾਡਾ ਝਾਊ— ਜਾਣੀ ਦਾ ਮਾ-ਬਦੇਲਤ ਵੱਡਾ ਭਾਈ, ਸਾਹਿਬ ਸਰਦਾਰ ਬਹਾਦਰ ਸਰਦਾਰ ਕਾਲਾ ਸਿੰਘ ਜੀ, ਤੇ ਸਾਡਾ ਪਿਚਿ ਦਿਨ-ਰਾਤ ਫਾਇਆਂ ਕੀ ਮਾਫਕ ਕਮਾਈ ਕਰਦੇ ਐ। ਪੈਸੇ ਕਮਾਈ ਜਾਂਦੇ ਐ— ਕਦੇ ਕੁਸ਼ ਖਾਂਦੇ ਨਹੀਂ, ਕੁਸ਼ ਪੀਂਦੇ ਨਹੀਂ। ਇਹ ਕਿਆ ਹੈ ਤਾਇਆ ਜੀ ? ਕੋਈ ਬਾਤ ਬਣੀ ?— ਕੁਸ਼ ਪਿਆ ਪੱਲੇ ?

"ਸਾਡੇ ਮਾਸ਼ਟਰ ਜੀ ਕਹਿੰਦੇ ਬਈ ਕਮਾਓ ਬੀ, ਖਾਓ ਬੀ। ਪਰ ਨਿਰਾ ਕਮਾਓ ਜਾਂ ਨਿਰਾ ਖਾਓ ਦੀ, ਇਹ ਗੱਲ ਬੜੀ ਰਮੀਨੀ ਹੈ— ਗੰਦੀ— ਜਾਣੀ ਘੋਗੜ ਦੀ ਬਿੱਠ ਬਰਗੀ.....!"

ਮਾਘੀ ਨੇ ਉੱਚੀ ਸਾਰੀ ਠਹਾਕਾ ਮਾਰਿਆ ਤੇ ਬੁਲ੍ਹ੍ਹਾਂ ਉਤੇ ਜੀਭ ਫੇਰਦਿਆਂ ਅੱਖਾਂ ਮਟਕਾ ਕੇ ਬਿਸਨੇ ਦੀਆਂ ਅੱਖਾਂ ਵਿਚ ਤੱਕਿਆ। ਫੇਰ ਸੱਜਾ ਰੱਬ ਚੁੱਕ ਕੇ ਗੱਡੇ ਉਤੇ ਕੂਹਣੀ ਦਾ ਭਾਰ ਦੇ ਕੇ ਟੇਚਾ-ਜਿਹਾ ਹੁੰਦਿਆਂ ਬਹਿ ਕੇ ਬੋਲਿਆ, "ਅਸਲ ਮੈਂ ਤਾਇਆ ਇਹ ਲੋਕ ਬਿਲਕੁਲ ਬੁੱਧੂ ਹੈ— ਨਾ ਇਹਨਾਂ ਨੂੰ ਅਕਲ ਹੈ ਨਾ ਮੌਤ। ਸਾਡੇ ਪਿਚਿ ਸਾਹਬ ਨੇ ਪਿਛਲੇ ਸਾਲ ਇਕ ਲੱਕੜ ਦੀ ਗੱਡੀ ਲਿਆਂਦੀ, ਜਗਾਪਰੀ ਤੋਂ। ਠੌਲ੍ਹੇ— ਓਸ ਫਿੱਡਲ ਕਰਿਆੜ, ਤੋਂ ਦੋ ਹਜ਼ਾਰ ਰਪਦੀਆਂ ਫੜ ਲਿਆ— ਵਿਆਜ ਤੇ ਵੀ ਨਹੀਂ ਲਿਆ, ਉਹਦਾ ਖਸਮ ਦਾ, ਹਿੱਸਾ ਦੀ ਗੱਡੀ 'ਚ ਪੁਆ ਲਿਆ। ਚੰਮ ਆਪਣਾ ਲੁਹਾਇਆ ਤੇ ਤੀਜਾ ਹਿੱਸਾ ਓਸ ਕਰਿਆੜ ਨੂੰ ਘਰੇ ਬੈਠੇ ਨੂੰ ਦਿਤਾ..... ਤੇ..... ਤੇ ਅਜੇ ਉਹਦਾ ਹਜ਼ਾਰ ਖੜ੍ਹੇ। ਘਰੇ ਪੈਸੇ ਪਏ ਐ ਦਿੰਦਾ ਨਹੀਂ। ਉਹਨਾਂ ਦਾ ਵਿਆਜ ਜਿਹੜਾ ਪੈਂਦੇ ਉਹ ਤਾਂ ਪੈਂਦੇ, ਜਿਹੜੀ ਬਗਾਰ ਉਹ ਉਤੇਂ ਉਤੇਂ ਕਰੋਂਦੇ ਉਹ ਅਲਹਿਦਾ ਦੀ..... ਢਿੱਡ ਕੰਢੂ, ਧੱਤੀ ਦਾ ਪੱਲਾ ਫੜ ਕੇ ਨਿਤ ਆ ਖੜ੍ਹੇ, 'ਭਗਤ ਸਿਆਂ ਸ਼ਾਡੀ ਮਹਿੰਦੀ ਦੀ ਖੁਲਲੀ' ਕੇ ਪਤੀਆਂ ਨਾਉਣੀਆਂ ਸੀ; ਭਗਤ ਸਿਆਂ ਸਾਡੇ ਹਾਤੇ ਦੀ ਕੋਠੜੀ ਨੂੰ ਤਖਤੇ ਨਾਉਣੇ ਸੀ; ਭਗਤ ਸਿਆਂ ਸ਼ਾਡੀ ਬਹੁਅਸਤੇਂ ਬਾਪਾਂ ਬਨਾਉਣਾ ਸੀਂ... ਭਗਤ ਸਿਆਂ ਸ਼ਾਡੀ ਛਠਾਣੀ ਭਾਗਮੰਤੀ ਦੇ ਖੁਰੀਆਂ ਨਾਉਣੀਆਂ ਸੀਂ..."

ਠੋਣੇ ਦੇ ਬੋਲਣ ਦੀ ਨਕਲ ਉਹਨੇ ਏਨੀਂ ਸੁਹਣੀ, ਬਰੀਕ ਅਵਾਜ਼ ਬਣਾ ਕੇ, ਤੇ ਉਹਦੇ ਵਾਂਗ ਹੀ ਮੂੰਹ ਕਰਕੇ ਲਾਹੀ ਕਿ ਬਿਸਨੇ ਨੂੰ ਕਿਨ੍ਹਾਂ ਚਿਰ ਹਾਸੀ ਆਉਂਦੀ ਰਹੀ। ਪਰ ਮਾਘੀ ਨਾ ਹੱਸਿਆ ਤੇ ਕੁਝ ਰੁਕ੍ਕ ਫੇਰ ਉਵੇਂ ਬੋਲਣ ਲਗ ਪਿਆ। ਪਰ ਹੁਣ ਵਿਚ ਵਿਚ ਉਹਦੀ ਜੀਭ ਬਿੜਕਣ ਲਗ ਪਈ ਸੀ।

"ਲੇ ਹੁਣ ਤੂੰ ਦੱਸ ਤਾਇਆ, ਇ-ਹ ਬੰਦੇ ਐ ? ਕੁੱਤੇ; ਸਾਲੇ ! ਜੇ— ਜੇ ਤਾਇਆ ਕਦੇ ਹਮਰਾ ਰਾਜ ਆ ਗਿਆ ਤੂੰ ਦੇਖੋਂ ਮੈਂ ਇਹਨਾਂ ਸਭ ਨੂੰ— ਫਣੇ ਆਪਣੇ ਪਿਚਿ ਦੇ— ਉੱਤ ਤਾਂ ਉੱ-ਹ ਤੇਰਾ ਭਰਾ ਹੈ, ਪਰ ਮੈਨੂੰ ਕੋਈ ਪ੍ਰਵਾਹ ਨਹੀਂ— ਸ-ਭ ਵੂ... ਕ ਦੂੰ !" ਦੇਦੀਆਂ ਪੀਹ ਕੇ ਜਦੋਂ ਮਾਘੀ ਨੇ 'ਹੁ-ਕ-ਦੂ' ਆਖਿਆ ਤਾਂ ਉਹਦੀਆਂ ਸ਼ਗਾਰਤੀ ਅੱਖਾਂ ਦੇ ਏਡੇ ਕਹਿਰ ਨੂੰ ਬਿਸਨਾ ਵਿਹਦਾ ਰਹਿ ਗਿਆ।

"ਅੰਜੇ ਬੰਦਿਆਂ ਦੀ — ਪਦੇੜੇ ਬੰਦਿਆਂ ਦੀ — ਏਸ ਦੁਨੀਆਂ ਮੈਂ ਕੋਈ ਲੋੜ ਨਹੀਂ ਤਾਉ.....!" ਓਵੇਂ ਕਹਿਰੀ ਅੱਖਾਂ ਅੱਡ ਕੇ ਪਾਟਣ ਵਾਲੀਆਂ ਕਰਦਿਆਂ, ਬਾਂਹ ਉਤਾਂਹ ਉਲਤ ਕੇ ਮਾਘੀ ਜਿਵੇਂ ਚੀਕਿਆ, "ਇਹਨਾਂ ਸਭ ਬੰਦਿਆਂ ਨੂੰ ਮੈਂ ਭੁਨ ਕੇ ਖਾਉ..... ਭੂੰ-ਨ..... ਭੂੰਨ ਕਰਕੇ... ਤਾਇਆ ਜੀ ! ਇਹ ਜੇ ਟੋ-ਕ, ਜੇ ਲੋਕ ਪੈਸੇ ਵਾਲੇ ਹੈਂ ਨਾ..... ਇਹ ਬਹੁਤੇ ਧਨ ਵਾਲੇ, ਸਾਡੇ ਮਾਸ਼ਟਰ ਜੀ ਕਹਿੰਦੇ ਐ 'ਸਭ ਕੇ ਸਭ ਬੇਈਮਾਨ ਹੈ'— ਬੇਈ-ਮਾਨੀ ਕੇ ਬਿਨਾਂ ਦੇਸਾ ਬਣ ਈਨੀਂ ਨਹੀਂ ਸਕਦਾ..... ਤੇ ਸਭ ਤੋਂ ਵਡੇ, ਕੁੱਤੇ, ਗੀਦੀ ਉਹ ਲੋਕ ਹੈਂ ਜੇ ਸਾਡੇ ਪਿਚਿ ਜੈਸੇ— ਜਾਣੀ ਤੇਰੇ ਭਰ ਵਰਗੀ ! ਇਹ ਲੋਕ..... ਇਹਨਾਂ ਲੋਕਾਂ ਨੂੰ ਲਹੂ ਦਾ ਸੁਆਦ ਪਾਉਂਦੇ ਹੈਂ..... ਤੇ ਫੇਰ.....

"ਤੇ ਫੇਰ ਇਹ ਲੋਕ— ਜਾਣੀ ਇਹ ਸਾਡੇ ਬਾਪੂ ਜੀ ਜੈਸੇ ਲੋਕ, ਆਪ ਤਾਂ ਦੁਖ ਭੋਗਦੇ ਹੀ ਹੈਂ ਹੋਰਾਂ ਲਈ ਬੀ ਕੰਡੇ ਬਢਾਉਂਦੇ ਹੈਂ.....! ਹੁਣ ਦੇਖੋ ਸਾਡੇ ਪਿਚਿ ਪਾਸ ਕਿਸੇ ਬਾਤ ਕਾ ਘਾਟਾ ਨਹੀਂ ਹੈ..... ਪਰ ਉਹ ਤੇ ਹਮਾਰੀ

ਮਾਤਾ ਜੀ ਰੋਜ਼ ਕੁਤੁਰਿਆਂ-ਬਿੱਲਿਆਂ ਕੀ ਮਾਫਕ ਲੜਦੇ ਹੈਂ..... ਉਹ ਕਹਿੰਦੀ ਹੈ 'ਮੈਥੋ ਸਰੀਰ ਦੀਆਂ ਟੋਟੀਆਂ ਨਹੀਂ ਪਵਤੀਆਂ।' ਕਦੇ ਆਖਦੀ ਹੈ 'ਤੂੰ ਮੈਨੂੰ ਮਲਮਲ ਕੀ ਕੁਤੱਤੀ ਨਹੀਂ ਸਮਾ ਕੇ ਦਿੰਦਾ'..... ਤੇ ਉਹ ਘੁੱਗੁ ਆਖਦਾ ਹੈ, 'ਮੇਰੇ ਕੋਲ ਪੈਸੇ ਨਹੀਂ'..... ਪਰ ਸਰੀਰ ਕੀ ਰੋਟੀ ਕੀ ਬਾਤ ਵਾਲੀ ਗੱਲ ਨੂੰ ਗੋਲਦਾ ਹੀ ਨਹੀਂ..... ਮੁੜ ਕੇ ਓਸ ਬਾਤ ਨੂੰ ਛੇੜਤਾ ਈ ਨਹੀਂ.....

"ਇਹ ਤਾਉ ਜੀ ਕਮੀਨੇ ਲੋ-ਕ ਹੈ ! ਗਧੇ ! ਜਿਸ ਆਦਮੀ ਨੇ ਸਾਰੀ ਉਮਰ ਆਪ ਕੇ ਪਾਲਿਆ ਹੈ ਓਸ ਕੀ ਕਦਰ ਕਰੋ..... ਸਾਲਿਓ...! ਮੈਂ ਮੈਂ— ਹੁਣ ਆਪਣੇ ਪਿਚਿ ਨੂੰ ਕੁੱਤਾ ਆਖ ਸਕਦਾ ਹੈ ! ... ਪਰ ਜਦੋਂ ਉਹ ਆਪ ਕੀ ਮਾਫਕ ਬੁੱਢਾ ਹੋ ਗਿਆ ਤਾਂ ਆਖਦਾ, 'ਪੂਜਨੀਕ ਪਿਤਾ ਜੀਓ, ਬੈਠੋ ਜੀ ਪਲੰਘ ਪਰ ! ਪਰਛਾਏ ਛਕੇ, ਅਨੇਦ ਕਰੋ—ਆਪਕੀ ਪਾਲਣਾ ਜਾਡਾ ਫਰਜ਼ ਹੈ ਜੀ !' ਪਰ ਹੁਣ ਐਸਾ ਨੀਂ— ਐਸਾ ਨੀਂ ਹੋ ਸਕਦਾ..... ਹੋ ਈ ਕਿਸੇ ਸਕਦੇ ਜਦੋਂ ਇਹ ਆਦਮੀ ਈ ਕੁੱਤੇ ਹੈਂ— ਗਧੇ !....."

"ਇਹ ਮੁੜੈ ਕਿ ਕੋਈ ਬਲਾ ?" ਬਿਸਨੇ ਨੇ ਤਾਤ ਕੇ ਉਸ ਵਲ ਜਾਕਦਿਆਂ ਸੌਚਿਆ ਤੇ ਨਾਲ ਹੀ ਇਕ ਦਮ ਉਹਦੇ ਸਰਾਬ ਨਾਲੋਂ ਵੀ ਤੇਜ਼ ਹਵਾਤ ਉਹਨੂੰ ਸਿਰ ਨੂੰ ਚੜ੍ਹਦੀ ਲੱਗੀ; ਤੇ ਇਕ ਅਵਾਜ਼ ਮੁੜ ਮੁੜ ਕੇਨਾਂ 'ਚ ਗੁਜਣ ਲਗ ਪਟੀ : 'ਮੈਥੋ ਸਰੀਰ ਦੀਆਂ ਟੋਟੀਆਂ ਨਹੀਂ ਪਵਤੀਆਂ...'

"ਮੈਂ ਤਾਇਆ ਸਰਾਬੀ ਨੀਂ," ਮਾਘੀ ਨੇ ਹੋਰ ਉੱਚੀ ਦੇਣੇ ਆਖਿਆ, "ਅਸਲ ਗੱਲ ਇਹ ਹੈ ਕਿ ਮੈਨੂੰ ਕੋਈ ਕੰਮ ਦੀ ਬਾਤ ਕਰਨ ਨੂੰ ਨਹੀਂ ਦਿਆਉਂਦੀ— ਏਹੀ ਸਾਡੇ ਮਾਸ਼ਟਰ ਜੀ ਕਹਿੰਦੇ ਏ। ਇਹ ਲੱਕੜ ਦਾ ਕੰਮ ਮੈਨੂੰ ਨੀਂ ਚੰਗਾ ਲਗਦਾ— ਰੰਦੀ ਜਾਓ, ਘੜੀ ਜਾਓ, ਚੀਰੀ ਜਾਓ, ਘਿੜ-ਰ-ਰ ਘਿੜ-ਰ-ਰ, ਕੋਈ ਰੱਲ ਬਣੀ ? ਮੈਂ ਕੰਟੀ ਵੱਡਾ ਸਾਰਾ ਕੰਮ ਕਰਨਾ ਚਹੁਨੈ— ਹੋ..... ਬੰਦ ਜਿੱਡਾ ਕੰਮ ! ਪਦ੍ਧਟ-ਪੜ੍ਹਣ 'ਚ ਬੀ ਚੁਜ ਨੀਂ ਤਾਉ— ਬਸ ਜੈਸੇ ਵੰਦਾ ਕੱਡ ਦੇ ਨੇਂਦੇ ਵਿਚੋਂ ਕਵ ਕਵ ਦੁਆਂ ਮਾਰੀਆਂ ਹੋ..... ਤੇ ਫੇਰ ਦਾਰੂ ਨਾ ਪੀਵੇ ਤਾਂ ਬੰਦਾ ਕੀ ਕਰੇ, ਤਾਉ ? ਲੈ ਹੋ ਜੇ ਫੇਰ, ਇਕ ਇਕ ਹੋਰ... ਹੋ ਜੇ ਤਾਉ ਜੀ ? ਹਾਂ !"

ਤੇ ਮਾਘੀ ਨੇ ਬੰਦਲ ਫੇਰ ਚੁਕ ਲਈ। ਛੇਤੀ ਦੇਣੇ ਗਲਾਸੀ ਭਰੀ ਤੇ ਬਿਸਨੇ ਨੂੰ ਕਰੇ ਬਿਨਾਂ ਪਹਿਲਾਂ ਆਪ ਇਉਂ ਪਾਣੀ ਵਾਂਗ ਪੀ ਗਿਆ ਜਿਵੇਂ ਬਹੁਤ ਤਿਹ ਲਗੀ ਹੋਈ ਹੋਵੇ। ਦੂਜੀ ਭਰ ਕੇ ਬਿਸਨੇ ਨੂੰ ਫਤਾਉਂਦਿਆਂ ਉਹਨੇ ਇਕ ਅਵਲਾ ਜਿਆ ਸਬਦ ਬੋਲਿਆ, ਜੇ ਬਿਸਨੇ ਨੂੰ ਸਮਝ ਨਾ ਆਇਆ। ਫੇਰ ਓਸ ਨਿਮਕੀ ਜਿਹੀ ਨਾਲ ਆਖਿਆ, "ਮੈਂ ਤਾਂ... ਤਾਂ ਪਹਿਲੇ ਪੀ ਗਿਆ ਤਾਉ... ਮੇਰੇ ਸਿਰ ਨੂੰ ਗੁੱਸਾ ਚੜ੍ਹੀ ਜਾਂਦਾ ਸੀ— ਹੁਣ ਕੁਸ ਕਮ... ਕਮਤੀ ਹੈ !"

ਜਦੋਂ ਬਿਸਨੇ ਨੇ ਗਲਾਸੀ ਖਾਲੀ ਕਰਕੇ ਮਾਘੀ ਨੂੰ ਫੜਾਈ ਤਾਂ ਉਹਨੂੰ ਆਪਣਾ ਸਿਰ ਚਕਰਾਉਂਦਾ ਜਾਪਿਆ। ਸਾਰੀ ਕੋਠੜੀ ਗੇੜੇ-ਦਾਅ ਭਉਂਦੀ ਹੈ। ਲੋਕੀ ਕੋਠੜੀ ਗੇੜੇ-ਦਾਅ ਭਉਂਦੀ ਹੈ। ਤੇ ਅੱਖਾਂ ਮੀਰਦਿਆਂ ਨੀਵੀਂ ਪਾ ਕੇ ਸਿਰ ਗੁੰਡਿਆਂ ਵਿਚ ਦੇ ਲਿਆ।

"ਤਾਇਆ ਹੋਰ, ਕਿ ਹੁਣ ਪ੍ਰਸਾਦਾ ਛਕੀਏ ?" ਮਾਘੀ ਨੇ ਬਲਲਾਂ ਵਾਜ ਨਾਲ ਪੁੱਛਿਆ।

ਬਿਨਾਂ ਬੋਲਿਆਂ ਬਿਸਨੇ ਨੇ ਸਿਰ ਇਉਂ ਹਿਲਾਇਆ ਕਿ ਮਾਘੀ ਉਹਦਾ ਮਤਲਬ ਸਮਝ ਕੇ ਹੋਟੀਆਂ ਵਾਲੇ ਪੋਣੇ ਦੀਆਂ ਗੰਢਾਂ ਖੋਲਣ ਲਗ ਪਿਆ।

ਰੋਟੀ ਖਾਂਦਿਆਂ ਵੀ ਮਾਘੀ ਉਵੇਂ ਬੋਲੀ ਗਿਆ, ਪਰ ਬਿਸਨੇ ਨੂੰ ਉਹਦਾ ਬੋਲ ਸਾਫ ਨਹੀਂ ਸੀ ਸੁਣ ਰਿਹਾ। ਜਦੋਂ ਉਹ ਜੋਰ ਨਾਲ ਅੱਖਾਂ ਪੁੱਟ ਕੇ ਉਹਦੇ ਵਲ ਜਾਕਣ ਦਾ ਯਤਨ ਕਰਦਾ ਤਾਂ ਮੱਲੋਜੋਰੀ ਉਹਦੀਆਂ ਅੱਖਾਂ ਫੇਰ ਮਿਚ ਜਾਂਦੀਆਂ। ਬਾਹਰ ਕਦੇ ਮਧਿਮ ਤੇ ਕਦੇ ਜੋਰ ਦੀ ਪੇਂਦੀ ਵਾਫ਼ੜ ਦੇ ਖਵਰੇ ਨਾਲ ਬਿਸਨੇ ਦੇ ਸਿਰ ਨੂੰ ਇਕ ਅਜੀਬ ਘੂੰਕੀ ਚੜ੍ਹੀ ਰਹੀ ਸੀ, ਜਿੱਵੇਂ ਉਹ ਬੋਹੇਸ਼ ਹੋ ਰਿਹਾ ਹੋਵੇ।

ਰੋਟੀ ਖਾ ਕੇ ਉਹ ਦੋਏ ਓਸੇ ਮੰਜ਼ੀ ਉੱਤੇ ਲਿਟ ਗਏ। ਮਾਝੀ ਪਿਆ ਪਿਆ ਈ ਪਤਾ ਨਹੀਂ ਕਦੋਂ ਤਾਈ ਬੋਲੀ ਗਿਆ; ਤੇ ਫੇਰ ਕਦੋਂ ਉਠ ਕੇ ਤੁਰ ਗਿਆ। ਬਿਸ਼ਨੇ ਨੂੰ ਕੋਈ ਪਤਾ ਨਾ ਲਗਿਆ।

ਸਾਹਿਤ ਇਨਾਮ, ਪੁਰਸਕਾਰ ਤੇ ਸਨਮਾਨ :

1. ਮੜ੍ਹੀ ਦਾ ਦੀਵਾ — ਭਾਸ਼ਾ ਵਿਭਾਗ, ਪੰਜਾਬ, ਵੱਲੋਂ ਸਰਬ ਉੱਤਮ ਗਲਪ ਪੁਸਤਕ ਇਨਾਮ — ੧੯੬੯
2. ਉਪਰਾ ਘਰ — ਭਾਸ਼ਾ ਵਿਭਾਗ ਵੱਲੋਂ ਸ਼ਬਦ ਉੱਤਮ ਸਾਲਪ ਪੁਸਤਕ ਇਨਾਮ — ੧੯੬੭
3. ਅਣਹੋਏ — ਭਾਸ਼ਾ ਵਿਭਾਗ ਵੱਲੋਂ ਸਰਬ ਉੱਤਮ ਗਲਪ ਪੁਸਤਕ ਇਨਾਮ — ੧੯੬੮
4. ਕੁੱਤਾ ਤੇ ਆਦਮੀ — ਭਾਸ਼ਾ ਵਿਭਾਗ ਵੱਲੋਂ ਸਰਬ ਉੱਤਮ ਗਲਪ ਪੁਸਤਕ ਇਨਾਮ — ੧੯੬੯
5. ਅੱਪ-ਚਾਨਣੀ ਰਾਤ — ਭਾਸ਼ਾ ਵਿਭਾਗ ਵੱਲੋਂ 'ਨਾਹਰ ਸਿੰਘ ਨਾਵਲ ਪੁਰਸਕਾਰ (੧੯੭੫)
6. ਸਕੂਲ ਸਿਖਿਆ ਬੋਰਡ ਪੰਜਾਬ ਦੀਆਂ ਹਾਈ, ਮਿਡਲ ਤੇ ਪ੍ਰਾਇਮਰੀ ਸਹੋਣੀਆਂ ਸਿਲੋਖਾ ਲੋਰੋਖਾਂ ਦਾ ਪੇਸ਼ਾ।

ਗੁਰਦਿਆਲ ਸਿੰਘ ਰਚਨਾਵਲੀ

ਨਾਵਲ

- ਮੜ੍ਹੀ ਦਾ ਦੀਵਾ — ੧੯੬੯
- ਅਣਹੋਏ — ੧੯੬੮
- ਕਵੇਲਾ — ੧੯੬੮
- ਰੇਤੇ ਦੀ ਇਕ ਮੁੱਠੀ — ੧੯੬੯
- ਅੱਪ ਹਾਨਣੀ ਰਾਤ — ੧੯੭੨
- ਆਬਣ-ਉੱਗਣ — ੧੯੭੪
- ਅੰਨ੍ਹੇ ਘੜੇ ਦਾ ਦਾਨ
- ਪਨ੍ਹ ਫੁਟਾਲੇ ਤੋਂ ਪਹਿਲਾਂ ਪੈਸ ਵਿਚ ਕਹਾਣੀ-ਸੰਗ੍ਰਹਿ

- ਸੱਗੀ ਫੁੱਲ — ੧੯੬੯
- ਚੰਨ ਦਾ ਛੂਟਾ — ੧੯੬੯
- ਉਪਰਾ ਘਰ — ੧੯੬੫
- ਕੁੱਤਾ ਤੇ ਆਦਮੀ — ੧੯੭੨
- ਮਸਤੀ ਬੋਤਾ — (ਪੈਸ ਵਿਚ)

ਸਾਲ-ਸਾਹਿਤ

- ਬਕਲਮ-ਖੁਦ (ਕਹਾਣੀ ਸੰਗ੍ਰਹਿ)
- ਟੱਕ ਖੋਹ ਲਈ ਕਾਵਾਂ (ਨਾਵਲ)
- ਲਿਖਤੁਮ ਬਾਬਾ ਖੇਮਾ (ਕਲਪਤ ਆਤਮ-ਕਥਾ)

ਅਨੁਵਾਦ :

- ਮੌਰਾ ਬਚਪਨ — ਗੋਰਕੀ
- ਬਿਰਾਜ ਬਹੁ — ਸ਼ਰਤ ਚੰਦਰ
- ਨੀਲੇ ਪੱਤਰੇ — ਈ. ਕਜ਼ਾਵੇਵਿਚ

ਹੋਸਾਂ ਦੀ ਫੇਰੀ — ਮੀਖਾਈਲੇ ਸਤੇਲਮਾਖ
ਇਕ ਦਿਨ ਇਰ ਰਾਤ — ਗੀਖਾਈਲੇ ਸਤੇਲਮਾਖ
ਸੋਵੀਅਤ ਕਹਾਣੀਆਂ — ਚੋਣਦਾਂ ਕਹਾਣੀ ਸੰਗ੍ਰਹਿ
ਮੋਇਆਂ ਦੇ ਖਤ — ਉਨ੍ਹਾਂ ਸੋਵੀਅਤ ਮਰਦਾਂ ਤੇ ਇਸਤਰੀਆਂ ਦੀਆਂ ਚਿਠੀਆਂ

ਤੇ ਲਿਖਤਾਂ ਜਿਹੜੇ ਨਾਜ਼ੀਆਂ ਨਾਲ ਲਚਿਦਿਆਂ ਸੇ

ਮਿੱਤਰੇ ਮਰ ਜਾਣੀ — ਕਿਸ਼ਨਾ ਸੋਬਤੀ
ਗੰਗਾ ਚੀਲ ਦੇ ਖੰਭ — ਲਕਸ਼ਮੀ ਨੰਦਨ ਬੋਰਾ
ਕੁੱਲੇ ਵਿਸਤੇ ਚਿੱਤਰ — ਕਰਗਤੀਚਰਨ ਵਰਮਾ
ਅਮੀਰ ਪੁਸਹੋ — ਸ਼ੁਲਗ ਗਾਨਡਾਲੀ
ਨਾਨਾ ਫਰਨਵੀਸ — ਵੀ. ਐਨ. ਦੇਵਧਰ
ਸਾਡੀਆਂ ਨਦੀਆਂ — ਅਲ ਵਲੀਐਪਾ

ਨਦੀਆਂ ਦੀ ਕਹਾਣੀ — ਲੀਲਾ ਮੱਜੂਮਦਾਰ
ਆਜ਼ਾਸੀ ਦੀ ਰਹਾਣੀ — ਸਮੰਗਲ ਪ੍ਰਕਾਸ਼
ਛੂਠ ਮੱਚ (ਇਕ ਤਾਹਾ) — ਖਾਪਾਇ
ਮ੍ਰਿਗ ਨੌਣੀ — ਬ੍ਰਿਦਾਵਨ ਲਾਲ ਵਰਮਾ
ਸਵਰਾਜ ਦੀ ਕਹਾਣੀ
ਵੀਰ ਬਾਲਕ

ਪੰਜਾਬੀ ਤੋਂ ਹਿੰਦੀ ਵਿਚ

ਮੜ੍ਹੀ ਕਾ ਦੀਵਾ
ਘਰ ਐਰ ਰਾਸਤਾ (ਅਣਹੋਏ ਦਾ ਹਿੰਦੀ ਅਨੁਵਾਦ
ਤਿੰਨ ਦਰਜਨ ਕਹਾਣੀਆਂ (ਆਪਣੀਆਂ)

ਖੇਤ ਮਜ਼ਦੂਰਾਂ ਲਈ ਸੂਚਨਾ

ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ (CFU)

ਵੱਲੋਂ ਫਾਰਮਾਂ ਵਿਚ ਕੰਮ ਕਰਨ ਵਾਲੇ ਸਾਰੇ ਭੈਣ ਭਰਾਵਾਂ ਨੂੰ
ਸੂਚਨਾ ਦਿੱਤੀ ਜਾਂਦੀ ਹੈ ਕਿ ਯੂਨੀਅਨ ਦਾ ਦਫਤਰ ਸੇਮਵਾਰ ਤੋਂ
ਸ਼ਕਵਰਵਾਰ ਤਕ ਸਵੇਰੇ ਦੇ 9 ਵਜੇ ਤੋਂ ਸ਼ਾਮ ਦੇ 5 ਵਜੇ ਤਕ ਖੁੱਲ੍ਹਾ
ਗਿਹੰਦਾ ਹੈ। ਸ਼ਾਮ ਦੇ 5 ਵਜੇ ਤੋਂ ਪਿੱਛੋਂ ਤੁਸੀਂ ਦਫਤਰ ਫੈਨ ਕਰਕੇ
ਟੈਪ - ਰਿਕਾਰਡਰ ਉਪਰ 24 ਘੰਟੇ, ਅਪ ਦਾ ਨਾਮ ਤੇ ਫੈਨ
ਨੰਬਰ ਰਿਕਾਰਡ ਕਰਵਾ ਸਕਦੇ ਹੋ। ਤੁਹਾਨੂੰ ਫੇਤੀ ਤੋਂ ਫੇਤੀ
ਵਾਪਿਸ ਫੈਨ ਕੀਤਾ ਜਾਵੇਗਾ।

ਯੂਨੀਅਨ ਦੇ ਮੈਂਬਰ ਬਨਣ ਲਈ ਤੁਸੀਂ ਦਫਤਰ ਆਓ ਜਾਂ
ਫੈਨ ਕਰੋ। ਤੁਹਾਨੂੰ ਤੁਹਾਡੇ ਘਰ ਆ ਕੇ ਵੀ ਮੈਂਬਰ ਬਣਾਇਆ ਜਾ
ਸਕਦਾ ਹੈ।

ਸਾਰੇ ਭੈਣ ਭਰਾ ਨੋਟ ਕਰ ਲੈਣ ਕਿ ਯੂਨੀਅਨ ਦਾ ਇੱਕੋ
ਇਕ ਦਫਤਰ ਸਿਰਫ ਬਰਨੇਬੀ ਵਿਚ ਹੈ ਹੈ।

ਹਰ ਜਾਣਕਾਰੀ ਲਈ ਫੈਨ ਕਰੋ - ਰਾਜ ਚੰਗਾਨ ਜਾਂ
ਸਰਵਣ ਬੋਲ ਨੂੰ - 521-1877

ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ

7707-6th. ST., ਬਰਨਬੀ, ਬੀ. ਸੀ.

● ਵਿੰਗਾਮਾਰ ਪੁਸਤਕ 'ਵਿਸਟ ਦੀ ਨੁਹਾ' ਤੋਂ ਬਾਅਦ, ਬਾਅਦ ਪ੍ਰਤੀਕ ਦੇ ਮਾਲਕ :
ਕਈ, ਨਾਟਕਾਂ ਤੇ ਵਿੰਗਾਮਾਰ-ਲੇਖਕ ਅਜ਼ਮੇਡ ਕੇ ਪਿਲਾ ਕਾਈ-ਸੰਗ੍ਰਹਿ
ਮੁਰਤੀ ਤੇ ਤੁਧੇ, ਫੈਨ: 438-7793 ; ਨੂੰ 1979

ਅੱਗ ਦੀ ਲਾਟ

ਕੁਲਵੰਤ ਜਗਰਾਓ

ਮੈਂ ਜਾਣਦਾ ਹਾਂ ਕਿ ਕਿਸੇ ਲਈ
ਲੁਟੇਰੇ ਚੋਰ ਤੇ ਕਪਟੀ ਸ਼ਬਦਾਂ ਦੀ ਵਰਤੋਂ
ਕਵੀ ਨੂੰ ਸੋਹਦੀ ਨਹੀਂ
ਪਰ ਤੁਸੀਂ ਜਦ ਕੁਰਸੀਆਂ ਪਿੱਛੇ
ਆਪਣੇ ਹੀ ਨਾਅਰਿਆਂ ਤੇ ਐਲਾਨਾਂ ਦਾ
ਗਰਭਪਾਤ ਕਰਦੇ ਹੋ ਤਾਂ ਪਾਬੰਡੀਓਂ
ਤੁਹਾਡੇ ਲਈ ਕਿਹੜੇ ਸ਼ਬਦ ਮੈਂ ਵਰਤਾਂ
ਅਤੇ ਤੁਸੀਂ ਜਦ
ਲੋਕਾਂ ਦੀ ਖੁਸ਼ਹਾਲੀ ਤੇ ਤਰੱਕੀ ਦਾ ਢੋਲ ਪਿਟਦੇ ਹੋ
ਤਾਂ ਲੋਕ ਤੁਹਾਦੇ ਦੰਭ ਤੇ
ਹੁਣ ਸਿਰਫ ਹੱਸਦੇ ਨਹੀਂ
ਸਗੋਂ ਉਹਨਾਂ ਦੀ ਅੱਖਾਂ ਵਿਚ
ਰੋਹ ਦੇ ਸੌਲੇ ਭੜਕਦੇ ਨੇ
ਤੁਹਾਡੀ ਕਾਰਗੁਜ਼ਾਰੀ ਤਾਂ ਇਹ ਹੈ ਕਿ
“ਬੁੱਖ ਬੇਕਾਰੀ ਤੋਂ ਤੰਗ ਆ ਕਿਧਰੇ
ਜਾਰਾ ਪਰਿਵਾਰ ਕਰਦੇ ਖੁਦਕਸੀ
ਰਾਮ ਤੇ ਬੁਧ ਦੀ ਧਰਤੀ ਤੇ
ਅੱਜ ਵੀ ਨੱਚ ਰਿਹੈ ਵਿਹਿਸ਼ੀ ਸ਼ੇਤਰਾਂ
ਮਾਸੂਮ ਬੱਚੀਆਂ ਦੀ ਅੰਦਰਾਂ ਦੀ ਬੇਪਤੀ
ਨੰਜਵਾਨ ਬੁਢਿਆਂ ਦਾ ਕਤਲੇਾਮ
ਉਜਰਤਾਂ ਨੂੰ ਖਾ ਰਹੀ ਮਹਿੰਗਾਈ ਦੀ ਡੈਣ
ਕੌਮੀ ਆਰਥਿਕਤਾ ਨਿਗਲ ਰਿਹੈ ਸਰਮਾਏਦਾਰੀ ਦਾ ਦੇਂਤ
ਜਾਗੀਰਦਾਰ ਤੇ ਉਹਨਾਂ ਦੇ ਪਾਲਤੂ ਗੁੰਡੇ
ਜਦ ਵੀ ਚਾਹਣ
ਹਰੀਜਨ ਮਜ਼ੂਰਾਂ ਦੀ ਝੁਗੀਆਂ
ਦੇਂਦੇ ਨੇ ਸਾਜ਼
ਨਿਹੱਥੇ ਕਾਮਿਆਂ ਦੀ ਵੱਡ ਟੱਕ
ਲੁੱਟੀ ਜਾਂਦੀ ਹੈ ਉਹਨਾਂ ਦੀਆਂ
ਧੀਆਂ ਤੇ ਭੈਣਾਂ ਦੀ ਇੱਜਤ ਸ਼ਰੇਆਮ
ਹਲਕੇ ਬੂਹਲੀ ਕੁੰਤੇ
ਹਰਲ ਹਰਲ ਕਰਦੇ ਫਿਰ ਰਹੇ ਨੇ
ਪਿੰਡਾਂ ਸ਼ਹਿਰਾਂ ਗਲੀਆਂ ਬਜ਼ਾਰਾਂ ਦੇ ਵਿਚ
ਬੁਦ ਤੁਹਾਡੇ ਲਾਡਲੇ
ਕਰ ਰਹੇ ਨੇ ਕਾਨੂੰਨ ਦੀ ਮਿੱਟੀ ਪਲੀਤ
ਕੇਣ ਉਹਨਾਂ ਨੂੰ ਸਕਦਾ ਹੈ ਰੋਕ
ਸਮਗਰੀਂਗ ਅਯਾਸੀ ਤੋਂ
ਉਹਨਾਂ ਦੀ ਪਿੱਠ ਤੇ ਤੁਹਾਡਾ ਥਾਪਣਾ
ਸਾਬ ਉਹਨਾਂ ਦੇ ਖੂਨੀ ਗੁੰਡਿਆਂ ਦੀ ਧਾੜ
ਪਰ ਲੋਕ ਜਿਨਾਂ ਦਾ
ਭਰ ਚੁਕਾ ਹੈ ਪੈਮਾਨਾ ਸਬਰ ਦਾ
ਜਬਰ ਉਹਨਾਂ ਹੋਰ ਹੁਣ ਸਹਿਣਾ ਨਹੀਂ

ਤੁਹਾਡੀ ਅਸਲੀਅਤ ਦਾ
ਉਹਨਾਂ ਨੂੰ ਲਗ ਚੁਕਾ ਹੈ ਪਤਾ
ਝੂਠੇ ਐਲਾਨ ਤੇ ਹੁਣ ਕਿਸੇ ਨਹੀਂ ਰੀਝੂਣਾ
ਤੁਸੀਂ ਜਿਨ੍ਹਾਂ ਨੇ ਕੰਧਾਂ ਤੇ ਲਿਖੇ
ਇਸਤਿਹਾਰਾਂ ਦੀ ਸੈਨਤ ਨਹੀਂ ਸਮਝੀ
ਤੇ ਨਾਂ ਹੀ ਲੋਕਾਂ ਦੀ ਆਵਾਜ਼ ਨੂੰ
ਸੁਨਣ ਦਾ ਕੋਈ ਯਤਨ ਕੀਤਾ ਹੈ
ਕਿਉਂ ਜੋ ਤੁਹਾਨੂੰ ਤਾਂ ਤੁਹਾਡੇ ਜਮੂਰੇ
ਸਭ ਅੱਛਾ ਹੀ ਦਸਦੇ ਰਹੇ ਨੇ
ਪਰ ਸੱਚ ਤਾਂ ਇਹ ਹੈ ਕਿ
ਤੁਹਾਡੇ ਲੋਟੂ ਸਿੰਘਾਸਨ ਨੂੰ
ਲਗ ਚੁਕਾ ਹੈ
ਤੁਹਾਡੇ ਕੁਕਰਮਾਂ ਦਾ ਘੁਣਾ
ਕਾਠ ਦੀ ਹਾਂਡੀ
ਸਿਰਫ ਇਕ ਵਾਰ ਚੜ੍ਹਦੀ ਹੈ
ਤੁਸੀਂ ਹੁਣ ਜਦ ਵੀ ਡਿਗੋਗੇ
ਮੂੰਹ ਦੇ ਭਾਰ ਡਿਗੋਗੇ
ਫਿਰ ਉਠਿਆ ਨਹੀਂ ਜਾਣਾ
ਹੁਣ ਝੁੱਖੜ 'ਚ ਜੰਗਲ ਚੋਂ
ਜੋ ਅੱਗ ਦੀ ਲਾਟ ਉਠੇਗੀ
ਹਨੇਰਾ ਚੀਰ ਸੁਟੇਗੀ
ਬਰਫ ਸਭ ਪਿਘਲ ਜਾਵੇਗੀ
ਤੇ ਮੇਸਿਮ ਬਦਲ ਜਾਵੇਗਾ।

ਗਜ਼ਲ

ਆਤਮਾ ਰਾਮ, ਕਿਸ਼ਨ ਪੁਰੀ

ਜਾਲਿਮਾਂ ਦੇ ਜੁਲਮ ਤੋਂ ਡਰਨਾ ਨਹੀਂ ।
ਪਰ ਪਿੱਛੇ ਹੁਣ ਅਸੀਂ ਧਰਨਾ ਨਹੀਂ ।
ਆਸਿਕਾਂ ਦੇ ਵਾਂਗ ਹੋਣਾ ਹੈ ਸ਼ਹੀਦ,
ਬੁਜ਼ਦਿਲਾਂ ਦੇ ਵਾਂਗ ਹੁਣ ਮਰਨਾ ਨਹੀਂ ।
ਝੂਠ ਦਾ ਬੇੜਾ ਭੰਦਰ ਵਿਚ ਗਰਕੱਟੇ,
ਝੂਠ ਦਾ ਬੇੜਾ ਕਦੇ ਡਰਨਾ ਨਹੀਂ ।
ਹੋਰ ਕਰ ਲੈ ਸਿਤਮ ਓ ਜਾਲਿਮਾਂ ।
ਪਰ ਸਿਤਮ ਤੇਰਾ ਅਸੀਂ ਜਰਨਾ ਨਹੀਂ ।
ਲਾਰਿਆਂ ਤੇ ਬਹੁਤ ਚਿਰ ਹਾਂ ਜੀਅ ਲਏ,
ਲਾਰਿਆਂ ਦੇ ਨਾਲ ਹੁਣ ਮਰਨਾ ਨਹੀਂ ।
ਤੇਰੀ ਹਮਦਰਦੀ ਤਾਂ ਇਕ ਪਾਬੰਡ ਹੈ,
ਹੁਲ ਤਿਰਾ ਵਿਸ਼ਵਾਸ ਮੈਂ ਕਰਨਾ ਨਹੀਂ ।
“ਕਿਸ਼ਨ ਪੁਰੀਆ” ਸੱਚ ਜਿੱਤੂਗਾ ਜਰੂਰ,
ਝੂਠ ਹਰਨੈਂ, ਸੱਚ ਨੇ ਹਰਨਾ ਨਹੀਂ ।

ਚਿੰਨ੍ਹਾ

ਸੁਰਿਦਰ ਯੰਜਲ

ਗੱਲ ਅਸਲ 'ਚ ਅਲਾਚੀਨ ਦਾ ਚਿੰਨ੍ਹ ਖੋਣ 'ਤੇ ਚੱਲੀ ਸੀ
ਚਿੰਨ੍ਹਾ: ਜਿਸ 'ਚ ਲਈ ਬੱਚੇ ਤੇ ਲੈਕੇ
ਕਥਨੀ ਉਡੀਕੇ ਬਜ਼ੂਠਾ ਤੱਕ ਦੀਆਂ ਅੱਖਾਂ ਦਾ ਚਨਣ ਵੰਡ ਸੀ
ਤੇ ਵੰਡ ਹੈ ਅੜੇ ਵੀ

ਕਾਫਲੇ ਦੇ ਮੌਹਗੀਆਂ ਨੇ ਐਲਾਨਿਆ:

"ਮਾਸੂਮ ਅਲਾਚੀਨ ਦਾ ਚਿੰਨ੍ਹ ਗਿਧਿਆਉਣ ਵਾਲਾ ਜਾਣ੍ਹਾ
ਕੱਸ ਨਈ ਕਿਲੇ ਛੱਖੜਾਵੀ ਸਮਝੋ !
ਇਸ 'ਥਾਲੇ ਭਗਤ' ਨੂੰ ਲਾਉਣ ਇਕ ਕਲਾਕਾਰੀਆਂ ਵਾਲੇ
ਹੱਤੇ ਬੱਠੇ ਦੇ ਸਿਰ 'ਚ
ਕਿਸੇ ਸਿਖਿਤ ਦੁਪਹਿਰੇ ਪਰ ਕਿਆਂਗੇ ਮੇਮ
ਧਿਆਲੇ ਅੱਖਾਂ 'ਚ ਪਈ
ਤਾ ਇਸਨੂੰ ਪਿੰਜੇ 'ਚ ਸੁਣ ਦੁਰ ਕਿਆਵਾਂਗੇ ਚਿੰਨ੍ਹਾ !"

ਕਾਫਲੇ ਦੀ ਇੱਕ ਲੁੰਗੇ ਕੁਝ ਅਸੰਤੁਸ਼ਟ ਬੋਲ ਉਤੇ:
"ਉਣੀਂ ਨਾ ਸੇਮ ਧਨ ਦੀ ਕਿਂ
ਫੇਰ ਰਥੀਏ ਜਾਣਮ ਜਾਣ੍ਹਾ ਦਾ ਸਿਰ ?"
ਕਾਫਲੇ ਦੇ ਮੌਹਗੀ ਕੜ੍ਹੇ:
"ਇਹ ਸੁਆਹ ਦੀ ਉਸ਼ੂਅਤੀ ਹੈ ਤੁਲਾ !"

ਅਸੰਤੁਸ਼ਟ ਬੋਲ ਛੱਡ ਤੁਰੇ ਕਾਫਲੇ ਨੂੰ ਇਹ ਕਹਿ:
"ਸਿਰ ਤੇ ਮੇਮ ਪਨ ਦੀ ਕੀਮਿਸ਼ ਵੀ ਕਰਾਂਗੇ
ਤੇ ਸਿਰ ਫੇਰਾਣ ਦੀ ਵੀ"
'ਤੁਲਾ' ਤੇ 'ਤੁਲਾ' 'ਤੇ ਲਟਕਾਵੀ
ਉਨ੍ਹਾਂ ਦੀ 'ਕੀਮਿਸ਼ ਜਾਨੀ ਹੈ' ਹਾਲੇ ਤੱਕ

ਅਲਾਚੀਨ ਦੀ ਇਲ-ਚੀਨੀਂ ਕੁਰਲਾਹਟ ਨੂੰ
ਇਸ ਕੋਨੀਸ਼ 'ਤੇ ਮਾਜਸ ਤੱਕ
ਕੁਝ ਤਲੀਆਂ ਤੇ ਧਰੇ ਸਿਂਘ ਨੇ ਥਹੁੰ ਉਲਾਹੀਆਂ:
"ਅਸੀਂ ਦੰਭੀ ਜਾਣ੍ਹਾ ਦੇ ਖਿਲਾਫ ਐਲਾਨ-ਜੰਗ ਕਰੇਂਹਾਂ !"
ਅਤੇ ਫੇਰਦਾਰੀ ਤੁਰੇ ਪਏ ਜਾਂਦੂਗਰ ਦੇ ਥਹੁੰ-ਮੰਜ਼ਲੇ ਮੰਹਿਲ ਢੂਲ

ਜਲਾਲੇ ਚਿੰਗੀਆਂ ਨੂੰ ਤੁੰਧ
ਸੰਹਮੇ ਜਾਣ੍ਹਾ ਨੇ ਪਾਲਤੂ ਰਾਖੀਆਂ ਨੂੰ ਕਿਹਾ:
"ਫੇਰ ਇਹ ਇਨ੍ਹਾਂ ਸਿਰ-ਚੀਨੀਆਂ ਨੂੰ ਚਿੰਨ੍ਹ ਦੀ ਅੱਗ ਵਿਚ -
ਜਿਸੇ ਦੀ ਰੋਸ਼ਨੀ ਨੂੰ
ਇਹ ਪਿੱਛ ਦੀ ਮਲੱਕੀਅਤ ਸਮਝੂ ਲੁਟਾਉ ਤੁਰੇ ਨੇ
ਸਿਰ ਇਹ ਲੋ-ਭਰੇ ਖੇਤ ਇਨ੍ਹਾਂ ਦੀ ਰੱਤ ਨਾਲ -
ਜਿਨ੍ਹਾਂ ਥੇਤਾਂ ਨੂੰ
ਇਹ ਥੇਂਡੀ ਰੀਵਾਂ ਦੇ ਮੁੜ੍ਹੇ ਰੱਬ ਸੰਪਣੇ ਤੁੰਡੇ
ਤੁੰਨ ਇਹ ਇਨ੍ਹਾਂ ਨੂੰ ਕਿਸੇ ਨੀਂਹਾ ਦੇ ਕੰਢੇ ਤੇ -
ਜਿਸ 'ਤੇ ਇਨ੍ਹਾਂ ਨੂੰ ਸਤਲੁਜ ਦੇ ਪਾਣੀ ਦੀ ਥਰਥੇ ਆਉਂਦੀ ਹੈ
ਤੇ ਤੁਲਾਕੇ ਗੱਛਾ ਇਹੋ
ਇਨ੍ਹਾਂ ਦੇ ਮਾ-ਧਿਓ ਤੈਂਦ-ਭਰ ਤੇ ਮਹਿਲਾਂ ਨੂੰ
ਇਛੜੇ ਦੀ ਅੱਗ ਵਿਚ !"

ਅੱਗ ਦੀ ਇਸ ਖੇਤ 'ਚ ਤੁਲਾਕੇ ਸਿਂਘ ਨੇ ਦੱਸਿਆ
"ਕਾਫਲੇ ਦੇ ਰੀਕੇ ਹਾਰੇ ਮੌਹਗੀਓ !
ਪੁੱਪ-ਛਾਂ ਢਾਂ ਕੰਗ ਬਰਲੀ ਰਾਨ ਵਾਲੀਓ ਅਸੰਤੁਸ਼ਟ ਆਵੇਂ !!
ਅਸੀਂ ਚਿੰਨ੍ਹਾ ਦੀ ਰੋਸ਼ਨੀ ਦੇ ਸੱਚੇ ਅਸ਼ਕ ਹਾਂ
ਮੰਹਿਲ ਭਰਵਾਂ ਦੇਗੀ ਕਿੰਚਿਗੀ ਅਭਵਾਨ ਹੈ ਸਾਊ
ਜੰਗਲ 'ਚ ਚਿੰਕਦੇ ਪੰਛੀਆਂ ਨੂੰ ਪੁੱਛੇ

ਮੁੱਲੀ ਹਵਾ 'ਚ ਤਾਗੀਆਂ ਲਾਉਣ ਦੀ ਧਾਰਿਸ਼
ਕੇਵੀ ਸਾਜਿਸ ਨਹੀਂ ਹੁੰਦੀ !"
ਅੱਗ ਦੀ ਇਸ ਖੇਤ 'ਚ ਥਰੇ ਅਪਣੂੰਨੇ ਸਿਂਘ ਨੇ
ਤੋਹ ਇਆ ਜਾਂਦੂਗਾਨੀ-ਅਪਸ ਦਾ ਸਿਖਾਲਾ ਤਾਪਮਾਨ
ਤੇ ਪਤਤ ਪਏ ਸਾਹਸ ਕਰਾਂਗੇ ਜਖਾਂ ਦੇ ਅੰਗੂਹ ਤਨ ਤੱਕ

ਤੇ ਮੈਂ ਇਹੀ ਦੱਸ ਰਿਹਾ ਸੀ :

ਕੀ ਉਣ੍ਹ ਤਾਂ ਐਲਾਨ-ਜੰਗ ਤੋਂ ਧਾਮਟ
ਮੈਂਦਾਨਿ-ਜੰਗ ਵਿਚ ਮਾਂ ਜਾਣ ਹੀ ਸਹਮਗਤੀ ਦੀ ਸਿਖਾ ਹੁੰਦੀ ਹੈ
ਧਰੇ ਮੈਂਦਾਨਿ-ਜੰਗ 'ਤੇ ਪਗਤਿਆ ਹੋ ਸਿਪਹੀ
ਵੁਜ਼ੰਦਰਲ ਭਗੋੜਾ ਲਗੀ ਹੁੰਦਾ

● WINDSOR, ONTARIO

ਗੀਤ

ਦੇਵ ਰਾਉਂਕੇ

ਸਾਡਿਆਂ ਭਰਾਵਾਂ ਦਾ ਤੂੰ ਖੂਨ ਪੀਨੇਂ ਜਾਲਮਾਂ ਵੇ,

ਹੈ ਵੇ ! ਤੇਰਾ ਕੱਖ ਨਾ ਰਹੇ ।

ਮਾਈ ਭਾਗੇ ਦੀਆਂ ਪੀਆਂ ਸਾਨੂੰ ਕੈਣ ਕਹੂ ਵੇ,

ਜੇ ਨਾ ਤੇਰੇ ਬਦਲੇ ਲਏ ।

ਕੋਲੁ ਪੇਸ਼ ਕੀਤੀ ਹੈ ਈਰਾਨੀਆਂ ਨੇ ਜੱਗ ਵਿਚ,

ਪਾਪੀਆ ਵੇ ਅਪਣੀ ਮਿਸਾਲ ।

ਸਾਡੇ ਨਾਲ ਜਿਹੜੀਆਂ ਵਹੀਕੀਆਂ ਤੂੰ ਕਰੀ ਜਾਨੈਂ

ਹੋਉ ਤੇਰਾ ਉਹਨਾਂ ਵਾਲਾ ਹਾਲ ।

ਸਾਡੇ ਜਜਬਾਤ ਲਾਲ ਸੂਹੇ ਹੋ ਗਏ ਜਾਲਮਾਂ ਵੇ,
ਵੰਗਾਂ ਲਾਹਕੇ ਪਹਿਨਣੇ ਕੜੇ ।

ਵੀਰੇ ਦੀਆਂ ਮਾਈਆਂ ਵਿਚੋਂ ਰਹਿ ਗਈਆਂ ਰਲਾਈਆਂ,

ਪੂਰਾ ਹੋਇਆ ਨਾ ਕੋਈ ਸਗਨਾਂ ਦਾ ਚਾਅ ।

ਬਿਨਾਂ ਹੀ ਕਸੂਰ ਸਾਡਾ ਵੀਰਾ ਤੂੰ ਸ਼ਹੀਦ ਕੀਤਾ

ਸਾਨੂੰ ਥੋੰ੍ਹੀ ਆਂਦਰਾਂ ਦਾ ਤਾਅ ।

ਕੁਣਾਂ ਦੀਆਂ ਆਂਦਰਾਂ ਭੀ ਤਦੇ ਹੋਣ ਠੰਢੀਆਂ ਵੇ,

ਤੇਰੇ ਘਰ ਸੱਥਰ ਬਹੇ ।

ਬੋਡੇ ਅੱਗੇ ਆਉ ਵੇ ਬੇਚਾਵਾ ਦੇਣ ਵਾਲਿਓ,

ਜੁਝਾਰੂਆਂ ਨਾਲ ਕੀਤਾ ਜੇ ਦਗਾ ।

ਤੁਸੀਂ ਘਰੇ ਬੈਠੇ ਅਸੀਂ ਚਲੀਆਂ ਹਾਂ ਜੰਗ ਵਿਚ,

ਘਰੇ ਸਾਂਥੋਂ ਜਾਂਦਾ ਨਾ ਬਿਹਾ ।

ਸਿਰੀ ਲੈ ਲਓ ਚੁੰਨੀਆਂ ਤੇ ਪਹਿਨੋਂ ਤੁਸੀਂ ਚੂੜੀਆਂ,

ਸਾਡੇ ਹੱਥੋਂ ਪਾ ਦਿਉ ਕੜੇ ।

ਆਉ ਨੀ ਸਹੇਲੀਓ ਹੈ ਯੱਗ ਕੁਰਬਾਨੀਆਂ ਦਾ,

ਆਪਾਂ ਵੀ ਤਾਂ ਹਿੱਸਾ ਲਈਏ ਪਾ ।

ਖੱਚ ਕੇ ਹਜ਼ਮ ਵਿਚ ਲਿਆਈਏ ਇਹਨਾਂ ਜਾਲਮਾਂ ਨੂੰ,

ਦਿਲ ਦੀਆਂ ਲਈਏ ਨੀ ਪੁਗਾ ।

ਇੱਕੋ ਹੱਲ ਰਹਿ ਗਿਆ ਹੈ ਇਹਨਾਂ ਨਾਲ ਸਿੱਖਣੋਂ ਦਾ,

ਚੁੱਕੇ ਹਥਿਆਰ ਆਵਦੇ ।

ਜਨਮਦਿਨ

ਮਨਜੀਤ ਪਿੰਡਾ

ਉਮਰੁ ਚੇਂ ਇਕ ਤੇਰ ਸਾਲ
 ਘੱਟੇ ਰਿਹਾ ਹੈ
 ਮੇਗੀ ਥਾਗੀ ਦੇ ਥਾਗੁ
 ਪਤੜ੍ਹੜੁ ਦੇ ਪਤੇ ਵਾਗ ਇਕ ਫੁ
 ਰੜ੍ਹੜੁ ਸਮਜ ਬੜੁ ਜਾਵੇਗਾ -
 ਰੜ੍ਹੜੁ ਦੀ ਇਕੋ ਚੇ
 ਅੰ ਆਖੂਦੇ ਸੌਗੀ ਥਾਡੁ ਪਾਉਂ ਪਾਉਂਦੀ
 ਰੜ੍ਹੜੁ ਤੇ ਤੇਗੀ
 ਦਸਤੇ :
 ਜਾ ਰਦੀ ਥਾਗੀ ਚੇਂ ਝਾੜੀ
 ਤੇਗੀ ਉਡੀਕ ਵੇਂ ਰੱਗੀ ਤਾ
 ਸਮਾ ਪਰ ਸਾ ਕੇ ਉਤੇ ਰਿਹਾ ਹੈ
 ਸੋਲੁ ਲਿਗਾਰ ਬਗਦਿਆਂ
 ਐਕੇ ਹੱਥਾਂ ਚੇ ਫੜ੍ਹੜ੍ਹਾ ਸੀਜਾ
 ਗੈਰਗੈ ਤੇ ਗਿਆ ਵੈ
 ਐਕੇ ਵੱਖ ਸੜੁ - ਤੁਹਾਣ ਤੇ ਕਹੇ
 ਅੰ ਇਕ ਲੜ੍ਹੜੁ
 ਆਖੀਨੀ ਮਾਗੁ 'ਚ
 ਭਰ ਲਿਆ ਹੈ -
 ਢੂਕੇ
 ਟਾਪੁਂ ਦੀ ਆਹਾਜ਼
 ਸੁਣਾਈ ਦੇ ਰੱਗੀ ਵੈ
 ਤੇ ਮੌਲੀ ਲੁਗ ਰਿਹੈ
 ਕਿ ਤੇ ਚੰਚੁ - ਤੰਤੇ ਦੇ ਕੁਆਗ ਵਾਂ
 ਉਡੀਂ ਪੋਕੀ ਤੇ ਸਹਾਰ ਏਨੇ ਘ
 ਮੌਲੀ ਵੱਡ ਹੁ ਜਾਓਗਾ -
 ਅੰਗੀਆਂ ਜੇਹੇ ਸਾਡੁ 'ਚ ਵਡੂਟੀ
 ਕੁੰਜ ਦੇ ਛੁੱਕੇ ਚੇ
 ਅੰ ਤੇ ਹਿੱਤੇ : ਚੇ ਪੱਧ ਧਾਗੁ
 ਇਕ ਰੀਸ ਅੱਖੇ 'ਚ ਉਤੀ ਵੈ
 ਅੱਖੇ 'ਚ ਤੇਗੀ ਉਡੀਕ ਦੇ ਦੀ
 ਜੇਜ਼ ਰੱਤੇ ਨੇ -
 ਸਮਾ ਅੰਗੀਆਂ 'ਚ ਘੁੰਠੀ
 ਏਤੇ ਵਾਂਗੁ
 ਵਿਚ ਰਿਹਾ ਹੈ -
 ਅੰ ਆਖੀਨੀਆਂ ਮੁਗਾਂਤੁ ਟੱਪੁ
 ਬਾਗੁ ਸਾਡੀਂ ਵੱਡੁ ਟੇ ਪਥੀ
 ਕਿਨਾਰੇ ਤੇ ਪੋਗੇ ਲਿੱਪੀਆਂ
 ਇਕਰੇ ਵੇਂ ਰੱਗੀ ਤਾ -
 ਕੋਈ ਪੋਗਾ ਸਥਾਤੁ ਨਜੀ
 ਕਿਨੇ ਸਿੱਪੁ 'ਚ ਅੰਡੀ ਨਜੀ -
 ਤੇ ਸੇਰੇ ਸੰਗ੍ਰੰਥ ਉਪਰ
 ਤੇਗੀ ਆਹਾਜ਼ ਗੰਜੁ ਰੱਗੀ ਵੈ
 ਗੈ ਥਾਣੀ ਇਕ ਫਿੱਜੁ ਪਥੀ ਤਾ
 ਪਰ ਅੰ ਤਾ
 ਸੋਝੀ ਦੇ ਘੜੇ ਵਾਂਗੁ
 ਖੂਗ ਰੱਗੀ ਤਾ -
 ਕੁੰਜੇ ਤੇ ਖੋਲੋਕੀ
 ਜੋਰਦੀ ਤਾ
 ਕਿਨਾਰੇ ਕਿਨਾਰੇ
 ਤੇਗੀ ਆਹਾਜ਼ ਮਗਗ
 ਦੂਜੇ ਪਥੀ
 ਫੜ੍ਹੜ੍ਹੀ ਤਾ
 ਪੁੱਗ ਅੰ ਤਾ
 ਕੁੰਜੁ ਥਾਗੀ ਤੇ ਬਹੀ ਤਾ
 ਜੀਵਣ ਤ੍ਰੈਹੇ ਤੇ ਵੱਡੁ ਕਾਹਾਂਗੀ -

ਦਿਵ ਸੇਰਦੀ ਹਾਂ
ਪਾਈਆਂ ਦਿਵ ਛਲਗ ਆਰ
ਤੁੱਚ ਜਾਹਾਂ
ਪਰ ਤੂੰ ਜਾ ਪਾਈਆਂ ਤੇ ਨਜ਼ਰ-
ਤੇ ਨਾ ਹੀ ਅਰਥ ਉਤੇ - ਆਖਿਨਾ ਹੈ
ਉਣੋਣੀ ਘੋੜੀ ਤੇ ਉਡਿਆ ਹੈ -
ਪਰ ਜੇ ਮੈਂ ਟੂੰ-ਕਿਰ ਗਈ
ਤਾਂ ਤੇਰੀ ਸਥਾਨ - ਰੇਤਨ
ਜਾਂ ਤੇਰਾ ਪੜ੍ਹ-ਤੰਤੁ ਦੀ ਬਣ ਦਿਤੇ
ਭਾਜ ਰਾਗ ਦਾਂਗ ਉਤੇਨ ਅਤੇ ਜਾਇਗ
ਏਨੇ ਹੈਂ ਧਰਤੀ ਲਈ
ਮੈਂ ਫੇਰ ਰਖੇ ਰਿਹਾ ਪਰ ਪਰਤ ਆਈ ਹਾ -
ਆਖੀ ਉਮਰ ਲਾਜੇ
ਕਿਸ ਰਿਵਾ
ਦਿਵ ਦਿਵ ਤੇਰ ਸਾਲ
ਅਸਕਟਾ ਤੱਤ ਰਹੀ ਹਾ -
ਉਮਰ ਦੇ ਦਿਵ ਨਦੇ ਸਾਲ ਨੂੰ
ਅਸਾ ਆਪਈ
ਅੱਖਤ ਦੇ ਬੇਚ ਲਾਲ
ਜਾਟ ਦਾਂਗ ਅਚਲਿਦਾ ਜੀ
ਪਰ ਮੈਂ ਤਾਂ ਇੰਕਸੀ
ਥੁੰਡੀ ਪ੍ਰੋਕਾ ਰਹੀ ਹਾ
ਜ਼ਰੂਰ ਤੇ ਮਰਨ ਦੀ
ਪ੍ਰਕਿਆ ਰੇ ਗੁਜਰ ਰਹੀ ਹਾ।

ਮਗੀਦਾਂ ਦੇ ਨਾਂ

ਪੁਰਜੀਤ ਸੰਨ੍ਹ ਫਿਲਮ (WEST GERMANY)

ਘਰਘਰ ਸੀ ਜੇ ਕੀਰੇ ਦੇਗਾ,
 ਮਿਠੀ ਵਿਚ ਰੂਜ਼ ਆਇਆ ਹਾਂ।
 ਆਉਣੇ ਸੀ ਜੇ ਅੇਂ ਗਈ,
 ਉਝੁੰਦੇ ਹੋ ਜਾ ਆਇਆ ਹਾਂ।
 ਤਿੰਨ ਤਿੰਨ ਕੇ ਪਥੜੀ ਹਾਂ ਤੇ,
 ਅੰ ਤੁਰ੍ਹੁ ਸਿੰਘ ਆਇਆ ਹਾਂ।
 ਸੋਵਈ ਪਿਆਰੀ ਪਿਆਰੀ ਮਿਠੀ,
 ਅੰਤੇ ਹੋ ਜਾ ਆਇਆ ਹਾਂ।
 ਸੀ ਜੀ ਟਿਕ ਤੇ ਨੀ ਜੀ ਘੜੀਆਂ
 ਜਿਨ੍ਹੇ ਨੂੰ ਬਿਛੁੰਦੇ ਛੁਤ ਆਇਆ ਹਾਂ।
 ਰੂਬੰਦੀ ਕੇ ਫਾਂਸੀ ਦੇ ਏਂਨੇ
 ਇਕ ਲੱਡਾਂ ਟੇਜ਼ ਦਸਾ ਆਇਆ ਹਾਂ।
 ਅੱਖੇ ਵੇਖਦ ਜਈ ਮੈਂ ਗਈ,
 ਆਪਣੀ ਆਖ ਢੁਟਾ ਆਇਆ ਹਾਂ।
 ਘਰਘਰ ਸੀ ਜੇ ਕੀਰੇ ਦੇਗਾ
 ਮਿਠੀ ਵਿਚ ਰੂਜ਼ ਆਇਆ ਹਾਂ।

ਮਰਦੀਵੀ ਮਿਲਾਈ

ੴ ਉਗ ਪਾਖਪੁਰ ਦੇ ਰਿਹਾ ਨਨੀ
ਗੱਧੀ ਰਾਤੀ ਉਠ ਕੇ ਪੈਣ
ਅਤੇ ਨੂੰ ਬਿਵਾਤੀ
ਓਡ ਲਾਗਾਂ ਛਾਲਾ ਆਖਿ ਰੀਤਾ ਸੈਣਾ ਕੀ ਉਛੇ
ਓਡ ਜ਼ਿਵ ਕੀ ਆਖੀ ਮੰਜ਼ੂਲ-ਮੰਜ਼ੂਲ
ਦੀਵ ਵੀ ਰੀ ਅੱਜ ਪੈਣੀ
ਤੂੰ ਹਨੀ ਤਾਂ ਮੈਂ ਨਨੀ
ਜੋਧੂ ਤਾਂ ਰਿਹੇ ਤੇ ਆਏ ਪਾਏ ਵੀ ਨੈ
ਦੀਵ ਪੈਣੀ ਕੇ-ਦਾਤੀ ਦਾ ਰਿਹਾਦਾ ਨਨੀ
ਦੀਵ ਤਾਂ ਮੈਂਬਾਂ ਵੀ ਗੱਸੇ ਹੈ
ਉਝ ਐਗੀ ਉੱਤੇ ਸੋਚ ਜ਼ਿਵਾਂ ਦੀ ਪਹਿਲੀ ਚੀਜ਼ ਅੀ ਤੂੰ
ਮੈਗੀ ਬਲਮ ਤੋਂ ਉਕਾਲੀ ਪਹਿਲੀ ਰਨਮ ਅੀ
ਤੇ ਉਛ ਜਦ ਵੀ ਕੋਈ ਅੱਜਥ ਕਾਗਾਜ ਦੀ ਯਾਤੀਤੇ ਉਤਾਰਾ
ਕੋਈ ਲਾ ਕਿਥੇ ਪਾਂਨੀ ਤੂੰ ਮੌਜੂਦ ਹੈਂਦੀ ਹੈ।
ਕਾਗਦ ਤਾਂ ਮੈਂਬਾਂ ਦੇ ਅਗੈ ਪਲ ਹੈਂਦੇ ਵਨ
ਤੇ ਰਹੈ ਵੀ ਕੋਈ ਵੀ ਹੈ ਅਥਾਏ ਵਨ
ਤੇ ਹੱਥੇ ਵੱਖਰੇ ਕਾ ਮਿਸ਼ੇ ਵਲ ਰਿਹਾਗੀਆਂ ਕੂੰ
ਦੀਵ ਕੋਈ ਰੀਛੇਣਾ ਨਨੀ
ਦੀਵ ਤਾਂ ਉਗ ਅਦੀਵੀ ਮੰਜ਼ੂਲੀ ਨੈ
ਜ਼ਿਵ ਤੋਂ ਜੀਵਾਤਾ ਦਾ ਜ਼ਿਵ ਪੰਦਿਤਾ ਅੀ
ਤੇ ਵੀ ਦੀਵ ਕਾਟੀ ਨਨੀ
ਅੱਜ ਦੀ ਮੰਜ਼ੂਲੀ ਤੋਂ
ਪਹਿਲਾਂ ਜ਼ਿਵਾਂ ਜ਼ਿਵ ਉਂਗ ਜ਼ਿਵਾਂ ਗੈਹਗਾ।
ਦੀਵ ਕੋਈ ਕੁਝ ਨਨੀ
ਜੇ ਜ਼ਿਵ ਜ਼ਿਵ ਕਾ ਮੰਜ਼ੂਲ ਅਥੇ ਆਖੀ ਆਲੀਆਂ ਤੋਂ
ਉਸ ਮੰਜ਼ੂਲੀ ਤੋਂ ਜ਼ਿਵਾਂ ਜੇ
ਅਥਰੇ ਤੁੱਖ ਜਾਣ ਹੀ ਅਗੁਆ ਅੀ।

ਜਿੱਤ ਕਿ ਹਾਰ

ਸ਼ਾਮੀਤ ਪਲਾਵੀ

ਗੀਤਿਆਂ ਦੀ ਉੱਤੇ ਗੋਜਾ ਗੀਤਿਆਂ ਦਾ ਪਹਿਜ਼ ਗੱਡ੍ਹ ਜੋ ਕੇ ਮਿੱਟੇ ਆਖਿਆ ਸੀ। ਉਪਰਿਤੇ ਤੁਹਾਏ ਸਾਮੀਤੇ ਉਚ ਗੋਟ ਦੇ ਨੇੜੇ ਪੁੱਜਾ। ਮੋਟ ਦੇ ਆਖਣ ਤੇ ਗੱਡ੍ਹ ਉਜ ਲਾਈਨ 'ਤੇ ਕ੍ਰਾ ਲਿਆ, ਉਚਵੀ ਵਾਰੀ ਭਾਵੀ ਪਤਾ ਨਹੀਂ ਕਰੇ ਆਉਣੀ ਸੀ? ਉਜ ਪੜ੍ਹਾਂ ਦਾ ਜੂਜ਼ਾ ਲਾਵਿਆ, ਉਨ੍ਹਾਂ ਗੂਚੇ ਉੱਗ ਉੱਗ ਪੱਤੇ ਸੁਣੇ, ਆਪ ਉਚ ਗੋਟ ਤੇ ਪਥਨ ਅੱਖ, ਧਾਰੀ ਜੋਂਦਾ ਲਾਲ ਜਾ ਗੋਝੀ ਲਗਾ।

ਪੜ੍ਹਾਂ, ਖੇਤਾਂ, ਅਤੇ ਸਗਲ ਰੀਆਂ ਗੱਡ੍ਹ ਰਾਜ ਰਾਵੀਆਂ ਸਨ; ਇਹ ਵਿਚਾਰ ਕਿਸੇ ਲੜਾਈ ਅਤੇ ਪਹਿਜ਼ਦਾਨ ਦੀ ਗੱਛੀਕਿਸ ਜਾਂਦੀ ਸੀ। ਪੌਲਪੈਤੀਆ ਆਖੀ, ਉਨ੍ਹਾਂ ਸਤਾਂ ਦਾ ਜੋਵੀ ਲਿਹਿਆ, ਵਾ ਗੱਛ ਤੇ ਟਿੱਚੇ ਬਾਵਾ ਅਤੇ ਗੱਛ ਨੂੰ ਬਲੇ ਕਾਰੀ ਜੀ ਲਗਣ ਦੇ ਰਿਵਾ, ਵੱਖ ਦੇ ਪ੍ਰੈਂਟ ਫੱਜੀ ਖੜਾ ਗੋਜਾ ਦੀ ਬਿਜੇ ਨਾ ਕਿਸੇ ਗੱਛ ਦੇ ਵੰਗਾਂ ਦੇ ਫੱਤਦਾ, ਗੱਡ੍ਹਾਂ ਤੁਏਂਦੀਆਂ, ਤੁਕੌਂਦੀਆਂ ਗੱਡ੍ਹੇ ਦੀ ਪਚੀ ਲੇਣ ਤੱਕ ਆ ਪਟੀਚੀਆਂ। ਘੜੇ ਪ੍ਰਿੰਡੀਏ ਤੁਹਾਏ ਦੇ ਰਿਵਾ, "ਵਥੀ ਆਖਾਂ ਨੂੰ ਤੇ ਕਵੇਂ ਤੇਂਤ ਜੇ ਆਖੀ ਪਚੀ ਰੀ। ਜੀਦਾ ਇੰਦੇ ਆਪਣਾ ਜਾਰੀ ਸ਼ਵਪਿੰਚ ਸੁਚਾ ਕਿਉਂ ਲਿਆਂਦੇ ਰਿਵਾ, ਵੱਟ ਪ੍ਰਯਾਰ ਕੇਵੇਂ ਜਾਂਦਾ, ਗੱਡ੍ਹੇ ਦੀ ਪਚੀ ਲਿਹਿਆ ਰਿਵਾ। ਆਪਣਾ ਵੀ ਵੀ ਜਾਂਦਾ, ਕਦੇ ਜਾਈ ਨਜ਼ੇ ਦਾ ਪੁੱਤ ਪਿਆ ਛੱਡੀ ਦਾ ਸ਼ਵਪਿੰਚ ਨੂੰ ਪਹਿਜੇ ਤੇਂਤ ਰਾ।" ਤੇ ਇਹ ਗੱਡ੍ਹੇ ਰਾਮਾਪੁਰੀਏ ਜੁਆਲਾ ਕਿਉਂ ਰੇ ਆਖਿਆ, "ਵਥੀ ਤੁਹਾਨੂੰ ਸਿਲ ਜਾਂਦੀ ਤੇਂਤੀ ਪਚੀ, ਉਚੇ ਰਮਾਰ ਬੀਜਣ ਦੀ ਤੀ ਤਿੱਤ ਇੱਕੜੇ ਸੱਟੈ ਵਾਸੀ ਗੱਛ ਆ, ਸਨੌਰੀ ਤੀ ਪਚੀ ਆਇਦੀ ਹੈ" ਵੀਂ ਗੱਡ੍ਹੇ ਆਵੇ, ਜਾਡੀ ਰਾਵੀ ਤੀ ਪ੍ਰਯਾਰ ਦਾ ਕੋਠਾ ਵੀ ਗੁੱਬ ਜਾਂਦੀ। ਪ੍ਰਯਾਰ ਦੇ ਠੜਜੇ ਤੀ ਆਇਵਾਤੇ ਲੈ ਜਾਂਦੇ ਆ; ਆਪਣੇ ਵਰਗੇ ਜੱਟੇ ਦੀ ਜੂਨ ਕਾਵੀ ਆ।" ਤੀ ਗੋਜਾ ਵੀ ਲਿਹਿਆ, "ਆਓ ਵਥੀ, ਗੱਡ੍ਹ ਰਲਦੀ ਨੂੰ ਰੇ ਅਗੀਰੇ ਤੇਂਗੇਲਾ, ਅਗੀਰੇ ਵੈਂਕੇ ਗੱਡ੍ਹੇ ਲੈ ਕੇ ਆਖਿਆਂ। ਪਚੀ ਆਖੀ ਆ, ਉਚ ਵੀ ਰਸ ਇਹ ਖੱਜੇਂ ਖੁਆਂਗ ਤੇਵੇ। ਖੁਅਪੁਰੀਏ ਸ਼ਵਦਾਵਾਂ ਵਾਗਿਆਂ ਦੇ ਤੀ ਅਤੇ ਪੁਜਟੀਆਂ, ਸ੍ਰੇਵ ਆ ਸ੍ਰੇਵ ਪਿਆਂਦੀਆਂ ਦੇਂਦੇ ਤੀ।"

ਮੋਲ ਜੱਟ ਦੇ ਤੀਕਾਤ ਉਚੁਂਕ ਤੱਕ ਪੱਗ ਦਾ ਲੜ ਕੀਵ ਕਰ ਆਵਾਜ਼ ਕੱਢੀ, "ਉਚ ਪਚੀ ਲਿਹੀਏ ਕਿਵਾਣੀ ਵਾਲੀ ਗਾਲ ਨੂੰ ਲਗਾਈ ਆ, ਤਿੰਦੇ ਰਿਵ ਤੁਗੇ ਖੜਿਆਂ ਨੂੰ ਇਥੇ ਗੁਰੇਗਾਂ। ਉਚੁੰ ਬਜ਼ੁਗ ਵੀ ਆਪਾਂ ਜੱਟਾਂ ਦਾ ਵੀ ਆ। ਵਹਾ ਦੇਂਦੇ ਆ ਚੌਜੇ ਵਾਹਿਆਂ ਨੂੰ ਚੌਪਾਂਗੀ, ਉਨ੍ਹਾਂ ਪਚੀਆਂ ਰਿਵ ਵੱਡੇ ਸ਼ਵਦਾਵਾਂ ਨੂੰ ਵੀ ਰੋਵੀਆਂ, ਤੇ ਆਪਾਂ ਰਿਵ ਅੱਖੀ ਪਚੀ ਲੈ ਕੇ ਤੀ ਖੜੇ ਤੇ ਅਗੀਰੇ ਆਂ।"

ਇਹ ਗੜ੍ਹ ਜੇ ਰਿਵ ਤੇ ਚੁੱਪ ਜੀ ਲਿਹਿਆ, "ਤੇ ਕੇ ਰਾ 'ਕੱਠੇ ਕੇਵਾਂ, ਅਗੀ ਤੀ ਆਕਾਰ ਰਿਵਾਂ ਦੇ ਮੋਲਾ ਫੱਗੀਏ, ਰਿਵ ਤੇ ਜੁ ਕੰਨੀ ਜੂਤ, ਉਚੁੰ ਜੀਂ ਰਿਵ ਗੜ੍ਹ ਲੱਗੇ ਕਿਸੇ ਤਾਨ੍ਹਾਂ।"

"ਆਓ ਜਾਗੋ ਕਰਕਾ ਵੀ ਪਹਿ ਤੁਕੁ," ਆਖਦੇ ਮੋਜੀ ਵਾਲੇ ਮਿਹਿਰ ਦੇ ਪ੍ਰੈਂਟ ਨੂੰ ਜੋਵੀ ਵੀ ਜਾਗੇ ਖੜੇ ਗੱਡ੍ਹੇ 'ਤੇ ਆਖਿਆ। ਤੇ ਵੀ ਆਂਧੇਪੁਰੀਏ ਰਗਣ ਦੇ ਰਿਵਾ, "ਵਥੀ, ਜੱਟੇ, ਪਚੀਆਂ ਦੀ ਗੱਡ੍ਹ ਤੀ ਫੱਤ ਵੀਂ ਕ੍ਰਾਉ, ਪਹਿਜਾਂ ਜੇ ਨਿੰਮਤ ਆ ਤੀ ਆਉ, ਗੱਡ੍ਹੇ ਵੀ ਲੁਆ ਲੀਏ, ਚੁਕੀ ਚੁਕੀ ਰਿਵਾਂ ਤੇ ਦੂਆ ਰਗਨਾ ਏਂਆਂ ਰਿਵੇਂ।"

ਰਿਵ ਗੱਡ੍ਹ ਜੁਣ ਦੇ ਜਾਰੇ ਚੁੱਪ ਕਿਏ ਰਿਵੇਂ ਗਏ। ਫੱਗਣ, ਮਿਹਿਰ ਦੇ ਰਿਵ ਰਿਵ ਗੜ੍ਹ ਵੀ ਤਿਆਰ ਸਨ। ਚੜ੍ਹਪੁਰੀਏ ਤੁਹਾਏ ਦੇ ਰਿਧੇ ਉਪਰ ਦੇਖ ਕੇ ਆਖਿਆ, "ਮਿਹਿਰੀ ਤਾਂਗਾਂ ਪਾਅਤਿਦੇ ਉ ਸੇਂਟਾਂ ਦੇ, ਆਪੇ ਲੱਗ ਜਗੇ ਰਿਵ ਆਂਧੇ ਰਿਵ ਤੇ ਗੱਡ੍ਹੇ, 'ਗਾਅ ਆ ਰਿਕੇ ਚੰਗਾ ਉਲਾ, ਆਉ ਜਾਨੇ ਚਾਲੁਂਗ ਕੱਢੀਏ।" ਜਾਰੇ ਤੁਹਾਨੂੰ ਤੁਹਾਨੀ ਮਿਹਿਰ ਪੂੰਤ ਗਏ। ਗੋਜਾ ਉਥੇ ਖੇਤਾਂ ਮਿਹਿਰ ਪ੍ਰਾਂਤੀਆਂ ਗੱਡ੍ਹੇ ਜੁਣਦਾ ਰਿਵਾ, ਜੇਂ ਮਿਹਿਰ ਤੇਵੀ ਤੁਹ ਗਏ, ਉਚ ਵੀ ਤੁਹ ਆਖਿਆ। ਪੱਛੀ ਬਲੇ ਰਿਛਾਨੇ ਗੱਡ੍ਹੇ ਦੇ ਜਾਰੇ ਵੀ ਆਖਾਮ ਕਲੁ ਜਈ ਉਚ ਜੀਆਂਦੀ ਰਿਵਾ। ਸਵੇਰੇ ਤੇ ਆਗੇ ਜਾਗਾ ਉਚ ਬੱਕ ਟੁੱਟ ਗਿਆ ਸੀ; ਪਰ ਉਚਵੀਆਂ ਪਲਕਾਂ ਦੇ ਨੀਂਦ ਕੀ ਜੀ ਆ ਰਗੀ।

'ਸ਼ਾਮੀ ਕਿਸ਼ਾਤ ਜੀ ਆਖੀ ਆ ਗਈ ਆਂ। ਜੱਟਾਂ ਦੇ ਪੁੱਤ ਜੀਂਗੇ ਰਿਵੇਂ; ਅਗੀ ਜਿਦਦ ਦੇ ਜੀਂਗੀ ਆ ਧੇ ਆਗੀ ਖੋਗੀ ਖੋਤੇ ਆਂ।' ਰਿਵੀ ਜੋਤ ਦੇ ਉਚਦੇ ਰਿਵਦੇ ਨੂੰ ਬੰਦਾ ਰਿਵਾ। ਉਚਦਾ ਜੂੰਅ ਜੂੰਅ ਰੁੱਖ 'ਤੇ ਪਹੰਡਿਆ ਗਿਆ। ਧਰਪਨ 'ਤੇ ਚੌਂਦੀ ਧਾਹੂ ਵੀ ਕੁਟੇ, ਪੁੱਥੇ ਪੜ੍ਹ ਜਾਰੇ ਵੀ ਗੱਡ੍ਹੇ, ਅਤੇਂਦੀ ਆਂ ਦੇ ਅਤੇਂਦਾ ਸੜ੍ਹੇ, ਜੁਆਂਸੀ 'ਤੇ ਵੀ ਤੁੱਖ ਨਾਹੂ ਪੋਤ ਰੀਆਂ; ਗੱਡ੍ਹੇ ਜਾਰੇ ਕਰੇ ਉਚਦਾ ਗੁਰੂ ਰਿਵ ਆਖਿਆ। ਅਗੀ ਅਗ ਗਈ, ਅਤੇਂਦੀ ਆਂ ਵੀ ਨਾ ਰਗੀ। ਧਾਹੂ ਅਤ ਗਿਆ, ਅਤੇਂਦਾ ਤੇ ਵੀ ਨਾ ਗਿਆ। ਉਚ ਉਚ ਰਿਵੇਂਦਾ ਸੀ ਤੇ ਜਾਰੇ ਜਿਆਤ। ਉਚੇ ਜਾਂਦਾ ਜਾਂਦਾ ਧਾਹੂ ਰਿਵਾਂ ਦਾ ਫਾਵਾ ਗੁਹੂ ਪਾ ਗਿਆ। 'ਅਸ ਆਪ ਖਾਵਾਂ ਕਿ ਉਜੁੰ ਖੁਆਵਾਂ; ਅਗੀ ਜੇ ਜਾਹੇਂ ਆਂ ਜਾਪ ਵੇਣੀ ਚੰਗੀ,' ਰਿਵ ਸਤ੍ਰੁਵ ਜੋਚੇ,

੨੦ ਤੇਂਹੋਂ ਉਨ੍ਹਾਂ ਛੇਂਦੇ 'ਚਪੇ' ਵੀਆਂ ਤੇਂਹੋਂ ਜਾਰੀ ਆਇਆ ਤਾਂ ਉਚਾਰਾ ਅਤੇ ਰਤਾ ਵੱਡੇ ਪੜ੍ਹੇ ਗਿਆ।
ਇਨ੍ਹਾਂ ਜੋ ਕੋਂ 'ਤੇ ਹੀ ਉਨ੍ਹਾਂ ਨੈਂਟ ਆ ਗਈ।

ਗਤ ਦਾਥੀ ਕੇ ਅੰਗ ਵੀਤ ਗਈ ਸੀ। ਉਚ ਵਲਾ ਲਲਾ ਦੀ ਆਵਾਜ਼ ਸੁਣੀ। ਉਚ ਉਚਿਆ,
ਵੀਖਿਆ, ਹਾਲ ਦੀ ਫੌਨ ਵਾਲੇ ਗੱਤੇ ਜੋਤੇ ਹੋ ਗੇ, ਭੀਂਗ ਉਚਿਆਂ ਪਲਕਾਂ ਦੋਂ ਉਤੇ ਗਈ। ਅਤੇ ਤੇ
ਆਇਆ ਹੈ ਘੁੱਟ ਰਾਵ ਪੀ ਆਵੇ ਲਾਲੇ ਕੋਝੇ, ਜੇਥੇ ਛੋਲੀ, ਲਾਠਿਆਨੀ ਤੇ ਉਲਾਨੀ ਚੇਥੇ 'ਤੇ ਸੀ।
ਉਚ ਰਾਵ ਪੀਤੀ, ਉਚ ਵੇਲੇ ਮੱਟ ਆ ਧਾਰਿਆ। ਗੇਜੇ ਨੇ ਪੁੱਛਿਆ ਅਗੇ ਨੈਂਵਿਂ ਕਟੇ ਸਗ ਮੱਟ ਸੈਂਘ?
ਤਾਂ ਮੱਟ ਨੇ ਆਵਾ ਦੇਣ ਵਾਂਕੂ ਕਿਵਾ, "ਸੱਟ ਤਾਂ ਲੋੜ ਵੇਲੇ ਕਾਲੂ ਆਉਂਦੇ," ਅੜਾਲ ਆ ਉਕੜ ਜੇ ਰਾਵ ਵੀ
ਪਿਆ ਦੇਣੇ," ਉਚ ਮੱਟ ਦੇ ਰੱਬ ਤੇ ਧਾਰੀ ਧੱਚਦੇ ਪੈਸੇ ਵੀ ਮੱਥ ਦਿੱਤੇ। ਮੱਟ ਨੇ ਉਨ੍ਹੀਂ ਸੌਂਧੂ ਦੇਖਿਆ।
"ਇਨ੍ਹਾਂ ਰਾਸ਼ਦ ਲਾਲ ਤਾਂ ਅਗੇ ਵਾਗੀ ਕੇਲ ਕੇਲ ਤਗਿਆਲੁਂ ਤੱਕ ਆਉਂਦੇ," ਉਚ ਸੋਚਿਆ, ਇਨ੍ਹਾਂ ਆਲੋਟਾਲੇ
ਵੀਖਿਆ। ਰਾਸ਼ਦੀਆਂ, ਗੱਤੀਆਂ, ਟੱਕਾਂ ਦਾ ਫੁਰਮੂਟ ਜਿਵ ਧਾਣਿਆ ਤੇਹਿਆ ਸੀ। ਤੋਂ ਗੋਡੇ ਲਗਾਓ ਆਏ
ਸਨ।

ਉਚ ਇਧਰ ਉਧਰ ਗਿਆ; ਧਾਰੀ ਜੱਟਾਂ ਤੇ ਅਥਰ ਜਾਇ ਸਥੀ। ਇਹੋ ਤਾਂ ਕੱਝ ਨੂੰ ਤੁੱਖੇ ਬੰਦੀ
ਪਿਉ। ਅਗੇ ਰੋਈ ਕੀਨੇ ਲਿਆਂਦੀ ਆ? ਰੋਂ ਇੜਚਾਰੀ ਰੋਈ ਬੈੜ੍ਹਾ ਲੈ ਕੇ ਤੁਹੀ ਆਉ। ਬੱਲੇ ਦੀ ਬੋਤੀ ਕਾਚੀ?
ਤੇ ਉਚ ਸੋਚਿਆ: ਨਿਉਂ ਨਗੀ ਉਚ ਪਿਂਡ ਰੂਗਾਂ ਨੂੰ ਲੱਭ ਕੇ ਚੀਜ਼ ਕੇਤਾ। ਤਾਂ ਪਿਂਡ ਰੂਗੀ ਉਚੀ ਪਹਿਲੀ ਆਉਂਦੇ
ਹਿੰਦੇ। ਉਚ ਬੋਹਿਆ, "ਆਉ ਜਾਗ! ਕੁਛ ਕਮੀਏ, ਮੱਟਾਂ ਤਾਂ ਗੀ ਰੁਕ ਕੰਮ।" ਉਚ ਜੱਟਾਂ ਨੂੰ ਸਾਗਰਿੰਦੇ, ਕੱਠੇ ਕਰਦੇ,
ਸੁਸਾਇਥੀ ਦੇ ਕਲੱਬ ਦੇ ਗਲ ਜਾ ਪਏ। ਵੀਂ ਪੱਚੀ ਸੱਟ ਸਾਗਰਿੰਦੇ ਵੇਖ, ਉਚ ਪੈਂਤੜਾ ਆਇਆ, "ਮੈਂ ਉਣੇ ਗੀ
ਪਧਾਰ ਨੂੰ ਹੈ ਕੇ ਆਉਣਾਂ, ਮੈਂ ਆਂ ਪੈਂਤੜ ਵੇਖਾਂ, ਕਿਵੇਂ ਨੀ ਲਗਦੇ ਗੱਡੇ ਆਪਣੇ?" ਤੇ ਉਚ ਖਿਜਕ ਗਿਆ। ਜੱਟ
ਮੱਟਾਂ, ਤੁੱਖੇ ਕੁਝ ਕਰਦੇ ਇਧਰ ਇਵੇਂ ਹੋ। ਉਚ ਟਿਕ ਮੱਟ ਉਲਾਹੇ ਜਾ ਹੋਏ, ਪਈ ਤੂੰ ਸਾਡੇ ਗੱਡੇ ਕੇ ਕੁਆ-
ਕੁਣਾ। ਉਚ ਆਖਣ ਲਗਾ, "ਮੇਂ ਨੀ ਧਸ ਆਈ, ਅਫਸਾਂ ਨੂੰ ਕਰੋ ਗ੍ਰਾਂ ਉਣੇ ਲੁਨਾ ਦੇਣਾਂ ਰਾਸ਼ਦੀਆਂ ਰੋਕੇ,
ਮੇਂ ਕੋਈ ਦਿੱਤ ਦੁਖ। ਮੈਂ ਤੇ ਆਪ ਆਵਾਂ ਧਥੀ ਤੁੰਗਰ ਦੇਖਿਆ ਕਈ ਦਿੱਤਾਂ ਦੇ ਤੁੱਖੇ ਅਰ ਹੋ ਆ, ਪਾ
ਮੇਂ ਕੋਈ ਜੁਹੈ ਥੀ।" ਅਫਸਾਂ ਨੂੰ ਪਿਲਣ ਨੂੰ ਕਿਨੇ ਦਾ ਤੌਜਲ ਨਗੀ ਜੀ ਪੈ ਰਿਆ। ਗੇਜੇ ਜੋਤ ਰਿਆ ਜੀ,
ਮੈਂ ਕਿਵੇਂ ਕਾਂਗ ਗੱਲ ਉਚੇ ਨਾਲ, ਮੱਡੀ ਤਾਂ ਕੋਈ ਗੱਲ ਨੀ ਕਥਾਂ ਆਉਂਦੀ। ਮੇਲੀ ਵਾਲਾ ਪਿਂਡ ਵੀ ਕਿਜਕ
ਕਿਵਾ ਜੀ। ਜੱਟ ਵੀ ਕਿਵਾਂ ਕਿਵਾਂ ਪਏ ਕਰਦੇ ਜਾਨ। ਤਾਂ ਆਧੇਪੁਕੀਏ ਟੱਗਣ ਨੇ ਪਿਲ ਸਾਂਤਿਆ, "ਧਥੀ ਕੱਠੇ
ਤੇ ਪਾਂਤੀਆਂ ਵਾਂਕੂ ਪੈ ਜਾਉ।" ਅਤੇ ਕਿ ਸਾਰੇ ਮੈਨੇਜਰ ਦੇ ਰੱਤਤਾ ਜਾ ਵੱਡੇ। ਉਥੇ ਮੈਨੇਜਰ ਤੇ ਨੂੰ ਨਗੀ ਜੀ
ਛੋਟਾ ਜਾਹਿਥ ਤ੍ਰਿਉਂਦੀ ਤੇ ਗਜ਼ਰ ਜੀ। ਉਚ ਅੰਨੇ ਜੱਟਾਂ ਨੂੰ ਰੱਤਤਾਂ 'ਚ ਵੇਖ ਘੱਢਕਾ ਉਚਿਆ, "ਕੀ ਗੱਲਾ?
ਕਿਵੇਂ ਆਵੇ ਉ ਸਰਦਾਰ ਜੀਵਾ?" ਛੋਟੇ ਅਫਸਾਂ ਨੇ ਇਕ ਜੱਟ ਵੱਲ ਵੇਖ ਪੁੱਛਿਆ। ਟੱਗਣ ਉਚ ਜਿਵ ਪੜਾ
ਜੀ। ਗੇਜਾ ਅਚਾਨਕ ਧੋਲਿਆ, "ਆਉਣਾ ਕਿਵੇਂ ਆ। ਗੱਡੇ ਤੁਲਾਉ ਸਾਡੇ ਤ੍ਰਿਕੜੀ ਰਿਕਾਂ ਦੇ ਖੜ੍ਹੇ ਆ।"

"ਵਾਗੀ ਤੇ ਲੱਗ ਜਾਣਗੇ, ਸਰਦਾਰ ਜੀ!" ਛੋਟੇ ਅਫਸਾਂ ਨੇ ਸਾਸਤੀ ਰਾਲ ਜਵਾਬ ਦਿੱਤਾ।

"ਧਾਰੀ ਰਾਸ਼ਦੀਆਂ, ਟੱਕੇ ਵਾਗੀ ਲਾਲ ਲੱਗਦੇ ਆ? ਅਸੀਂ ਤਾਂ ਲਾਕੇ ਜਾਵਾਂਗੇ।" ਗੇਜੇ ਨੇ ਰਚੀਗੀ
ਵੱਡੀਆਂ ਕਿਵਾ। ਧਾਰੀ ਜੱਟ ਵੀ ਕੋਲਣ ਲਗ ਪਏ, ਵਾਵਾਵਾ ਤੈਜਾ ਪੈ ਗਿਆ।

"ਅਸੀਂ ਅਿੱਤੇ ਖੜ੍ਹੀ ਕਰ ਟਿਆਂਗੇ, ਸਾਡੇ ਗੱਡੇ ਸਦੇਰ ਤੱਕ ਲੁੜ੍ਹੇ ਤਾਂ।" ਟੱਗਣ ਨੇ ਕਿਵਾ।

"ਸਾਡੇ ਲੁੜ੍ਹਾਉਣੇ ਅੰਦੇ ਆਗੁੰਦੇ" ਆਪ ਗੇਜੇ ਨੇ ਆਪਣੇ ਰੱਖ ਟੜੀ ਹੋਈ ਪ੍ਰਾਣੇ ਆਪਣੇ
ਸੋਚਿਆ ਤੇ ਜੋਗ ਲਾਲ ਆਗੀ। ਅਫਸਾਂ ਦੀ ਜੜੇ ਗੇਜੇ ਨੇ ਦੱਢੇ ਗਈ। ਉਚਿਆਂ ਅੱਖਾਂ 'ਚ ਜੂ ਉਚਿਆ
ਵੇਖ ਉਚ ਕਿਵਾ, "ਜਾਉ ਲੁੜ੍ਹਾ ਦੇਣਾਂ ਵੱਡੇ ਸਾਰੇ ਗੱਡੇ।" ਉਚ ਮੱਟ ਨੂੰ ਸਰਦਾ ਕੇਤਾ।

ਲਾਲ ਲਲਾ ਕਰਦੇ ਜੱਟ ਖੜ੍ਹੀ ਅੰਤੇ ਜਿੱਤ ਦੇ ਅੰਗਸਾਸ 'ਚ ਧਾਰੀ ਤੱਜ ਤੁੰਦੇ। ਉਨ੍ਹਾਂ ਆਪੇ
ਆਪਣੇ ਗੱਡੇ ਆ ਜੋਤੇ। ਅਮ ਕੋਝੇ 'ਚ ਕਿਸੇ ਨੂੰ ਵੀ ਰਿਜੇ ਦੀ ਸੁਧ ਪੁਲ ਨ ਵੀ, ਉਣ ਕੋਈ ਵੀ ਕਿਸੇ ਦੀ
ਗੱਲ ਨਗੀ ਸੀ ਸੁਣ ਕਿਵਾ।

ਮੱਟ ਆਇਆ। ਗੇਜੇ ਦਾ ਗੱਡਾ ਅੰਤੇ ਹੋ ਦਸ ਕੁ ਗੱਡੇ ਲਗਵਾ ਦਿੱਤੇ ਗਏ। ਰੇਖਿਆਂ ਵੀ
ਦੇਖਿਆਂ ਟਿਕ ਰਾਸ਼ਦੀਆਂ ਟੱਕੇ ਲਗ ਕੇ ਸਨ। ਧਾਰੀ ਜੱਟ ਆਪਣੇ ਗੱਡੇ ਜੋਤੀ, ਆਪਣੀ ਵਾਗੀ ਦੀ
ਉਤੀਕ 'ਚ ਸੂਂਦੀ ਉਚੀ ਖੜ੍ਹੇ ਸਨ।



ਦੁਖਦਾ ਕਾਮੇ ਭੂਲ੍ਹੀ ਸੁਖੀਤ ਕਸ਼ਮੀ

“ਪਾਸੋਂ ਆਵੀ ਛੋਟ ਪਿੰਡ ਵਜੇ ਆਰੇ ਘਰ ਵਿਚਾਂ। ਗਤ ਦੇ ਪਿੰਡ ਪਿੰਡ ਵਜੇ ਤੱਥ
ਕੌਰੀ ਪਿੜ੍ਹਕਾਂ ਲੈਂਦੀ ਹੋਈਆਂ ਹਨ, ਪੁਣੀ ਵੀ ਆਵਿਣੈ, ਪੁਣੀ ਵੀ, ਪਹ ਸਿਥੇ? ਪਿੰਡ ਵਜੇ ਪਰੇ ਆ ਰਹਿਦਾ ਜਾ ਚੋਰਿਆ:
ਅੱਖਾਂ ਲਾਜ, ਪੈਰ ਪਿੜ੍ਹਕਰੇ, ਮੈਂ ਪੁਛਿਆ: “ਕਿਥੇ ਜੇ?” ਹੋਉ—‘ਉਦੇਰਿੰਦ ਲਾਉਂਦਾ, ਪਿਆ ਸੀ’, ਜਦੋਂ ਮੈਂ
ਕਿਵਾ ਕਿ ਰੋਗ ਫੈਰਟਮੀ ਵੈਨ ਆਰ ਰੁਹੀ ਹਾਂ, ਉਂਗ ਤੋਂ ਹੋਉ ਪਈ ਉਚਾਈ ਰਤ ਵਜੇ ਤੱਥ ਵੀ ਫਿਲੱਟ
ਜੀ’ ਤੋਂ ਲਾਗ ਉਚੁਕਾ ਤੇ ਗਿਆ ਬਿਕੇਂਦਰ, ਹੋਉ—‘ਤੇ ਆਗੀ ਚੌਥੇ ਰਚਾਉਣੀ ਹੈ? ... ਉਨ੍ਹਾਂ ਧਾਰਦਾਂ
ਹੈਂ ਧੜਾ ਪਤੇ ਫੈਂਦ ਕੰਨ ਤੇ ਆਵਿਣੈ ਵੇਦ ਕੀ, ਲਾਕੇ ਉਦੇਰਿੰਦ ਬਵੇਂ ਸੁਆਧ ਦੇਕੇ ਕੀਨੇ ਕੇ ਆਵਿਣੈ?
... ਉਂਗ ਤੋਂ ਛੱਡੀ ਗਿਆ, ਗਤ ਵੀ ਚੁਪ ਰਹਿੰਦ, ਕਿਵੇਂ ਹੀ ਹੈ, ਤਾਂ ਹੁਅਣੀ ਨੀ ਜ਼ੋਚਦੇ ਤੇਹਗੇ?’
ਆਗੀ ਲਗਾਤਾਰ ਛੁਟ ਤੇ ਚੌਥੀ ਕਾ ਕੀ ਜੀ:

“ਉਨ੍ਹੇ ਵੀ, ਗਜੀ, ਜਦੋਂ ਉਚਾਈ ਕੁਝ ਆਵਦਾ ਤੇ ਉਚਾਈ ਵੀ ਜਗ ਪਦੇਗਾ
ਤਾਂਤੇ ਤੰਦਣ, ਅੰਤੀ ਆਗੀ ਵੀ ਜੱਤ ਜੀ ਪਈ ਗਿਆ ਤੇਹੁੰ ਕਿਨੇ ਸਕੀ ਜੇਧਗੀ ਕੇਹੇ, ਛੋਟ ਕਲ ਗੱਠੇ ਕੇ ਪੱਕੀ ਲੀ
ਬਚਤੀ, ਉਚਾਈ ਘਰਵਾਲਾ ਤੇ ਫਿਲੱਟ ਲੀ ਫੈਰਟਮੀ ਦੇ ਤਾਂ ਕੀ ਕੰਮ ਕਰੇਂਦਰ, ਉਚਾਈ ਗੁੱਢੇ ਤੂੰ ਦੰਨਾਂ ਪਈ
ਗਜ਼ੁਣ ਪਹੁੰਚੇ ਰਤ ਵਜੇ ਗੀ ਫੈਰਟਮੀਓ ਚਲਾ ਗਿਆ ਜੀ।”
ਗਜੀ ਜੇ ਵੇਦ ਤੜ੍ਹ ਚੁਪ ਰਾਪ ਆਗੀ ਦੀਆਂ ਗੱਲਾਂ ਕੁਣੀ ਜਾ, ਹੀ ਜੀ ਕਹੀ ਵੈਗਾਈ ਰਾਕ ਚੌਥੀ:
“ਅੱਖਾਂ, ਅੱਖਾਂ ਕੁਣਾ?”

“ਹਾਂ, ਗਜੀ, ਜੱਤੇ ਅੱਖ ਪਿੱਤੇ ਕਿਉਂਕਿ ਆਪਣੀ ਕੌਣ ਤੂੰ
ਲਾਜ ਕੌਣੇ, ਤੋਂ ਪਿੱਤੇ, ਤੋਂ ਪਿੱਤੇ ਕਿਉਂ ਨੀ ਪਈ ਉਚੀ ਦਾ ਲੰਗ ਕੋਈ ਤੇਹੁੰ ... ਪੁਣੀ ਗੱਡੇ
ਹੈਂ ਕੀ ਹੈ ਹਿੱਲਾਂਦੀ ਅਜ਼ਹੂ ਨੀ। ਤੂੰ ਹੀ ਰਤ ਗਜੀ, ਮੈਂ ਗੋਗੀਆਂ ਸਾਲੇ ਘੱਟ ਆਂ? ਪੁਣੀ ਜੂ ਤੀਂ ਤੀਂ
ਗਾਰਦ ਦੇ ਕੇ ਗੋਗੀਆਂ ਕੋਰ ਹੈਂ ਆਂਦਾ, ਫਿਲੱਟੈ” ਆਗੀ ਨੂੰ ਗੁੱਝ ਰਚਾਉਣਾ ਜਾ, ਗਿਆ ਜੀ, ਗਜੀ ਤੂੰ
ਪਤਾ ਜੀ ਨੀ ਰਗਦਾ ਉਚਾਈ ਨੂੰ ਕੀ ਕੇ, ਪਿੱਤੇ ਕਿਉਂ ਤੇ ਚੌਥੀ:

“ਕੌਣੇ ਕਲੇ ਵੀਂਹੀਂ ਦੇ ਲਈ, ਖਵਰੇ ਇਲੁੰਦੇ ਹੋ ਗੁੰਡੀ ਕੀ ਤੋਂ ਜਾਂਦੈ? ਅਸਲ ਦੇ
ਆਗੀ, ਆਵਤਾਂ ਜਿਵੇਂ ਲਾਜ ਵੀ ਹਿੱਤਦੀਆਂ ਹੋ। ਮੈਂ ਵੀ ਜ਼ੋਰਿਆ: ਪਤਾ ਨੀ ਹੀ ਗੱਡੇ ਤੇਹੀਂ ਤੇਹੀਂ ਕੋਈ
ਛੁਟ ਵੀ ਕੁਣੀ ਆਵਿਣਾ ... ਅਤ ਤੇਹ ਜੂ ਬਹੁਤ ਅਗਾਧ ਹੋਵੇ”

“ਮੱਚੀ ਪੁੱਛੀ ਹੈ” ਗਜੀ, ਮੇਰ ਜਾਣ ਨੂੰ ਜੀ ਕਹਵੈ, ਜੀ ਜੌਂਹੈ ਫਿਲੱਟ ਕਿਵੇਂ
ਜਿਉਂਦੇ ਹੋ?” ਹੋਈ ਹੋਈ ਆਗੀ ਦਾ ਗਜ਼ਾ ਤੇ ਆਵਿਣਾ, ਗਜੀ ਵੀ ਆਵਾਜ ਕਿਗੀ, ਜੇਤੇ
ਲਾਜ ਰਨੀਂਦਰ ਰਾਹੀ, ਉਚਾਈਆਂ ਹਿੱਤਦੀਆਂ ਹੁਏਂਹੀ ਹੈਂ। ਫਿਲੱਟੇ ਰਹਿੰਦਾਂ ਕਾਜ ਆਗੀ ਨੂੰ ਤੰਜ਼ਾ ਹੋਵੇਂਹੀ?
ਉਚਾਈ ਦੁੱਖ ਦੇ ਗੱਡੇ ਫਿਲੱਟੇ ਕੋਰ ਤੇ ਰਹਿੰਦੇ ਹੋ? ... ਗਜੀ ਦਾ ਗੁਰ ਵੀ ਤੇ ਆਵਿਣਾ, ਪਹ ਫਿਲੱਟੇ
ਆਗੀ ਨੂੰ ਤੰਜ਼ਾ ਦੇਣ ਦੀ ਆਗੀ ਕੋਈ :

“ਆਗੀ, ਹੋ ਗੁਗੀ ਜੀਂਹੀ ਕੌਣੇ,” ਆਜੇ ਉਚਾਈ ਗੱਡੇ ਫਿਲੱਟਾਰੇ ਵੀ
ਜੀ ਕਿ ਆਗੀ ਆਪਦੇ ਆਘਰ ਪੂੰਡੇ ਦੇ ਕਾਗਜੀ ਕਾਕ ਕੋਰ ਪਈ ਕਿਵੇਂ ਉਚਾਈ ਦੇਤਾ ਹੈ ਗਿਆ ਉਚਾਈ:

“ਤੇਹੇ ਕੋਰ ਵੱਕੀ ਗੱਡੇ ਵੀ ਤੰਜ਼ਾ ਰਹੇ ਜ਼ਖੀਲੀਆਂ, ਤੂੰ ਹੀ ਗੱਡੇ ਉਂਘ ਦਾ
ਚਾਰ ਜਾਣਦੀ ਹੈ” ਤੌਂਹੀ ਵੀ ਮੈਂ ਉਂਘੀ ਕਹਵੀ ਹੈਂ”

“ਗੁਗੀ ਆਗੀ ਫਿਲੱਟੇ ਦਾ ਕੌਣੇ, ਜੇ ਅੱਖੇ ਕੋਰ ਹੈਂ ਕੀ ਰਨੀਂਹੀ ਤੋਂ ਤੁੰਹੇ ਕੋਣੇ”
ਪਿੱਤੇ, ਪੁਰਾਂ ਪੁਰਾਂ ਤੇਹੀਂ, ਕਿਨੇ ਤੋਂ ਕੋਰ ਗੱਡੇ ਕਹੇਗੀ ਤੋਂ ਉਚਾਈ ਦੀਆਂ ਤਾਵਾਂ ਬਦਾ ਹੈਂਦੀਆਂ
ਹੈ - ਕੁਲਾਂਦੀਆਂ ਦੇ ਕੁਲਕੀ ਕੁਲਾਂ ਆਰ ਰੁਹੀਆਂ ਦੇ ... ਕੁਲਕੀ ਸੀਂ ਜੱਤਾ ਆਵਦ ਹਿੱਥੇ ਆਗੀ ...”

“ਤੂੰ ਫਿਲੱਟ ਕਿਉਂਕੀ ਹੋ ਗਜੀ, ਪਹ ਵੇਦ ਮੈਂ ਫੈਂਦ ਅਖਰੀ ਦਾ, ਫਿਲੱਟ ਕਿਵੇਂ
ਗਵਾਂਗੀ ਗੱਡੇ; ਉਨ੍ਹੇ ਵੀ ਉਚਾਈ (ਗੱਡੇ, ਉਚਾਈ ਪਤੀ) ਲਾਗੇ ਕੀਨੇ ਤੋਂ ਅੱਖੇ ਫੈਂਦ ਕੋਰੇ ਪਤਾ ਬਹਾਵੀਂਹੀ
ਜੇ ਤੂੰ ਤੂੰ ਵੀ ਆਵਾਜ ਆਓ ਤੋਂ ਵੈਸੇ ਸੇਟ ਕਰ ਛੱਡੇਗਾ, ਗਾਮੀ ਪਹ ਆਰੇ ਪੁੱਛੇਗਾ - ਫਲੋਂ

ਥੇ ਤੇ ਫਲਾਹੇ ਵਜੇ ਤੱਕ ਕੀਏ ਨਾਲ ਗੱਲਾਂ ਆਵੀ ਮੈਂ?... ਰਾਜੀ, ਹਾਜੀ, ਉ. ਕੇ ਟਿਕਾ।" ਭਾਵਕੀ ਭਾਵਕੀ
ਮਾਗ ਕੁਝ ਬਿਨੈ ਅਗੀ ਨੇ ਛੁੱਟ ਪੱਟ ਟੋਲ ਵੱਖ ਦਿਤਾ। ਰਾਜੀ ਰੋਂ ਵੀ ਤੱਥੀ ਜਿਵੀ "ਉ. ਕੇ" ਕਿਵਾ ਪਥ
ਅਨੀਵਰ ਰੱਗ ਨਾਲ ਸ਼ਾਹੀ ਅੜ੍ਹੀਂ ਜੋਰੀ ਪੌ ਗਈ। ਉਸ ਦੇ ਰਿਆਗ ਵਿਚ ਅਗੀ ਰੀਆਂ ਦੁਆਂ ਤਰੀਕਾਂ ਗੱਲਾਂ
ਕਾਹੀਆਂ ਅਟਾਵਾਂ ਵਾਂਗ ਛਾਉ ਲਗੀਆਂ... ਕਿਵੀਂ ਤੱਕ ਜੋ ਟੋਲਗ ਉਸੁਂ ਜਾਇਕਿਆਂ ਦਾ... ਕਿਵੀਂ ਜੀ ਆਗੇ
ਆਈਆਂ ਦਾ ਵੱਡੇ ਟੋਲਗ ਉਸੁਂ ਅੱਖਾਂ ਵਿਚ ਜਿਲ੍ਹੇ; ਵਿਚ ਜਪਦੇ ਜਨਾ ਕਥੀ ਇਉਂ ਦੁਆਂ ਆਪਣੇ ਆਈਆਂ
ਦੇ ਛੁੱਟ ਰਿਗ ਘੜੀਂ ਗਾਂਧੀਆਂ ਟੋਲਗੀਆਂ... ਅਨੇਕੀਆਂ ਕਿਵੀਂ ਗਾਂਧੀਆਂ ਜੀ ਜੇਖਾਂ ਆਵੀਆਂ ਇੱਜਿਵੀ ਵੱਖੀ
ਅਵੇਂ ਇੱਥੇ ਥਭੀਤ ਰਹੀਆਂ ਰੇ... ਭੀਬ ਵੀ ਤੀ ਕਿ ਕਿਵੀਂ ਜੀ ਆਗੀ - ਇਉਂ ਕੋਈ ਜੀਉਣ ਵੈਂ? ਰਾਜੀ ਰੇ ਤੱਥੀ
ਜਿਗੀ ਅਨੀਵਰ ਵੱਡੇ ਤੇ ਅਥ ਦਿਤਾ ਤੇ ਕਿਚੁਕ ਵਿਚ ਜਾ ਕੇ ਓਤ ਦੇ ਪਵੇ ਭਾਂਡੇ ਯੋਹ ਜਗ ਪਈ। ਉਦੇ ਵੱਡੇ
ਗੱਲੇ ਜੁੱਤੇ ਪਵੇ ਸਰ, ਤੇ ਉਜੇਂ ਪਤੀ ਨੂੰ ਕੈਮ ਤੇ ਗਿਆਂ ਤੇਰੇ ਕੁ ਅਵੀਂ ਤੇ ਗਿਆਂ ਤੇਹੈ... ਜੇਹੇਹਿਆਂ
ਰਾਜੀ ਨੇ ਅਗੀ ਵਲ ਨਿਆਂ ਆਗੀ ਆਗੇ ਤਾਂ ਗਸਾ ਇਉਂ ਜੁੱਤੀ ਵੀ ਟੋਲਿਆ ਸੀ - ਜੁੱਤੇ ਦੇ ਤੇ ਵੀ ਵਜੇ

ਜਾਂ। ਰਾਜੀ ਦੇ ਵੱਖ ਭਾਂਡੇ ਯੋਹੀ ਜਾ ਐ ਸੁਨ ਪਰ ਰਿਆਗ ਵਿਚ ਅਗੀ ਰੀਆਂ ਗੱਲਾਂ ਅੰਮ੍ਰਿਤੀਆਂ ਸਰ...
ਕੋਈ ਵੀ ਵੱਡੇ ਨਾਲ ਯੱਥੇ ਵੀ ਤੇਜ਼ ਤੇਜ਼ ਤੇਜ਼ ਜਗ ਪਵੇ ਸਰ, ਅਚਾਨਕ ਉਵੇਂ ਵੱਖੇ ਕੱਚ ਦਾ ਗਲਾਜ ਤਿਸਰ
ਦੇ ਪਲੇਟ ਤੇ ਜਾ ਰਿਹਾ, ਕਾਫੀ ਅੜਕਾ ਤੋਲਿਆ ਪਰ ਪਲੇਟ ਤੇ ਗਲਾਸ ਵੱਡੇ ਵੀ ਟੱਟੋਂ ਵੱਚ ਗੈਲੇ ਸਰ। ਕਿਵੇਂ
ਵਿਚ ਇੱਥੇ ਆਈ ਤੇ ਅੰਤਿਆਂ ਦੇ ਅੜਕਾ ਵਿਚ ਉਜੜ੍ਹੀ ਅੰਤਿਆਂ ਪਤਾ ਵੀ ਨ ਜਗਾ ਕਿ ਵੱਡੇ ਵੀ ਯਈ ਵਿਚ
ਅੜਕੀ ਜਾਂਦੀ ਸੀ ਜਾਂ ਉਵੇਂ ਕੰਗਾਂ ਦਾ ਭੁਲੇਖਾ ਨੀ ਤੀ, ਜੇਂ ਉਤ ਰੇ ਗੜਕਾ ਵੰਦ ਕੀਤਾ, ਅਈ ਜਗਨੂੰ ਅੜਕ
ਗੈਗੀ ਨੀ ਉਤ ਦੇ ਛੁੱਟ ਪੱਟ ਤੱਲੀਏ ਕਾਜ ਵੱਖ ਪੂੰਜੀ ਤੇ ਰਿਗਭਗ ਵੱਡੇ ਦੇ ਟੋਰ ਵਲ ਤੱਥੀ, ਰੇਤ ਗਈ ਤਾਂ
ਅਵੀਂ ਵੱਡੀ ਵਿਥੇ ਤੇ ਗਈ। ਰਾਜੀ ਇਉਂ ਆ ਕੇ ਭਾਂਡੇ ਯੋਹ ਰਿਗ ਪਈ ਤੇ ਇਉਂ ਉਗੀ ਜੋਰਾਂ... ਵਿਚਾਰੀ
ਅਗੀ ਕਿਵੀਂ ਜੁੱਣੀ ਜੁੱਣੀ, ਤੇ ਕਿਵੇਂ ਕਿਵਾ ਉੰਚੇ ਪੇਕ ਪੰਜਾਂ ਜਲਾਂ ਦਾ ਗੁੜੀ ਜੋ ਉਚਾਲ। ਜੇਂ ਵੱਡੇ
ਦਾਲਾ ਨੀ ਤਾਂ ਅਗੀ ਵੀ ਜੱਤ ਦੇ ਵੱਡੇ ਚਿੱਠੀ ਆਈ, ਜੀ ਕਿ ਉਵੱਡੀ ਕਾਗ ਪੱਜੇ ਅਗੀਵੀਆਂ ਸ਼ਹੀ ਕੇਤਾ
ਗਿਆ ਹੈਂਦ, ਸਾਜੇ ਵਿਅੰਗ ਕਥਾ ਜਾਉਣੀ ਸਾਜੇ ਚੌਂਦੇ ਦਾ ਰਾਖ ਪੂਰਾ ਕਰ ਜਾਉਣੀ। ਅਗੀ ਦੇ ਪਤੀ
ਗੱਜਣ ਦੇ ਛੁੱਟ ਪੱਟ ਉਚਾਲ ਕਿਅਇਆ ਅਥ ਕੇ ਚੰਕੇ ਨੂੰ ਚੁਕਾ ਰਿਆਂ ਸੀ ਤੇ ਇਉਂ ਉਚਾਲ ਅਗੀ ਕਥਾ ਦੇ
ਵਲੀ ਗਈ ਸੀ ਉਚਾਲ ਵੀ ਤਾਂ ਪਿਛਦੀ ਸੀ ਗੱਜਣ ਦੇ ਰਛਣਾਂ ਤੋਂ। ਅਗੀ ਉਚਾਲ ਕਿਵੀਂ ਅੜ੍ਹ ਸੀ ਤੇ ਜੱਤ ਦੇ ਅਛ
ਗਉਂਦੀ ਸੀ ਜੀ ਪਰਦੀ ਸੀ। ਪਰ ਉਚਾਲ ਅਗਦਾਲੇ ਨੂੰ ਕੀ ਰਹੇ? ਜਾਂ ਸੀ ਉਚਾਲ ਕਾ ਪਿਉ ਵਿਚ ਕਥੀ ਅੰਦ ਰੈਹਣੇ
ਕਿ ਉਸੁਂ ਦਾ ਪੁੱਤੇ ਕੀ ਰਹਿਤਾਂ ਕਥਾ ਇਉਂਦੇ। ਇਉਂ ਤੱਥੇ ਅਗੀ ਦੇ ਰਦੀ ਉਸੁਂ ਨੂੰ ਉਚਾਲ ਕਥੇ ਕਿਵੀਂ ਕੀ
ਕਿਵੀਂ ਕਿਲਿਆਂ। ਧਾਰ ਗੱਕ ਕਥੀ ਜੋ ਤਾਂ ਆਪਣਾ ਆਪ ਜੰਗ ਕਥਾ ਵੀ ਹੈ ਜੋ। ਰਾਜੀ ਭਾਂਡੇ ਕੇ ਕੇ
ਉਦੇ ਕਾਉਂਟੇ ਜਾਂ ਕਥਾ ਕਥਾ ਜੀ ਕੀ ਕਿ ਵੱਡੇ ਵੀ ਅਵੀਂ ਵਿਚ ਅੜਕੀ, ਕਥਾ ਤੁਹਾਨਾ ਕਾਉਂਟੇ ਤੇ ਅਥ ਕੇ
ਵੱਡੇ ਵੱਡੇ ਤੇਥੀ।

ਅਤੇ ਉਚਾਲ, ਆਇਆ ਕਿਉਂ ਤੇਥੀ ਹੈ, ਜੁਦੇ ਜੁਦੇ ਉਚਾਲ ਰਾਜੀ ਨੂੰ ਵੱਡੇ
ਕਰ ਜਾਂਦੀ ਹੈ; ਕਿਉਂ ਵੀ ਇਉਂ ਇਉਂ ਪੀ ਕਿਉਂਹੀ, ਜੋ ਉਚਾਲ ਕਥਾ ਕਥਾ ਦੀ ਹੈ, ਪੜ੍ਹ ਅੜ੍ਹੀ ਜਾਂਦੀ
ਹੈ ਤੇ ਜਿਉਂ ਕੇ ਵੱਡੇ ਉਪੰਨੇ ਤੇ ਅਥ ਪਰ ਇਉਂਕੀਵੀ ਵੀਂ ਹੈ ਸੀ ਉਚਾਲ ਵੱਡੇ ਕੰਗ ਤੇ ਜਾਂਦੀ ਹੈ।
ਆਵਾਂ ਦੀਆਂ - ਕੇ ਜੀਆਂ ਦਾ ਉਚਾਲ ਕਿਵਾ ਤੇ ਕੰਗ ਤੁਹੈਂ ਅਥ ਦਾ। ਧਰਦਿਸਤਾਤ ਕਿਉਂਹੀ ਨੂੰ ਤਾਂ ਕਥਾਂ
ਆ ਕੇ ਪਤਾ ਜਗ ਨੀ ਕਿ ਜਿਉਕਾ ਅਗੀ ਉਜੜ੍ਹੀ ਵਿਆਕੇ ਕਿਉਂਕੀਆ ਕੱਤ ਆਇਆ ਸੀ ਉਚਾਲ ਅੰਤਿਆਂ ਵੀ
ਜਿਤੇ ਹੋਣੀ ਸਾਜ ਅਨੀ ਰਿਆਂ ਸੀ। ਕਿਉਂਹੀ ਨੇ ਆਪਣੇ ਪਤੀ ਦੇ ਧਰਦੇ ਤਾਉਂ ਕੀਤੇ ਕਿ ਉਚਾਲ ਅੰਤੀ ਵੀ
ਗੈਗੀ ਹਿਗਜਿਆ ਉਚਾਲ ਕਾਉਂ ਸਾਜੇ ਕਿਉਕਾ ਤੇਜ਼ ਕੇ ਭੀਬ ਤੁਹਾਨੂੰ ਅੰਹੁੰ ਰਿਗ ਪਵੇ ਕਿਉਕਿ ਉਚਾਲ ਦੀ
ਦਾ ਧਾਰ ਵੀ ਵਹ ਤੁਕਾ ਸੀ - ਪਰ ਉਚਾਲ ਸੂੰ ਸੀ ਜੀ ਗੰਟਾਂ ਸਾਂਗੇ ਕਿਉਂਹੀ ਨੂੰ ਕੀ ਅੱਥੇ ਕਥੇ ਇਉਂ ਕਥਾ ਸੀ। ਉਸੁਂ
ਦੇ ਤਾਲ ਤੇਹੈ ਨੂੰ ਕੀ ਵਹ ਤਾਂ ਜਾਂ ਜਾਲ ਤੇ ਅੱਥੇ ਹੈ।

ਜਾਤੀਂ ਵਾਰ ਵੱਡੇ ਵੀ ਅਵੀਂ ਅੜਕੀ ਅਤੇ ਰਾਜੀ ਨੇ ਛੁੱਟ ਪੱਟ ਅਗੀਵੀ ਕੇ ਵੰਡ ਕਾਜ ਸਾਂਦਿਆਂ
ਭਾਵੀ ਸਾਜ ਪ੍ਰਫਿਲਆ : "ਤੈਹੈਂ?"

" ਨੀ ਯੀਏ ਕਥਾ ਅਤੇ ਅਗੀਵੀ ਇਉਂ ਤੇਥੀ ਨੇ? ਔਨੀਆਂ ਕਿਹੀਂ, ਔਨੀਆਂ ਕਿਹੀਂ? ਉਚਾਲ ਦਾ ਨਾਂ ਜੀ
ਨੇਹੀਂ... ਜੇਹੇਹਿਆ ਕਿਥੇ ਧਾਰ ਗਈ ਤੇਥੀ ਹੈ, ਪਰ ਇਉਂ ਖਿਆਲ ਆਇਆ ਹੈਂ ਜੁਆਕਾਂ ਨੂੰ ਕੈ ਕੇ ਸਹੇਲੇ ਸਹੇਲੇ
ਗਈ ਹੋਣੀਆਂ... ਰਲ ਰੱਕਿਆ ਅਤੇ ਅਭੀ... . . ." ਉਚਾਲ ਆਈ ਕੋਰੀ ਜਾਂ ਵੀ ਸੀ ਰਾਜੀ ਨੂੰ ਇਉਂ ਕੋਈ
ਉਪਗੀ ਕਿਵਾ ਆਵਾਨ ਜਗੀ ਉਚਾਲ ਕਿਵਾ ਜਾਉਣੀ ਸੀ ਕਿ ਸਾਜੀ ਇਉਂ ਤੇਗ ਨੰਘੇ ਹੋ ਪਰ ਉਚਾਲ ਤਾਂ ਇਉਂ ਕਥਾ

ਘੋਹੀ ਗੀ ਜਾ ਗੀ ਨੀ ਉਤ੍ਤਰੀ ਅਂ ਪ੍ਰਿਆਏ ਦੀ ਵੀ ਇਕਾਡ ਰਗੀ ਨੀ ਵਣ ਉਂਗ ਕੰਠ ਅੰਗੀ ਜੀ:

“ ਰੇ ਵੀਰਾ ਤੇ ਰਸੀਲੌ, ਗੇਂਡੀ ਦੀ ਫੁਲ ਸੀ ਆਵ ਤੇਖਾਗ, ਕਿਤੇ ਨਗਾਜ ਤਾਂ ਤੀ ਤੇ ਗੀ, ਪੀਂਧੀ,
ਮੈਂ ਚੌਂਗੀ ਤੇਝੁ ਰਲੀ ਜਾਂਦੀ ਸੀ, ਆ ਅਸਮਾਆਈ ਚੌਂਗ ਤੂੰ ਬੱਦ ਦਾ ਵੱਡ ਪੈ ਗਿਆ, ਵਣ ਦੀ ਜਾਣੈ ਘੋਹੀਤੀਗੀਆ।
ਦੇਣੇ ਤੇਤੇ ਲਗੀ ਜਾਂ ਤਾਂ ਤੇਗੀ ਚੌਂਗ ਰੇ ਤੇਗੀਰ ਰੀਤੀ ਨੀ ਪ੍ਰਥੀ ਤੇਗ ਭਾਜ ਚਾਲੁ ਪੱਛ ਕੇ ਵੇਖ ਰਾਖ ਕੇ ਰੀਤੀ ਤਾਂ
ਚਿੱਠੀ ਪਾਂਦਾ, ਉਤ੍ਤਰੀ ਵੀ ਕਿਤੇ ਪਤਾ ਰਗਿਆ ਸੀ ਤੇਤੇ ਦਾ ਪਥੀ ਫੁੱਲੁ ਤੁਹੈ ਮਿੱਠੇ ਤੂੰ ਭੀਜ ਰਗੀ ਗਿਲੀ, ਪੀਂਧੀ,
ਚਿੱਠੀ ਤਾਂ ਉਤ੍ਤਰੀ ਤੂੰਦੂ ਆਪ ਦੀ ਪਾਤਿਹੀ ਜੀ ਪਥੇ ਤੇਤੇ ਜਾਣੇ ਘੋਹੀਤੀਗੀਆ ਰੇ ਤੇਤੇ ਤੇਗੀਤੀਗੀਆ ਦਾ ਵੀ ਉਤ੍ਤਰੀ ਪਤਾ ਰਗ
ਕੁੱਝੇ, ਤਾਂ ਗੀ ਉਤ੍ਤਰੀ ਤੂੰਦੂ ਚਿੱਠੀ ਰੂਗੀ ਪਾਂਦੀ, ਅਤੇ ਜੱਤੇ, ਰਾਗਿਆ ਰੂਗੀ ਰੂਗੀ ਤੁੱਕ ਨਗਫੀ ਇਕਾਡ, ਜੇ ਟੁੱਕ ਰਣੇ
ਦਾ ਰਗਿਆ ਗਾਂਡੀ ਜਾਂ, ਗੋਖਿਆ ਪਤਾ ਥੀ ਰਗੀ ਵੀ ਅੱਗੇ ਪੈਂਗੀ। ਵੀ ਪਤਾ ਰਗਾਈ, ਪੀਂਧੀ, ਇਕ ਗੁਲਖਾਵਿਚ
ਬੇਂ ਕੀ ਤੇ ਜਾਣੈ ” ਉਂਗ ਕਿਸ ਦੇਗ ਇਕ ਚੌਲੀ ਜਾਂਦੀ ਸੀ।

ਗੀਨੀ ਤੂੰ ਅਹਿਲੀਦਾਰ ਅੰਗੁਜ ਤੇਖਿਆ ਕਿਵੇਂ ਕਿ ਉਤ੍ਤਰਾ ਆਪਣਾ ਬੋਥੀ ਉਤ੍ਤਰ ਸਾਲ ਰਾਗੇਂ ਜਿਤਾ
ਕਿਆ ਤੇਵੇ; ਉਸ ਤੇ ਕਾ ਗੇ ਰਾ ਤੇਵੀ ਨਾ ਕੁ, ਉਸਤੇ ਤਾਂ ਇਕ ਵੀ ਸੀ ਜੀ ਪਤਾ ਕਿ ਟੋਂਕ ਰਾਗੀ ਵੇਣੇ ਹੋਣੇ?
ਤੇ ਉਂਗ ਕਿਸ ਸਾਲ ਗੱਲਾਂ ਰਾ ਗੀਏ। ਉਸ ਆਈ ਤੂੰ ਰਿਵੱਡਾ ਪਤਾਸੀ ਕਿ ਉਂਗ ਰਿਵੱਡੀ “ਧੀ” ਸਾਲ ਦੁਖਕਾ
ਛੇਲ੍ਹੇ ਰਾ ਪਥੀ ਜੀ। ਗੀਨੀ ਦਾ ਰਿਲ ਰੀਤਾ ਉਸ ਤੂੰ ਬੋਥੀ ਥਾਂ ਥਾਂ ਕਾਂ “ਧੀਏ”, “ਪੀਏ”, “ਪੀਂਧੀ”; ਇਕ
ਲਡੜੇ ਸੁਣਨ ਲਈ ਉਸ ਦੇ ਕੰਜ ਪੰਡੀਗਾਂ ਸਾਜਾਂ ਤੇ ਤੇਤੇ ਰੇ ਕੁ ਜਾਣੇ ਕੀ ਅਂ ਗੀਨੀ ਸੀ, ਇਕਹਿਸ
ਨੇ ਬੀਂਹਾ ਜੀ “ਪੀਏ”— ਹਿਆਵੀ ਗੀਵੀ ਤਾਂ “ਤੂੰਦੂ” ਧਣ ਜਾਂਦੀ ਤੇ ਜ਼ਿਵੇ ਉਂਗ ਕਿਸੇ ਦੀ ਰਵੀ ਚੀ ਗੀ ਰਗੀ ਵੰਡੀ,
ਤੇ ਇਕ ਇਕ ਪ੍ਰਤੰਜੀ ਪਾਤੀ ਤੂੰਦੂ ਸਿਥੇ ਸਤ ਤੁੱਕੇ ਲੁਟਗੇਲੀ ਤੇ ਪੰਜੇ ਤੇ ਆਰੇ ਸੂਬ ਜਾਂਦੇ ਹੋ— ਕੁੱਝ
ਉਤ੍ਤਰੀ ਭਰਾ ਲਾਹਿਰੀ ਗੁਰਾਂ ਲਈ ਚੈਟਾ ਹੋ। ... ਗੀਨੀ ਦੀ ਰਚੀ ਜਿੰਨੀ ਹਿਨ੍ਹਵੀ ਰਿਵੱਡ ਨਾਈ, ਉਧੱਦੋ
ਆਈ ਦੀ ਆਂਧਾਜ ਆਈ— “ਕੁੜੇ, ਪੀਏ ਕੇਵੀ ਕਿਉ ਲੌ? ਮੈਂਤੂੰ ਦੁਜ ਤਾਂ ਜੀਵੀ ਤੂੰ ਜਾਂਦਾ ਰਿਲੀ ਤਾਂ ਸੀ,
ਕੁੜੇ ਕੋਈ ਸੀਂ ਅੁਕੜੀ। ... ਕੁੜੇ ਪੀਏ! ... ਆਜੇ ਤਾਂ ਸੁੱਖ ਸਾਲ ਰਿਵੱਡ ਚੁਣ੍ਹ ਤੇ ਗੁਗਿਵਿਆਂ ਦਾ ਥੀਲੌ
ਵੁਣ ਤਾਂ ‘ਰਾਜ ਤੇ ਜੂ ” ਗੀਵੀ ਦੀ ਹੱਦ ਆਜੇ ਆਪੂਰੀ ਜੀ ਨੀ ਕਿ ਰੀਤੀ ਦੀ ਉਚੀ ਜਾਂਦੀ
ਕੁੱਝ ਰਿਵੱਡ ਨਾਈ ਤੇ ਪ੍ਰਿਅ ਪ੍ਰਿਅ ਤੂੰਦੂ ਹੋਵੇ ਤੇ ਪ੍ਰਿਗਾਣ ਰਾ ਪਥੇ, ਉਤ੍ਤਰ ਦਾ ਰਿਲ ਰੀਤਾ ਲਾਹਿਰੀ
ਅਪਣੇ ਰਾਗੀ ਵੱਡੇ ਵਾਲੀ ਗੁਰਾਂ ਦੀ ਛਾਤੀ ਸਾਰ ਜਾ ਰਣੇ ਤੁੱਕੇ ਹੋ; ਪ੍ਰਿਅ ਜਾਣਿਆਂ ਤੇਖਿਆਂ ਦੀ ਕਿ ਉਕਾ
ਆਈ ਕਿਸੇ ਤੱਕਾ ਰੰਗ ਤੇ ਜਾਗੀ ਲਾਗਦਾ ਰਾ ਚੀ ਤੇ ਗੀਨੀ ਦਾ ਰਿਲ ਰੀਤਾ ਕਿ ਰਾ ਕੇ ਤੁੱਕੇ
ਪ੍ਰਿਅ ਦਾ ਹੋਣ ਹੋਰ ਜਾਂਦੇ

“ਧਨ ਗੰਗੀ ਧੀ, ਰੇ ਕਾ, ਜੇਤੇ ਰੱਖ ਸਭ ਕੁਝ ਤੀਕ ਤੇ ਜਾਵੇਗਾ। ਦੇਸ ਦੀ ਤਾਂ ਕੋਈ ਤੇਗੈਲੈ
ਵੇਖੇ ਜਾ ਉਥੇ ਪ੍ਰਿਗਾਣ ਤੇਵੇ ਤੇ ਹਿਆਵੀਆਂ ਚੁੱਢੀਆਂ ਸੂਟੈਂ ਪੀਲਾਂ ਤੂੰ ਜਾਂਦਾ ਰਾ ਗੀਨੀ ਕੀ ਹੋ ਵੇਖਾਵੀ
ਗੀਵੀ ਰੀ ਰਾਤੁੰਦੀਆਂ, ਪ੍ਰਿਅ ਕੇਵੀ ਲੱਗ ਨਾ ਪੈ ਜੇ ਪਥੇ ਪ੍ਰਿਵੇ ਪੱਜੇਦੇ ਰਿਲ ਤਾਂ ਵਚਨਾਵੇਂ ਪੱਜਾ ਰੱਖੇਂ
ਹੋ, ਘੁੜ ਆਤੁੰਹਿਆਂ; ਤੂੰ ਰਿਵੱਡ ਅਂ ਜੇ ਤੂੰਹ ਲੰਖੀ ਤ੍ਰੀਈ ਹੈ ਜੇ ਜਾਂਤ ਕਤ੍ਰੀ— ਆਰੇ ਰੱਖੇ ਤੱਤੀ ਤੇਵੇ
ਵੰਗ ਪਈ ਰਾ ਜਾਂਦੀਆਂ” ਰਿਵੱਡਾਵੀਆਂ— ਕਿੱਤੇ ਲੀਆਂ ਪੀਂਧੀਆਂ ਤਾਂ ਵੱਤੇ ਪ੍ਰਿਗਾਣ ਸੀ ਜੇ ਹੋਇਆਨਾ
ਹੋ... ਵੁਣ ਵੇਖੇ ਹੋ, ਪ੍ਰਿਅ ਪ੍ਰਿਅ ਪ੍ਰਿਗਾਣ ਰੰਗ ਰਿਵੱਡੈ, ਗੇ ਤਾਂ ਕੀਵੀਆਂ ਫੁੱਲੈਂਹੋ ਹੋ ਹਿਤ ਰਿਵੱਡ
ਰਿਗੁਲਾਵ ਜਿਵੇਂ ਵੇਖੇ ਪ੍ਰਿਗ ਕਿਸੇ ਸੀ ਆਉਂਦੇ... ਰਾ ਪੀਏ ਪਰਵਾਨ ਰਥ, ਆਵਾਜਾਂ ਕੇ ਤੀਂਤੂੰ ਭਾਗਲੇ
ਹੋ, ਹਿਤਗਾਥ ਵੀ ਉਗੀ ਰਾਵਾ, ਪੀਏ ਰਾ ਕਿਸੇ ਰੰਗੇ ਕਿਉ ਤਾਵੇਂ ਕੋਕ ਜਾਂਦੀ ”

ਦੇਣੇ ਤੂੰ ਗੀਨੀ ਦਾ ਤੇਵੇ ਕ ਹਾਂਦ ਦਾ ਗੁੱਡੀ ਉਠ ਕੇ ਹੋਣ ਰਾ ਪਿਆ, ਉਪਰੋਂ ਆਈ ਦੀ ਲਾਗਦਾ
ਆਈ, “ ਹੈ ਜਾਗ ਪਿਆਂ ਛੇਟਾ ਸਾਂਤ ਜੇ ਹੈਂਦੀ, ਆਪਾਂ ਫੁੱਲੇ ਗੋਂਡਾਂ ਬਚਾਂਗੀਆਂ... ਜੇ ਤੇ ਨਿਵਾਹਾ ਤਾਂ
ਲੱਗ ਸਾਨੀ ਸਾਨੀ ਲੱਗੇ ਜੇਖੇ ਗੋਂਡਾ ਆਵ ਜਾਂਗੀ, ਪ੍ਰਿਵੇ ਪ੍ਰਿਗਾਣ ਸਾਲ ਤਾਂ ਕੰਨ ਕਰੋਂ ਵੀ ਜਾਂਦੀ
ਵੰਡੀ ਤੇਵੇ ਹੈ... ਚੀਂਹੇ ਰਿਲ ਆਂਗ ਰਾਗਾ, ਗੁਰਾਂ ਦੀ ਰਿਲ ਰਿਵੱਡ ਕਿਸੇ ਕੋਕ ਕਿਨ੍ਹੇ ਵੀ ਵੱਡੀ ਤੁੰਗਲੈ
ਤੇ ਗੁਤੇ ਸਿਰਾਂ ਵੀ ਟੰਗ ਦੀ ਰਾਗਾ, ਆਪਦਾ ਗੁਤੇਲੇ ਰਿਵੱਡੈ ਹੋ ਰਿਵੱਡ ਅਤੇ ਗੁਤੇ... ਗੁਤੇ... ”
ਆਈ ਚੌਂਗੀ ਜਾਂਦੀ ਸੀ ਉਤ੍ਤਰੀ ਰਿਵੱਡ ਕੇ ਆਰੇ ਰੱਕੇ, ਦੇ ਪ੍ਰਿਗਾਣ ਤੇ ਜਾਣੁ ਤੇ ਚੜ੍ਹਾ ਏਤੇ ਰਾਗਾਵੀ।
ਗੀਨੀ ਤੂੰ ਵੀ ਪੀਂਧੀ ਦਾਵ ਗੁਗਿਵਿਆਂ ਤੇਖਿਆਂ ਕਿ ਉਂਗ ਰੀਤਾ ਰੀਤਾ ਕੁ ਗੀਨੀ ਤੁੰਨੀ ਜਿੰਨੀ ਗੁਗਾਈ
ਦਾਵ ਗੋਂਡਾ ਰਾ ਰੀਤੇ ਤੇ ਰਿਵੱਡ ਕੇ ਗੁਗਿਵਿਆਂ ਦੀ ਰਿਵੱਡ ਕੇ ਆਰੇ ਰੱਕੇ ਵੇਖੇ ਆਪੂਰੀ
ਗੁਗਿਵਿਆਂ, ਰਿਵੱਡ ਤੂੰਦੂ; ਜੇ ਕੁੜੇ ਜੇ ਕੁੜੇ ਜਾਂ ਕੁੜੇ ਜਾਂ ਕੁੜੇ ਵੀ ਵੱਡੀਆਂ ਦੀ ਰਿਵੱਡ ਕੇ ਆਰੇ ਰੱਕੇ
ਗੁਗਿਵਿਆਂ ਹੋ ਰਾ ਰਿਵੱਡ ਦੀ ਨੀਂਹੇ ਰਿਵੱਡ ਤੂੰਦੂ ਤੇ ਭੂਗ ਗੁਗਿਵਿਆਂ ਦੀ ਰਿਵੱਡ ਕੇ ਆਰੇ ਰੱਕੇ

ਅਥ ਵਾਲੀ ਪੁਅ ਨੂਜ ਬਣੀ ਕੂੰ ਜੀ ਪਤਾ ਜੀ ਨਿ ਸਗਤਾ ਦੇ ਉਚੋ ਚੌਰ ਉਹਾਂ ਵਿਖੇ ਤੇ ਜੀਨੀ ਸ਼ਬਦ ਪਾਵੇ ਕੂੰ ਆਂ ਦੇਣਗੇ, ਤੇ ਉਮਦਾ ਨਹੀਂ ਰਾਗ ਪਾਵਾ, ਆਜ ਪਿੱਛੇ ਜੱਚੀ ਮਾਡਾਈ ਜ਼ਥੀ ਪੁਸ਼ਟ ਉਤੋਂਗ, ਉਤੇ ਕੂੰ ਰੀ ਪਤਾ ਜੀ?

ਅਜੀ ਕੂੰ ਪਤਾ ਗੀ ਨਾ ਜਾਂਗ ਗਾਈ ਕਾਚੀ ਕਾਚੀ ਵੱਡੇ ਵੀ ਚੰਗੀ ਜਾਂਦੀ ਹੀ ਅਤ ਵੱਡੇ ਉਤੇ ਕੂੰ ਜ਼ਹਾਂਹੀ ਦੇ ਪ੍ਰਭਾ ਜੀ ਕਿ ਉਹ ਬਿਨੈ ਬਿਨੈ ਜੀ "ਤੂੰ ਤੇ ਚੰਗੇ ਹੀ, ਹਾਂਹਿਦ ਤੇ ਵਾਹਿਤ ਹੀ ਏਗੀ, ਓ. ਕੇ. ਫੋਂ ਪੀਂਘੇ।" ਬਿਨੈ ਕੇ ਉਤੇ ਵੱਡੇ ਅਥ ਵਿਤਾ ਵਾਹੀ ਆਵਾਜ ਕੰਝ ਰਾਹ ਵਨੀਂਦਰ ਜ਼ਾਂਧੀ, ਤੇ ਜੇਕੇ ਗੁਰੂ "ਓ. ਕੇ." ਬਿਨੈ ਏਗੀਂਹੀ। ਪੁਅ ਉਹਾਂ ਦੇ ਅਤ ਦਾ ਗੁਢਾਰ ਕੰਝੇ ਤੇ ਉਹਾਂ ਆਇਆ ਸੀ, ਉਹਾਂ ਦੇ ਆਨ੍ਹੇ ਵੀ ਵਨੀਂਦਰ ਵੀ ਹੈ ਜਾਂ ਲਾਹਿਆ ਤੇਹਾਂ ਜੀ ਤੇ ਸਾਪਾਂ ਕੁਝੇ ਹੀਂ ਰਿਹਾਂਹਾਂ "ਪੈਂਕ... ਚੇਚੇ? " ਅਤ ਉਦੂੰਹੇ ਕੂੰ ਦੀ ਆਵਾਜ ਆ ਜਾਂਦੀ ਹੀ। ਏਗੀ ਦਾ ਜੁਕੀ ਬੰਨਿਥ ਵੇਂਦੇ ਆਵਾਜਾਂ ਗਾਰ ਪ੍ਰਭਾ ਜੀ " ਏਗੀ... ਆ... ਹੀ... ਹੀ... "। ਏਗੀ ਦੇ ਵਨੀਂਦਰ ਅਥ ਵਿਤਾ, ਬੜੀ ਵੇਂਦੇ ਗੁਰ ਜਾਂਖਾਂ ਪੂੰਡੀਆਂ ਤੇ ਜਾਂਗ ਜਾਂਗ ਜਾਂਦੀ ਵੱਡੀ ਚੰਗੀ " ਆਈ ਵਿੱਹੂ ".... ਏਗੀ ਕੂੰ ਇਕ ਦਾਖਿਆਲ ਆਇਆ ਉਤੇ ਤਾਂ ਉਤੇ ਗਾਤਾ ਦਾ ਵੱਡੇ ਰੰਗੇ ਵੀ ਹੀ ਪੁੰਡਿਆ... ਕਿਵੇਂ ਪੁੱਕਲੀ? ਉਤੇ ਵੱਡੇ ਤਾਂ ਉਤੇ ਦਾ ਗਾਂਗ ਲੌਗਾ ਤੇ ਆਇਆ ਜੀ ਕੇ ਕੰਝ ਗਰੇ ਵਿਚ ਹੀ ਆਵ ਗਏ ਸਾਰਾ ਲੌਗੇ ਵਿੱਹੂਆਂ ਪਿੱਛੇ ਸਗਤਾ ਤੇ ਕੇ ਕੇ ਉਤੇ ਗਾਤਾ ਦੇ ਆਹੇ ਜੰਗਿਆ ਜਾਵਾ ਗੋਮ ਵੱਗੇ ਪੰਘੇ ਜਗ ਪਿਆ ਜੀ ਤੇ ਜੇ ਉਤੇ ਗਾਤਾ ਦੇ ਕੁ ਜਿੰਦ ਵੱਡੇ ਗਾ ਏਖਦੀ ਤਾਂ ਕਿਵੇਂ ਜਾਂਗ ਤੇ ਜੰਗਿਆ ਸੁਆਸਾਨ੍ਹੀ ਵੱਡੇ ਹੀ ਤਾਂ ਪੈਂਹਾ ਜੀ।

• • • (ਫਾਂ ਵੀ ਪੁਸ਼ਟ "ਸਟੇਟ ਵੱਡ ਸਿਆਰਿਟੀ" ਪ੍ਰੋਗਰਾਮ)

How to ensure your family's life after death.

Would your business die if you did?
How would your family live?
A business life insurance plan from
Sun Life can protect your heirs from
financial loss. And wouldn't that
kind of security make your own
life a lot happier?

Let's talk it over.



MOHINDAR S. GILL, B.COMM., M.B.A., C.G.A.

Telephone: Off: 682-8441

Res: 433-1684



Get your life in shape.

SunLife
OF CANADA

VANCOUVER ROYAL CENTRE BRANCH
SUN LIFE ASSURANCE COMPANY OF CANADA
730 - 1055 W. GEORGIA ST.
VANCOUVER 5, B.C.



ਮੁਹੱਮਦ ਰਦੀ -

ਸੰਗੀਤ-ਕਥਾ ਦੇ ਮਹਿਸੂਸ ਕਥਾਗਾਰ ਜਿਨ੍ਹਾਂ
ਦੀ ਤਾਜ਼ਗਾਈ 1980 ਨੂੰ ਵਿਖੌਲੇ ਬਾਬੂ, ਜਿੰਨ੍ਹਾਂ
ਨੇ ਗਈ। ਵੱਡੇ ਦੂਜੇ ਸ਼ਬਦਾਂ ਰੱਖੀਆਂ।

FOR YOUR INSURANCE NEEDS: SUCH AS —

- * AUTO INSURANCE
- * BUSINESS
- * COMMERCIAL
- * HOME OWNERS
- * TRAVEL INSURANCE

BALDEV SANGRA
BUS: (604) 321-4125
RES: (604) 687-7711
PAGER: 7648
RES: 325-5857



AutoPlan

ਹਰ ਪਕਾਰ ਦੇ ਬੀਮੇ ਜਿਵੇਂ ਕਾਰ, ਟ੍ਰੈਕ,
ਮਕਾਨ, ਆਤੇ ਕੈਪੋਰ ਆਦਿ ਲਈ ਸਾਡੀਆਂ
ਸੇਵਾਵਾਂ ਹਾਜ਼ਰ ਹਨ।


W. H. Gallagher Ltd.

5186 VICTORIA DR.
VANCOUVER, B.C. V5P 3V2

GOYAL IMPORT & EXPORT

ਇਲੈਕਟਰਨਿਕਸ ਦਾ ਸਮਾਨ ਖੀਦਣ ਲਈ ਤੁਹਾਨੂੰ ਹਾਂਗਕਾਂਗ
ਵਿੱਚ ਠਹਿਰਣ ਦੀ ਲੋੜ ਨਹੀਂ ਸਾਡੇ ਸੋ ਗ੍ਰੂਚ ਦਰਸ਼ਨ ਦਿਓ
110V ਅਸੀਂ ਸਾਰਾ ਸਮਾਨ ਬਹੁਤ ਹੀ ਸਸਤੇ ਭਾਅ ਵੇਚਦੇ ਹਾਂ! **220V**

ALSO
• SONY, J.V.C.,
SANYO
RADIO & CASSETTE
RECORDER
• NATIONAL
PANASONIC
CASSETTE RECORDER
• PANASONIC
CALCULATOR



VIDEO

MOVIES
Best Prints in Town
For Hindi & Punjabi

Also Sony, Toshiba, RCA (latest
models) Video Recorder On Sale.



Rajinder Goyal

Our Low Low Price

\$33

[Any Movie]
(World Famous Brands)

Mail Order Accepted

PH: 873-8308 or 873-8309

4156 FRASER ST., VANCOUVER, B.C. V5V 4E8

ELITE TAILORS

MEN'S SPORT JACKETS FANCY OR
CHECK DESIGN SPECIAL \$34.95

MEN'S PANTS Reg. \$25.95 to \$26.95

Now \$14.95 - 16.95

LADIES'S SLACKS SKIRTS & BLOUSES
25% OFF

LADIES' 2 PIECE PANT SUITS Reg. \$32.95

Now on Special \$22.95

MEN'S 3 PIECE SUITS Reg. \$ - \$179

Now \$29. to \$129

MEN'S SHIRTS ON SPECIAL

REG # 17.95 SPECIAL "6.95 - 11.95

ਉਹ ਤੁਮੀ ਇਥੋਂ ਟੀਮ ਸੂਹੀਲਾਭਮੜ ਵੀ ਹੈ ਸ਼ਰੇਖੇ ਹੈ।

ਦਰਸ਼ਨ ਦਿਓ ਜਾਂ ਛੁਨ ਕਰੋ

Ph: 872-2276

4219 MAIN STREET (at 26th Ave.)

Phone 872-2276

VANCOUVER, B.C.

**REAL ESTATE
BUYING, SELLING OR TRADING
YOUR PROPERTY — ALWAYS
REMEMBER YOUR REALTOR!**

HARPAL TOOR

Res. 524-9848

Off. 324-3888

ਰਾਵ ਤੁਰਾਂ ਦੀ ਸਾਈਦਾਦ ਅਰੰਡਿਅਤ

ਸਾਂ ਨਕਦ ਵੇਜ਼ਣ ਲਈ

ਹਰਪਾਲ ਤੁਰ

ਨੂੰ ਸੇਵਾ ਦਾ ਮੌਕਾ ਦਿੱਓ!



T. J. LOVEROCK REALTY
5316 Victoria Dr., Van. B.C.

ਕਿੰਗਜ਼ਰੋਟ ਇਨਸੋਰੇਸ਼ਨ ਏਜੰਸੀਜ਼

ALL TYPES OF INSURANCE AT COMPETITIVE RATES INCLUDING:
AUTO, HOME, COMMERCIAL, BUSINESS, TRAVEL, LIFE,
ACCIDENT and SICKNESS, RRSP.

Autoplan

AUTHORIZED AGENT



FAZAL KHAN
104 Kingsgate Mall
370 E. Broadway, Vancouver
Tel: 872-7827

THE BEST SERVICE
COSTS NO MORE

INSURANCE

WHEN YOU RENEW IT
REVIEW IT



DALJIT S. SIDHU
6679 Main St. (at 51st.)
Vancouver
Tel: 324-2311

ਫਿਰ ਕੀਪੇਂਦ :

ਪੰਜਾਬੀ ਲਿਟਰੇਰੀ ਐਸੋਸੀਏਸ਼ਨ, ਵੈਨਕੁਵਰ ਦੀਆਂ ਦੀ ਮੀਟਿੰਗਾਂ ਵਿਖਾਰ ਜੁਫਾਈ 13, ਅਤੇ ਅਗਸਤ 10, ਤੂੰ ਟੇਂਡੀਆਂ। ਜੁਫਾਈ 13 ਦੀ ਮੀਟਿੰਗ ਵਿਚ ਅਮਰਜੀਤ ਚਾਹਲ ਨੇ ਆਪਣੀ ਬਣੀ-“ਜਿੱਧੀ ਗਾਂਡੀ”, ਜਾਨੋਲ ਪ੍ਰਿੰਟ ਨੇ ਆਪਣਾ ਲੇਖ ਅਤੇ ਅਮਰਜੀਤ ਸਥੀ ਨੇ “ਉਝੀਪਕ ਖੜਾ” ਅਤੇ “ਸਾਮਗਰਜ਼” ਲੇਖ ਪ੍ਰਿੰਟਾਂ। ਢਾਰੀ ਮੈਂਧਾਂ ਨੇ ਪਿਛੇ ਕਤਾਵਾਂ ਬਾਰੇ ਆਪਣੇ ਆਪੋਂ ਪ੍ਰਚਾਰ ਕਰਾਏ।

ਇਸ ਤੋਂ ਧਾਰਮਿਕ ਅਮਰੰਜੀਤ ਸੁਟੀ ਅਤੇ ਕੁਝਵੰਡ ਪ੍ਰੇਰਣਾ ਦੇ ਅੰਜੋਨੀਏਸ਼ਨ ਵੱਲੋਂ ਛਾਪੀ ਗਈ ਪ੍ਰਕਤਿ ਦੇ "ਬੈਠੇਤਾ ਦੀ ਪੰਜਾਬੀ ਬੰਦਤਾ" ਦੀ ਜੰਪਾਦਨ ਧਾਰੇ ਆਪਣੀ ਆਪਣੀ ਗੀਗੋਰੇਟ ਪੜੀ ਅਤੇ ਤੁਹਾ ਜਵਾਬ ਉਠਾਏ। ਇਨ੍ਹਾਂ ਸਥਾਨਾਂ ਵਿਚ 'ਸਾਫ਼ਆਂ ਦੀ ਵੰਡੇ' ਵਿਅਥ ਦੇ ਮੁੱਢ ਵਿਚ ਛੱਧ ਸੁਰਿਖਿ ਪੱਜੇਲ ਦੇ ਲੇਖ ਵਿਚ 1978-79 ਦੀ ਅਗਸ਼ੇਗਿਟ ਕਮੇਟੀ ਦੇ ਅੰਦਰੋਂ ਦੀ ਜ਼ਰੀ ਦਾ ਨਾਂ ਹੋਣਾ ਆਇ ਸਨ। ਅੱਖ ਗਿਆ ਸੁਰਿਖਿ ਪੱਜੇਲ ਦੇ ਲੇਖ ਨੂੰ ਛਪਣ ਘੋੜੇਗੀ। ਅਮਰੰਜੀਤ ਸੁਟੀ ਅਤੇ ਸਾਰੀ ਅੰਜੋਨੀਏਸ਼ਨ ਦੀ ਅੰਦੀਂਗ ਵਿਚ ਇਸ ਲੇਖ ਨੂੰ ਤਾਂ ਛਪਣ ਦਾ ਫੈਸਲਾ ਕੀਤਾ ਗਿਆ ਹੈ, ਅਤੇ ਇਸ ਲੇਖ ਨੂੰ ਛਾਪੇ ਸੰਵਿਧਾਨ ਦੀ ਉਲੰਘਣ ਕੀਤੀ ਗਈ ਹੈ। ਇਸ ਤੋਂ ਧਾਰਮਿਕ ਸੰਵਿਧਾਨ ਅੰਦਰਾਂ (ਪ੍ਰਧਾਨ ਅਮਰੰਜੀਤ ਰਾਹਾਂ, ਅਤੇ ਜੰਪਾਦਰ ਗੁਰੰਗਰ (ਵੰਡੇ) ਨੇ ਇਨ੍ਹਾਂ ਸਥਾਨਾਂ ਦੇ ਜਾਅਥ ਵਿਤੇ। ਇਨ੍ਹਾਂ ਅੰਦੀਂਗ ਵਿਚ ਇਨ੍ਹਾਂ ਵੈਸ਼ਾਹੀ ਦੀ ਸ਼ਾਮਲ ਅਤੇ ਪਿਛੇ ਕੀਤੀਆਂ ਜਾਣ। ਸੁਖਵੰਡ ਉਦੇਸ਼ ਵੱਲੋਂ ਵਿਅਥ ਸਥੀ ਇਕੱਠੇ ਕੀਤੇ ਫੰਡੇ ਅਤੇ ਇਸ ਉਪਰ ਤੋਂ ਖਤਰ ਧਾਰੇ ਦਸ਼ਵ ਤੋਂ ਧਾਰਮਿਕ ਅੰਦੀਂਗ ਸਮਾਪਤ ਕਰ ਇਕੀ ਗਈ।

ਮਜ਼ਾਪੜ ਦਿਲ ਦੇਣਾ। ਅਗਸਤ 10 ਵੀ ਮੀਟਿੰਗ ਵਿਚ ਭਾਰਤ ਤੋਂ ਆਏ ਕੇਂਦਰੀ ਪੰਜਾਬੀ ਸ਼ਬਦ ਸਤਾ ਦੇ ਸਰਤਤ, ਜੀਵੀ ਗੁਆਂਡ ਪਹਾੜੀ ਤੱਤੀ ਸ਼ਾਮਲ ਤੋਂ, ਉਚ ਵਿਗਲੋਂਤ ਵਿਚ ਵਿਸ਼ਵ ਪੰਜਾਬੀ ਸੰਸਕ੍ਰਿਤ ਉਪਰ ਆਏ ਸਨ ਅਤੇ ਉਥੋਂ ਸਾਗਰ ਵਿਚ ਵੈਖੇ ਕੈਂਡੇ ਆਏ ਤੋਂ ਵਾਲੀ ਪੰਜਾਬੀ ਦੇ ਪੰਜਾਬੀ ਸਿਟਰੇਗੀ ਐਸੋਨੇਟਿਵ ਸਨ, ਵੈਨਕੂਵਰ ਤੋਂ ਕੇਂਦਰੀ ਪੰਜਾਬੀ ਸ਼ਬਦ ਸਤਾ, ਕਾਲ ਜੋੜਨ ਦਾ ਸੱਤਾ ਵਿਤ੍ਤਾ ਤਾਂ ਵਿਚ ਵੱਡੇ ਥੀਂ; ਸ਼ਵਗਰਮੀਆਂ ਥੀਂ ਤਾਕ ਐਸੇ ਅੰਧਾ ਜਾ ਜਾਵੇ। ਉਨ੍ਹਾਂ ਨੇ ਪੰਜਾਬ ਵਿਚਲੀਆਂ ਸਾਡਿਕ ਸ਼ਵਗਰਮੀਆਂ, ਸਾਡੇ ਵਿਸ਼ਵ ਪੰਜਾਬੀ ਸੰਸਕ੍ਰਿਤ ਦੀ ਕਾਵਹਾਰੀ ਥਾਂ ਵੀ ਮੌਦੂਂ ਕੀਤੀ ਜਾਣ ਕਾਵਹਾਇਆ।

ਧਾਰ ਵੀ ਸਥਾਨ ਤੇ ਜਾਣ ਵਿਹਾਰੀ। ਪਾਸ ਵਿਚ ਅੰਜੋਨੀਏਸ਼ਨ ਦੇ ਪ੍ਰਧਾਨ ਅਮਰੀਕ ਲਾਲ ਨੇ, ਪਿਛੀ ਮੀਟਿੰਗ ਵਿਚ 'ਜੰਦਿਆਨ ਦੀ ਕਥਿਤ ਉਲੰਘਣਾ ਕਰ ਦੇ ਉਠਾਏ ਕਿਵੇਂ ਸੁਆਹ' ਕਿਵੇਂ ਆਪਣਾ ਗਰੰਥਾਂ ਪੈਂਤ ਕੀਤਾ ਜੇ ਸਠਵੱਡੀ ਲਾਲ ਅਧਿਕਾਰ ਕਰ ਦਿਤਾ ਗਿਆ। ਇਸ ਲਾਲ ਦੀ ਅੰਜੋਨੀਏਸ਼ਨ ਦੀ ਮੀਟਿੰਗ ਸਮਾਪਤ ਕਰ ਦਿੱਤੀ ਗਈ।

ਸੁਖਦੀਪ ਤ੍ਰਿਲੇ ਸਰਭਾਗ

ਕੈਨੋਂ ਸਰਕਾਰ ਦੇ ਸੰਬੰਧਤ ਆਡ ਪ੍ਰਟੋ ਤੀਪਾਵਟਮੈਂਟ ਵਿਖੇ ਸੁਣ ਕੀਤੇ ਹੋਏ ਇਕ ਸਾਹਿਤ ਪ੍ਰਾਜੈਕਟ
ਅਧੀਨ ਕੈਨੋਂ ਵਿਚ ਜਾ ਗੇ ਪੱਤੇ ਸਾਹਿਤ- ਕਵਿਤਾ, ਰਚਨਾ, ਸਾਹਜ਼ ਤੇ ਤਥਾ ਆ- ਦਾ
ਸਭ ਅਤੇ ਮੁਲਾਕਾਈਂ ਰਚਾਇਆ ਜਾ ਰਿਹਾ ਹੈ। ਇਹ ਪਠਿਕ ਐਕਾਂ ਹੋਰੇ ਕਿ ਅਜਿਹਾ
ਪ੍ਰਾਜੈਕਟ ਆਈਕਾ ਗਿਆ ਹੈ ਅਤੇ ਪੱਤੇ ਸ਼ੇਖਦਾਂ ਵਾਸਤੇ ਵੀ ਇਹ ਸੁਜੋਗ ਐਕਾਂ ਹੋਰੇ ਕਿ
ਉਥੋਂ ਪੱਤੇ ਸਾਹਿਤ ਜਾਹਿਤ ਦੀ ਸੁਆਹ ਅਤੇ ਕੇਤੇਕਾਂ ਜਾਹਿਤ ਤੇ ਸਹਿਯੋਗ ਸਹੀ ਇੱਕ ਟੀਅਤੁਕਾ
ਹੈ ਜੋ ਤੇਜ਼ੀ 30; ਉਧਾਨ ਦੇ ਪੱਤੇ ਕਰ ਸਕਦੇ ਹਨ। ਇਹ ਲਈ ਕੈਨੋਂ ਵਾਸੀ ਪੱਤੇ ਸਾਹਿਤ ਦੇ ਜਾਂ
ਸ਼ੇਖਦਾਂ ਵੀ - ਤਾਂਦੇ ਉਗ੍ਗੇ ਦੀ ਰਖਾਂ ਪੁਸਤਕ ਛੱਪੀ ਹੈ ਜਾਂ ਕਾਨੀ - ਸੱਤ ਵਿਚਾਰ ਜਾਂਦਾ ਹੈ ਕਿ ਇਹ
ਇਕ ਪ੍ਰਾਜੈਕਟ ਵਿਚ ਸੁਜੋਗ, ਵਿਸ਼ਾ ਪਾਉਂਦ ਹੈ ਅਤੇ ਸਾਹਿਤੀਆਂ ਦੇ ਸੁਭਾਵਾਂ ਦੀ ਇਕ ਕਾਪੀ ਹੈਂ।
ਇਖੇ ਪੇਂਡੇ ਹੋਜਦ ਦੀ ਤੀਪਾਵਟ ਕਰਦਾ।

ਸੱਤੰਬਰ 5346 CECIL ST. VANCOUVER
ਨੌਜਵਾਨ ਮੁਖ ਸੰਦਰਭ B.C. V5R 4E5

ਪੰਜਾਬ ਲੋੜ੍ਹਾਵਟ B.C. 75 R 453
ਪੈਸ਼ਦੀ ਸਿਟੇਰੇਗੀ ਮੌਜੂਦੀ ਏਸ਼ਨ. ਵੱਡੇ ਬੈਨੇਡਾ ਦੇ ਰਵੀਆਂ ਥੀਆਂ ਤੇਜ਼ਾਵਾਂ ਦਾ ਪੰਚਾਹਾ
 ਰਾਹਿ ਸੰਗ੍ਰਹੀ “ਬੈਨੇਡਾ ਦੀ ਪੰਜਾਬੀ ਕੰਵਤਾ” ਛੁਪ ਕੇ ਆ ਗਿਆ ਹੈ। ਇਸ ਵਿਚ ਬੈਨੇਡਾ ਵਾਸੀ
 ੧੭ ਰਵੀ ਸਾਖਿਆਲ ਹਨ। ਨਾਨਕ ਸਿੰਘ ਪੁਸਤਕਮਾਲਾ ਵੱਡੇ ਪੁਰਾਨੇ ਵੀਤੀ ਇਸ ਪੁਸਤਕ
 ਦੀ ਲੱਖ ਤੇ ਫਾਲੀ ਖੁਲ੍ਹਾਵਾਂ ਹੈਂ। ਪੰਡੇ: 132 ਅਤੇ ਰੀਮਤ: 5 ਤਾਲੇ ਹੈਂ।

ਮਾਈ ਦੇ ਘੋਸੀ ਇਹ ਪੁਸਤਕ ਪੇਡ ਫਿਲੇ ਪਤੇ ਤੋਂ ਛੀਰ ਸਕਦੇ ਹਨ।

ਸੁਣੀ ਅਮਰਜੀਤ, ਵੈਨਕੂਵਰ
(30 ਜੂਨ 1980)

ਪੰਜਾਬੀ ਸਿਤਰੇਗੀ ਐਸੇਸੀਏਸਨ, ਫੈਡਰੇਸ਼ਨ ਦੀ ਕਮਿਟੀ ਸਾਲਾਂ ਤੋਂ ਬਹੁਤ ਹੁੰਦਾ ਆਉਂਦਾ ਹੈ ਪ੍ਰਾਯੋਗਿਕ ਕਿ ਕੋਈ
ਪ੍ਰਤੀ ਵਸ਼ੇ ਪੰਜਾਬੀ ਕਈਆਂ ਦੀਆਂ ਕਥਾਵਾਂ ਦੀ ਇਹ ਪ੍ਰਸਤਰ ਛਾਡੀ ਜਾਵੇ, 1980 ਵਿੱਚ ਫੱਟ ਗਈ ਹੈ। ਤਾਂਦੇ
ਇਹ ਖੁਲਤੇ ਲਈ ਕੱਢਾਵਾਂ ਇੱਕੱਠਾਵਾਂ ਕਰਨ ਨੂੰ ਕੱਢੀ ਸਾਲ ਲੀਤ ਗਏ ਹਨ। ਪੰਜਾਬੀ ਅਧਿਕਾਰੀਆਂ ਉਤਸ਼ਾਹਿਤ
ਚੜ੍ਹਾਵਾਂ ਵਿੱਚੋਂ ਲੰਬੇ ਕੇ ਇਹ ਕੱਢਾਵਾਂ ਸੰਗ੍ਰਹਿਤ ਕੇ ਆ ਗਿਆ ਹੈ।

ਪਿੰਡ ਸੰਗ੍ਰਹਿ ਦੇ ਛਪਣ ਦੇ ਬਾਅਦ ਵਿਚ ਅੜਕ ਕੀਤੇ ਜਾਂ ਖਿੱਚੋਗੁਣ ਆਖੀਏ, ਪਿੰਡ ਇਉਂ ਸੀਵਿ ਰੁਕਾਵਾਂ ਪੱਧਰ ਦੇ ਵਿਆਵਜ਼ ਕੀਤੇ ਵੇਖੇ ਸਨ ਕਿ ਇਉਂ ਸੰਗ੍ਰਹਿ ਉਨ੍ਹਾਂ ਦੀ ਸ਼ਰਪੇਸ਼ਨਾਂ ਵਿਚ ਫੈਪੇ ਜਾਂ ਕਿਸੇ ਵਿਖੀ ਟੇਢੇ ਦੱਗ ਨਾਲ ਉਨ੍ਹਾਂ ਦਾ ਨਾਂ ਇਸ ਵਰਗ ਦੇ 'ਅਖੀ' ਸੰਪਾਦਕ ਕਰਿਤਿਆਂ ਦੇ ਭੂਪ ਵਿਚ ਆਂਦੇ। ਇਉਂ ਵੱਖੇ ਵੱਖੇ ਕਿਸਮ ਦੇ ਮਹੱਤਕਾਂ ਦੀਆਂ ਉਦੀਆਂ ਉਦੀਆਂ ਵਾਲੇ ਜਿਨ੍ਹਾਂ ਤੋਂ ਅੜਕ ਤੇਣਾ ਉਨ੍ਹਾਂ ਦੇ ਵਸ ਦਾ ਵੇਗ ਰੱਖੀ ਗਿਆ। ਉਨ੍ਹਾਂ ਲਈ ਸਹੱਧਰਸ਼ਨ ਥੀ ਉੱਥੇ ਉਨ੍ਹਾਂ ਵੱਖੋਂ ਵਿਛੋਂ ਪਿੰਡ ਉੱਥੇ ਕੇ ਰਿਚਰਡੀ ਤੋਂ ਜਿਨ੍ਹਾਂ ਘਾੜੇ ਗੁਰੂ ਨਾਨਕ ਦੇਵ ਕੀਤੇ ਗਏ : ਅੰਖਾਂ ਭੂਪਿ ਦਾ ਉਤਪਾਤਾ॥

ਉਛਵ ਪੰਜਾਬੀ ਲਿਟਰੇਰੀ ਅੱਸੋਸੀਏਸ਼ਨ ਦੀ ਵਿਚ ਮੀਟਿੰਗ ਵਿਚ ਲਈ ਪ੍ਰਕਾਸ਼ੀ ਗਈ ਜਿਸ ਦਾ ਦੇਣੇਕਾ
ਨਿਵਾਰ ਪਰਤਾਵਤ ਪੁਸ਼ਟ ਲਈ ਕੰਡਾਵਾਂ ਦੀ ਚੋਣ ਕੂੰ ਆਖਰੀ ਤੁਪ ਦੇਣਾ, ਮਾਹਿਰ ਪੁਲੰਧਰ ਬਰਤਾ ਅਤੇ ਇਥੇ
ਦੇ ਅੁਖਦੀਂ ਕੂੰ ਪਰਵਾਨਗੀ ਦੇਣੀ ਸੀ। ਵਿਚ ਵੱਜੇਕਾਂ ਲੜੀ ਵੱਡੇ ਤੱਤ ਅਤੇ ਪੰਜਾਬੀ ਮੀਟਿੰਗ ਵਿਚ ਵੀ ਕੇਪਰੇ ਚਾੜ੍ਹ ਲਿਆਗਿਆ।
ਵੱਡੇ ਕੁਝ ਦੱਤ ਤੱਤ ਘਾਵ ਅੰਦੀਂ ਲੱਖਕਾਂ ਲਾਲ ਮਾਇਂਦ ਸਗਲਿਆ ਸੰਚਿਹਨੀ ਸੰਪੂਰਕ ਕਾਇਮ ਬਰਤ ਅਤੇ ਅੁਖਦੀਂ (ਪਰਵੇਸ਼)
ਜਿਥੋਂਹੀ, ਵਿਚ ਤੱਤ ਮੀਟਿੰਗ ਪ੍ਰਕਾਸ਼ੀ ਗਈ। ਮਾਗਲੀ ਮੀਟਿੰਗ ਵਿਚ ਕੰਪੋਂਟ ਤੱਛ ਤੇ ਪਤਾ ਲਗਾ ਕਿ ਕੁਝ ਕੰਵੇਂਦੇ,
ਕਾਉਂਦੇ ਬਦੀਆਂ ਨੇ ਮਾਇਂਦ ਸਗਲਿਆ ਜੋ ੨੫ ਤਾਜ਼ਰ ਮਿਥੀ ਗਈ ਸੀ ਦੇਣ ਤੋਂ ਵਿਦਰਾਰ ਕਰ ਦਿਤਾ, ਬਦੀਆਂ ਨੇ
ਜਾਰੇ ਹੀ ਜਾਂਦੇ, ਕਈ ਜੋ ਆਪਣੇ ਆਪ ਕੂੰ ਥੋੜੀਂ ਉੱਚੇ ਕੋਟੀ ਦੇ ਕਵੀ ਸਮਝਦੇ ਹਨ, ਵਿਚ ਪੁਸ਼ਟ ਵਿਚ ਸਾਂਝੇ
ਥਾਉਂਦੇ ਹੀ ਵਿਦਰਾਰ ਕਰ ਦਿਤਾ ਜਿਵੇਂ ਉਚੇ ਵਿਚ ਪੁਸ਼ਟ ਵਿਚ ਜਾਂਗਲ ਹੋਣ ਪੱਡੀ ਸਮਝਦੇ ਹੋਣ ਕਾਂ ਜਾਇਦਾ
ਸਮਝਦੇ ਹੋਣ ਕਿ ਉਨ੍ਹਾਂ ਦੀਆਂ ਭਰਕਾਵਾਂ ਤੋਂ ਬਿਨਾਂ ਵਿਚ ਪੁਸ਼ਟ ਅਧਿਕੀ ਜਾਪੀਗੀ ਜਾਂ ਉਨ੍ਹਾਂ ਆਪਣੀ ਕੰਡਾਵਾਂ ਕੂੰ
ਵਿਚ ਜਾਣਗੀਂ ਤੋਂ ਪਰੇ ਬੱਖ ਦੇ ਆਪਣੇ ਆਪ ਕੂੰ ਪ੍ਰਕਾਸ਼ਕਾਰ ਜਾਂ ਸਾਊਂਡ ਦੀ ਥਾਣੀ ਵਿਚ ਵੱਡਾ ਆਪਣੀ
ਉੱਤੇਂਕਾਂ ਸਮਝੀ ਹੋਵੇ।

ਇਹ ਫੈਸਲ ਪਿੰਜੀ ਅੰਦਰੋਂ ਵਿਚ ਵੀ ਸ਼ਿਆਮ ਗਿਆ। ਕਿ ਆਮ ਛਪਰੇ ਲੋਖਕਾਂ ਦੀਆਂ ਜਾਂ ਪੰਜੀ ਬੰਦਿਆਂ ਕਾਪੀਆਂ ਜਾਣ; ਤਦੋਂ ਜੇਖਕਾਂ ਦੀਆਂ ਘੱਟੋਂ ਘੱਟ ਵੇਂ ਬੰਦਿਆਂ ਜੇਤੇ ਕਾਪੀਆਂ ਜਾਣ ਤਾਂ ਜੋ ਆਮ ਛਪਰੇ ਲੋਖਕਾਂ ਵੇਂ ਵਿਚਾਰਾਂ ਸੰਬੰਧੀ ਥਾਡੇ ਕੋਈ ਅਤੇ ਘਣਾ ਗਰੁੱਹ; ਤਦੋਂ ਲੋਖਕ ਇਨ੍ਹਾਂ ਤੋਂ ਉਤਸਾਹ ਵੈਂ ਸਨਹਾ। ਇਹ ਇਹ ਸੁਣਿਆ ਵੀ ਸੀ ਕਿ ਸਤ ਤੂੰ ਇਹੋ ਜ਼ਿੰਦੇ ਅੰਦੋਂ ਵਿਚੋਂ ਜਾਣ ਪਰ ਇਹ ਸੁਣਾ ਰੱਦ ਕਰ ਦਿਤਾ ਗਿਆ।

ਦੂਜੀ ਅੰਦੀਂਗ ਵਿਚ ਪ੍ਰਧਾਨ ਅਮਰਜੀਤ ਜਾਹ ਨੇ ਯੋਜਾਣ ਕਿ ਸੁਖਿਓ ਪੰਜਾਬ ਨੇ ਐਸੇਜੀਏਸਲ ਸੰਘੀ ਇਕ ਗੈਪੋਰਟ ਤੌਜੀ ਹੈ ਤੇ ਉਸਨੇ ਇਸ ਦੀ ਜ਼ਰੂਰ ਹੀ ਛਾਪੇ ਜਾਣ ਉੱਤੇ ਫੇਰ ਕਿਤਾ ਹੈ। ਅਤੇ ਉਸਨੇ ਕਥੀ ਪ੍ਰਮੁਖ ਅੰਦਰਾਂ ਦੀ ਫੁਲ ਵੀ ਕੀਤੇ ਹਨ ਕਿ ਉਸ ਦੀ ਗੈਪੋਰਟ ਜ਼ਰੂਰ ਛਾਪੀ ਜਾਵੇ। ਖੱਡ ਇਹ ਸਥੀ ਪੰਜਾਬ ਬਸ਼ਦਾਰ ਹੈ। ਕਿਉਂਕਿ ਉੱਤੇਕੀ ਇਹ ਇਕੀ ਸਾਂ ਸੀ ਕਿ ਇਹ ਗੈਪੋਰਟ ਕਾਪੀ ਜਾਵੇ। ਪੰਜਾਬ ਦੀ ਗੈਪੋਰਟ ਅੰਦੀਂਗ ਵਿਚ ਪੜੀ ਜਾਣ ਉੱਚੂੰਤ ਇਹ ਸਥਾਨੀਅਤੀ ਦਾ ਫੈਸਲਾ ਸੀ ਕਿ ਇਹ ਕਿਤਾਬ ਦੇ ਵਿਚ ਦਾ ਕਾਪੀ ਜਾਵੇ। ਇਹ ਗੈਪੋਰਟ ਦੀ ਆਏ ਸੀ ਕਿ ਇਹ ਦੀ ਕਿਤਾਬ ਦੇ ਸਾਡੇ ਪੱਤੇ ਕਾਪੀਆ ਜਾਵੇ। ਪਰ ਅੰਤ ਮਹੀਨੇ ਸੱਤ ਦੀ ਇਹ ਗੈਪੋਰਟ ਦੀ ਆਏ ਸੀ ਕਿ ਇਹ ਦੀ ਨਾ ਕਾਪੀਆ ਜਾਵੇ ਪਰਦੇਸ਼ ਦੀ ਕਾਠੀ ਹੈ। ਦੂਜੇ ਸੁਭਦਾਂ ਵਿਚ ਇਉਂ ਜਪਰਿ ਕਰ ਕਰਦੇ ਹਨ ਕਿ ਇਹ ਫੈਸਲਾ ਬਿਕੁਣ ਹੋਣਾ ਗਿਆ ਕਿ ਇਹ ਛਾਪੀ ਜਾਵੇ ਜਾਂ ਸੜ੍ਹੇਛਾਪੀ ਜਾਵੇ। ਇਹ ਖਾਮਾਹ ਸਾਂਝੀ ਸੀ ਕਿ ਇਸ ਦਾ ਕੰਢਾ ਸੰਗ੍ਰਹਿ ਲਾਲ ਕੋਈ ਸੰਧੰਧ ਨਹੀਂ ਤੇ ਆਏ ਪੰਜਾਬੀ ਕਿਟਰੇਵੀ ਐਸੇਜੀਏਸਲ ਦੀਆਂ ਕਮੇਟੀਆਂ ਦੇ ਨਾਂ ਗਿਣਨ ਤੋਂ ਬਿਨਾਂ ਕੋਈ ਵਿਨ੍ਹਾਨ ਸਾਡਿਤਰ ਗੱਲ ਇਹ ਗੈਪੋਰਟ ਵਿਚ ਹੀ ਹੈ। ਇਸ ਤੋਂ ਬਿਨਾਂ ਅਜਾਗੇ ਹੋਏ ਵੱਡੇ ਜਿਥੇ ਗਏ 'ਪਰਦੇਸ਼' ਦੇ ਸਫ਼ਾ ਗਿਆਂ ਉਪਰ ਦੇ ਅਨੇਕ ਪੰਜਾਬ ਦੀ ਵਿਸਤਰਾਵ ਗੈਪੋਰਟ ਲਾਜ਼ੀਂ ਜੰਖੇ ਵਿਚ ਵਧੇਰੇ ਪ੍ਰਤਾਪਜ਼ਾਸੀ ਹਨ। ਅੰਦੀਂਗ ਦੇ ਅੰਤ ਵਿਚ ਆਜਾਗੇ ਹੋਏ ਦਾ ਜਿੰਧਾਂ 'ਪਰਦੇਸ਼' ਅੰਜ਼ਲੀ ਜੇਧ ਤੋਂ ਅਗੇ ਛਪਦ ਲਈ ਪਰਦੇਸ਼ ਦਾ ਜਿੰਧਾਂ ਗਿਆ।

ਇਸ ਕਵਿਤਾ ਸ੍ਰੀਗੁਰੂ ਦੇ ਛਾਪਣ ਲਈ ਇਸ ਲਈ ਅੰਨ੍ਤੀਂ ਪੁਸ਼ਟ ਕੇ ਫੈਸ਼ਨ ਹੈ ਜੋ ਅਮਰੀ ਤੇਪ ਟਿੱਡਾ ਜਾ ਸਕਿਆ ਕਿ ਐਸੇਸੀਏਸਨ ਦੇ ਸਰਤੇਰ ਨੂੰ ਸੁਖਵੰਤ ਹੋਰਸ, ਨੇ ਭਾਵੇਂ ਕਾਣ ਸੀ। ਉਨ੍ਹਾਂ ਪੁਸਤਕ ਛਾਪਣ ਦੀ ਦੇਖਾਓ ਲਈ ਜਿੰਮੇਵਾਰੀ ਲਈ ਜੋ ਕਿ ਉਨ੍ਹਾਂ ਤੇਜ਼ੀਵਾਂ ਵਿੱਚੋਂ ਸਮਾਂ ਰੱਖ ਕੇ ਰਿਕਾਈ।

ਪ੍ਰਤੇ ਛਾਪ ਉਪਰੰਤ ਜ਼ਰੂਰ ਕੀਤੀ ਗਈ ਹੈ ਅਤੇ ਮਨ ਨੂੰ ਚੜ੍ਹਾ ਕੀ ਦੁੱਖ ਤੇਵਿਆ ਕਿ ਐਸੇਜੀਏਸਨ ਦੀ ਆਈਟਿੰਗ ਵਿਚ ਲਈ ਫੈਸ਼ਨਿਆਂ ਨੂੰ ਕਿਵੇਂ ਚੌਂਗ ਪੇਤ ਲਤਾਡ ਕੇ ਪ੍ਰਤੇ ਕੰਪਾਣੀ ਕੀਤੀ ਗਈ ਹੈ। ਇਹ ਛਾਪ ਲਈ ਕਿੰਮੇਵਾਰ ਸੱਜੇ ਦੀ ਆਪਵਰਤਾਕਾਰੀ ਕੀ ਕੀ ਜਾ ਸਕਦੀ ਹੈ ਪ੍ਰਿਵੈਟ ਹੈ ਅਤੇ ਨਿਵਲੋਜ਼ ਸੱਭਾਵ ਹੈ। ਇਹ ਫੈਸ਼ਨ ਵੇਟ ਗਰੀਬ ਦੇ ਜ਼ੋਰ ਨੀਤਾ ਕਾ ਸਕਦਾ ਹੈ ਕਿਸੇ ਨੂੰ ਦੁੱਖ ਲਾ ਵੰਡਾ, ਪਰ ਸੱਭਾਗੀਅਤੀ ਲਾਜ ਲਈ ਫੈਸ਼ਨਿਆਂ ਦੇ ਬੜੇ ਘਟੀਆਂ ਦੀ ਨਾਜ ਰਾਵਰ ਕੀਤਾ ਗਿਆ ਹੈ।

ਮੈਂ ਆਪਣੀ ਗੱਲ ਕਰਦਾ ਹਾਂ ਕਿ ਅੰਮ੍ਰਿਤਾਂ ਦੇ ਜੰਦਾਵਾਂ ਹਿੱਤੀਆਂ ਗੱਲਿਆਂ ਵਿਚ ਜਿਉਂ ਵਿਚ ਲੜੀਂ ਹੈ ਪਰ ਮੈਂ ਇਸ ਦੀ ਕਾਂ ਤੋਂ ਪੱਕੀ ਦੋਵੀਆਂ ਜਾਂਦੀਆਂ ਹਾਂ ਜੋ ਕਿ ਆਈਟਿੰਗ, ਵਿਚ ਅਜਾਓਂ ਦੇ ਬੰਧ ਉਪਰ ਮੈਂ ਇਹ ਸੰਖੀ ਕੀਤਾ ਜਾਂਦਾ ਹੈ ਕਿ ਮੈਂ ਇਸ ਤੋਂ ਪੱਕੀ ਦੋਵੀਆਂ ਆਉਣ ਵਾਲੀਆਂ ਸਾਡੀਆਂ ਹਾਂ ਜੋ ਕਿ ਇਸ ਸੰਖੀ ਸੰਦੇਸ਼ ਸਮੇਤ ਪਹੱਦਾਰ ਕੀਤੀਆਂ ਗਈਆਂ। ਅੰਮ੍ਰਿਤਾਂ ਤੋਂ ਕੀਤੀਆਂ ਦੇ ਤਿੰਨੇ ਆਉਣ ਵਾਲੇ ਕੱਟ ਕੇ ਉਸ ਗੀਧੋਰ ਜਈ ਇੱਤੇ ਗਏ ਜੋ ਕਿ ਸਕਾ ਕੇ ਕਾ ਛਾਮਣੀ ਪਰਵਾਨ ਕੀਤੀ ਗੀ, ਤਾਂ ਜਾਂ ਜ਼ਰੂਰ ਫੈਸ਼ਨ ਦੀ ਉਤੇਥਾਂ ਕੀਤੀ ਗਈ। ਅਜਾਓਂ ਕੋਤੇ ਜਈ ਪੱਕੀ ਦੋਵੀਆਂ ਸਮੇਤ ਪਹੱਦੇਸ਼ ਦੇ 9 ਸਫੇ ਆਤੇ ਪੰਜਲ ਸਾਹਿਬ ਦੀਆਂ ਪੱਕੀ ਦੋਵੀਆਂ ਸਮੇਤ ਗੀਧੋਰ ਦੇ 13 ਸਫੇ, ਤੁਲਦੰਤ ਗੱਤੇਤਾ ਹੈ ਤ੍ਰਿਗਤ ਇਹ ਕਣਾ ? ਮੈਂ ਇਸ ਤੋਂ ਆਪਵਰਤਾਕਾਰੀ 'ਤੇ ਧਿਨਾਂ ਤੋਂ ਕੁਝ ਕਿਛਿ ਜਈ ਤਿਆਰ ਕੀਤੀ ਗਈ ਹੈ। ਤੇ ਕਕਦਾ ਕਿ ਅੰਮ੍ਰਿਤ ਇਸ ਵਿਆਕਿਆ ਨੂੰ ਇਹ ਕੂਪ ਵਿਚ ਜਿਆ ਜਾਵੇ ਕਿ ਮੈਂ ਆਪਣੇ ਜਈ ਧਿਨਾਂ ਵਾਂ ਅੰਗਰਾ ਤੇਵਾਂ। ਇਹ ਵਿਸ਼ਵਕਾਸ ਕੀਤੀ, ਅੰਤ ਤੋਂ ਅੰਮ੍ਰਿਤੀ ਵਿਚ ਸ਼ਾਹੀ ਦੇ ਫੈਸ਼ਨਿਆਂ ਦੀ ਉਤੇਥਾਂ ਕਿਸ ਕਿਸ ਉਪਰ ਹੈ ? ਇਹ ਨੂੰ ਉਨ੍ਹਾਂ ਸੱਜਣਾ ਉਪਰ ਜਿਉਂ ਪ੍ਰਸਤਰ ਨੂੰ ਛਾਪ ਦੀ ਪੂਰੀ ਕਿੰਮੇਵਾਰੀ ਜੋ ਉਪਰ ਅਮਲ ਕੀਤਾ ਹੈ। ਜੋ ਉਨ੍ਹਾਂ ਸੱਜਣ ਐਸੇਜੀਏਸਨ ਦੇ ਫੈਸ਼ਨਿਆਂ ਨੂੰ ਹੀ ਕੀਤੀ ਜਾਂਦੀ ਸਾਡੀ ਐਸੇਜੀਏਸਨ ਦੇ ਅਪਮਾਨ ਕਰਨ ਦੇ ਕਿੰਮੇਵਾਰ ਹਨ।

ਜਿਥੋਂ ਤੱਕ ਪੁਸਤਰ ਛਾਪ ਵਿਚ ਨਿੱਜ ਦਾ ਸੰਚਿਧ ਹੈ ਉਥੋਂ ਇਹ ਸੱਜਣ ਵਧਾਈ ਦੇ ਯੱਕਦਾਰਤਾ ਜਿਥੋਂ ਸਤਾ ਦੇ-ਫੈਜ਼ੀਜ਼ਾਂ ਦਾ ਉਤੇਥਾਂ ਕਰਨ ਦਾ ਸਹਾਇ ਹੈ ਉਥੋਂ ਇਹ ਵੱਡੀ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਚਾਪੇ ਇਹ ਆਪ ਉਚਾਪੇ ਦਾ ਆਵਿਸ਼ਕ ਕਰਨ।

ਸਤਾ ਦੇ ਵੀਡਿਓਸ-ਵਿਚ ਪੰਜਲਾਂ ਵੀ ਅੰਜਿਆਂ ਗੁੱਟਵੀਂ ਦੀਆਂ ਕਾਨ ਸਤਾ ਵੀ ਤੁਕਸਾਰ ਪੁੱਜਾ ਹੈ ਜਿਥੋਂ ਦੇ ਸੁਗਿੱਠ ਪੰਜਲ ਨੇ ਕਿਥੇ ਜਿਕਰ ਕੀਤਾ ਹੈ। ਇਹ ਵੀ ਇਹ ਕਾਖੁਕਾਗਵਾਰ ਘਟਨਾ ਜਾਂ ਦੇ ਵਿਕਾਸ ਉਤੇ ਸੱਟ ਆਵੇਗੀ। ਤੇ ਜਕਰੈ ਜੇਤੇ ਇਸ ਰੋਸ ਦਾ ਕੁਝ ਜਾਣੀਆਂ ਹੈ ਦੁੱਖ ਲੱਗੇਗਾ, ਉਨ੍ਹਾਂ ਦੇ ਅਨੇਂ ਵਿਚ ਮੈਂ ਪ੍ਰਤੀ ਪ੍ਰਤੀ ਉਠੇਗਾ। ਪਰ ਮੈਂ ਜਿਵੇਂ ਅੰਗੂਸ ਕੀਤਾ ਹੈ ਉਵੇਂ ਹੀ ਆਪਣੀ ਅਤੇ ਆਫਕਾਂ ਤੱਕ ਪੱਤੇਹਾਉਣੀ ਜੁਤੀ ਸੱਭਾਵ ਹੈ। ਜੇ ਕੁਝ ਛਪ ਕੁਕਾ ਉਠ ਰਿਹਾ ਹੈ ਜਕਦਾ। ਉਠ ਤੋਂ ਸਤਾ ਉਪਰ, ਉਤ ਦੇ ਸੱਭਾਵੀ ਸੰਹਿਯਾਰ ਉਪਰ ਅਤੇ ਉਸ ਦੀ ਨਿਰੋਪਥਾਂ ਉਪਰ ਸਹੀਵੀ ਪੱਥਰ ਘਟਕੇ ਕੱਢੇ ਘਟ ਚੁੱਕਾ ਹੈ।

ਈਸਟ ਇੰਡੀਆਨ ਵੇਟ ਹਿੰਡੀਟਿੰਗ ਐਸੇਜੀਏਸਨ ਵੱਲੋਂ ਸਹਾਇਤਾ ਦੀ ਅਮਰਜੀਤ ਸੰਖੀ ਜੋਗ ਅਤੇ ਅਸਥਾਸ ਸੰਖੀ ਰਾਏ ਦੀ ਯਾਰ ਵਿਚ ਕਾਰ ਤੁਰਣ ਦਾ ਵਿਚ ਸੁਕਾਧਕਾ ਤੀ ਅਗਸਤ ਵਿਚ ਅੱਤੇਵਾਰ ਨੂੰ 4 ਵੱਜੇ ਜੋਗ ਅੰਕੀਦਰ ਸੈਰੰਤਰੀ ਸੜ੍ਹੇ ਜਿੱਗੜਾ 4, ਅਤੇ ਟਰੇਜ਼ਰ ਉਤੇ ਹੈ, ਵਿਚ ਕਰਦਾਇਆ ਜਾ ਰਿਹਾ ਹੈ। ਰਾਸ਼ਨਾਂ ਲਈ 3:30 ਵੱਜੇ ਰਾਵਵਾਜੇ ਲੁਕੇ ਜਾਂਗੇ। ਇਸ ਟੁਰਨਾਮੈਂਟ ਵਿਚ 10 ਹੌਜਵਾਨ ਪਿੰਡੀਸੈਂਡ ਤੋਂ ਅਤੇ, ਪੱਕੀ ਜਾਂ ਛੇ ਗੋਰੇ ਖਿਡਾਰੀਆਂ ਅਤੇ ਥਾਨੀਏਂ ਦੇ ਕਾਰ ਚੁਕਣ ਵਾਲਿਆਂ ਦੇ ਅੰਕਾਬਜ਼ੇ ਤੋਹਨੇ। ਇਸ ਟੁਰਨਾਮੈਂਟ ਦੀ ਕੋਈ ਵਿਕਾਰ ਨਹੀਂ ਹੋਣੇ। ਇਸ ਤੋਂ ਦੀ ਟੁਰਨਾਮੈਂਟ ਵੇਨੇਤਾ ਦੀ ਰਿਨਟਰੀ ਵਿਚ ਆਪਣੀ ਰਿਸਮ ਦਾ ਅਵਿਕਾ ਹੋਣਗਾ। ਜਿਸ ਵਿਚ ਉਤੇਥੀ ਅੰਕਾਬਜ਼ਿਆਂ ਦੀ ਤਰ੍ਹਾਂ ਕਾਰ ਚੁਕਿਆ ਜਾਂਦਾ ਹੈ। ਤੇ ਜਾਣਕਾਰੀ ਲਈ ਫੋਨ ਕੋਈ: 941-6380

VICON MEDIC PHARMACY

ਲਾਈਕਾਈ ਫਾਰਮੇਸੀ ਕੁਝੀ ਅਹੂਜ਼ੇ ਜਈ
6407 MAIN ST. ਤੇ ਚੁੱਲ ਰਿਹਾ ਹੈ। ਇਹੋ
ਤੁਹਾਂ ਲਾਈਕਾਈਆਂ ਅਤੇ ਹੋਰ ਸੈਫ਼ੋਰ ਸਾਲਾਂ ਵਿਚ
ਜੀ ਸਾਸਕੀਆਂ ਕੀਅਤਾਂ ਤੇ ਖੁੱਲ੍ਹੇ ਕਰੇ ਹੋ।
ਖੁੱਲ੍ਹੇ ਅਤੇ ਤੇ ਆਜਮਾ ਕੇ ਦੇਖੋ।

TEL: 324-3177

KENNY K. H. NG B.Sc. (PHARM.)
R.P.E.B.C.

PAUL C. Y. FU B.Sc. (PHARM.)
R.P.E.B.C.

**6407 MAIN ST.
VANCOUVER, B.C.**

LOYAL FURNITURE LTD.

Offers Best Prices in Town

On All Kinds of Household Furniture, Appliances & Carpets

INVENTORY REDUCTION SALE



ALL KINDS OF
APPLIANCES:

- * T.V.'S
- * STEREO'S
- * FRIDGES & STOVES
- * WASHERS & DRYERS
- * CARPETS

**PH:
879-8319**

ALL KINDS OF HOUSEHOLD
FURNITURE FOR:

- * KITCHEN
- * LIVING ROOM
- * DINING ROOM
- * BED ROOM

**COME & SEE
BUY & SAVE**



ਲੋਯਾਲ . ਤੁਹਾਡਾ ਆਪਣਾ ਸਟੋਰ - ਵੈਲੱਕੜਰ ਵਿੱਚ ਪ੍ਰਤੀ ਤੌਰ 'ਤੇ ਵਧੀਆ ਤੇ ਨਿਰਾਸਾ ...
ਟਰਨੀਚਰ • ਵਧੀਆ ਮਾਲ . ਸਸਤੇ ਤਾਜਮ . ਸ਼ੁਨਹਿਰੀ ਮੌਕਾ ... ਬੰਤੂਥੀ ਸੈਟ , ਟੇਬਲੀਚਰ , ਬੱਸਾ ...



LOYAL FURNITURE LTD.

2707 Main (at 11th)



Ph. 879-8319

OPEN 7 DAYS A WEEK


ISLAND INSURANCE AGENCY LTD.

ਇਸ ਨੂੰ ਹੋਰ ਕੀਤੇ ਜਾਣ ਵਾਲੇ ਸੁਖਦ
ਅਤੇ ਉਮ੍ਮੇਦਵਾਰ ਹਨ।

**Before You Insure It
Or Renew Your Existing Policy
See Us First**

- * Need Life Insurance
- * Accident and Sickness Policy
- * Business
- * Commercial: Big or Small
- I Can Handle All
- * Homeowner
- * R.R.S.P.
- * Travel Insurance
- * And All Other Kinds of Insurance
Needs

ਮਨਜ਼ੂਰ ਸਿੰਘ ਅਥਵਾ



**MALKIAT SINGH
ATHWAL**

FIELD MANAGER

BUS: 278-3707

278-2515

RES: 271-1490

**For All Your Insurance Needs
Give me a call 'n
see the difference.**

**WE OFFER A COMPLETE INSURANCE
SERVICE 12 MONTHS A YEAR.**

COMPLETE INSURANCE SERVICE SINCE 1917

ISLAND INSURANCE AGENCY LTD.

**6700 No. 3 Road Phone 278-2515
Richmond, B.C. V6Y 2C3**



ਪੰਜਾਬੀ ਦ ਮਹਿੰਤ ਤੇ ਸੱਭਾਗਚਾਰ ਮਾਮੂਲ-ਨੱਤੁ

WATNO DUR

P.O. BOX 67681 STN. "O"
VANCOUVER, B.C. V5W 3V2

Second class mail Reg. No. 3233

FRONTIER CLOTH HOUSE LTD.

6695 MAIN STREET VANCOUVER, B.C.

THE KING OF SAREE

Tel.: 325-4424

FRONTIER

THE
HOUSE
OF

FASHION
FABRICS

Frontier —
the
Fair
Deal
Store




Tel.: 325-3515

FRONTIER

THE
HOUSE
OF

BEAUTIFUL
SAREES

Frontier —
the
First
In
Fashion



THINK OF US AS BIGGEST SAREE STORE IN CANADA

WATNO DUR (Far from the Motherland) is a literary and cultural monthly of PANJABI language — the mother-tongue of East Panjab (India) and West Panjab (Pakistan) — published by WATNO DUR PUBLICATIONS (Reg'd). WATNO DUR has been serving Canadian readers since July, 1973. The contributors include well-known Panjabi writers from Canada, India, Pakistan and England.

WATNO DUR
P.O. BOX 67681 STN. "O"
VANCOUVER, B.C.
V5W 3V2